

## ਸ੍ਰੇਣੀ - ਦਸਵੀਂ

### ਵਿਸ਼ਾ - ਖੇਤੀਬਾੜੀ (35-H)

ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ

- ਪਾਠਕ੍ਰਮ
- ਪ੍ਰਸ਼ਨ-ਪੱਤਰ ਦੀ ਰੂਪ ਰੇਖਾ
- ਪ੍ਰਸ਼ਨ ਬੈਂਕ



**ਪੰਜਾਬ ਸਕੂਲ ਸਿੱਖਿਆ ਬੋਰਡ  
ਸਾਹਿਬਜ਼ਾਦਾ ਅਜੀਤ ਸਿੰਘ ਨਗਰ ।**

**ਸ਼੍ਰੀ - ਦਸਵੀਂ  
ਵਿਸ਼ਾ - ਖੇਤੀਬਾੜੀ (35-H)**

**ਸਮਾਂ :**  $2\frac{1}{2}$  ਮੰਟੇ

|                        |          |               |
|------------------------|----------|---------------|
| <b>ਲਿਖਤੀ ਪ੍ਰੀਖਿਆ</b>   | <b>:</b> | <b>50 ਅੰਕ</b> |
| <b>ਪ੍ਰਯੋਗੀ ਪ੍ਰੀਖਿਆ</b> | <b>:</b> | <b>40 ਅੰਕ</b> |
| <b>ਆਂਤਰਿਕ ਮੁਲਾਂਕਣ</b>  | <b>:</b> | <b>10 ਅੰਕ</b> |

**ਪਾਠ-ਕ੍ਰਮ (ਲਿਖਤੀ)**

**ਸੈਕਸ਼ਨ - ਓ**

1. ਖੇਤੀਬਾੜੀ ਸਹਿਯੋਗੀ ਸੰਸਥਾਵਾਂ : ਰਾਜ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਵੱਖ-ਵੱਖ ਖੇਤੀਬਾੜੀ ਸਹਿਯੋਗੀ ਸੰਸਥਾਵਾਂ ਅਤੇ ਉਨ੍ਹਾਂ ਦਾ ਖੇਤੀਬਾੜੀ ਦੇ ਵਿਕਾਸ ਵਿੱਚ ਯੋਗਦਾਨ।
2. ਖੇਤੀ ਗਿਆਨ-ਵਿਗਿਆਨ ਦਾ ਸੋਮਾ - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ : ਸਥਾਪਨਾ, ਉਦੇਸ਼ ਅਤੇ ਗਤੀਵਿਧੀਆਂ ਆਦਿ ਸਬੰਧੀ ਜਾਣਕਾਰੀ। ਖੇਤੀਬਾੜੀ ਸਿੱਖਿਆ, ਖੋਜ ਅਤੇ ਪਸਾਰ ਦੇ ਖੇਤਰ ਵਿੱਚ ਯੋਗਦਾਨ।
3. ਹਾਜੂੰ ਦੀਆਂ ਡਸਲਾਂ : ਹਾਜੂੰ ਦੀਆਂ ਅਨਾਜ ਵਾਲੀਆਂ ਡਸਲਾਂ : ਕਣਕ ਅਤੇ ਜੌ, ਦਾਲ ਵਾਲੀਆਂ ਡਸਲਾਂ : ਛੋਲੇ ਅਤੇ ਮਸਰ, ਤੇਲ ਬੀਜ ਡਸਲਾਂ : ਰਾਇਆ, ਗੋਭੀ ਸਰੋਂ ਅਤੇ ਸੂਰਜਮੁਖੀ, ਚਾਰੇ ਵਾਲੀਆਂ ਡਸਲਾਂ : ਬਰਸੀਮ ਅਤੇ ਜਵੀਂ ਦੀ ਕਾਸ਼ਤ ਸਬੰਧੀ ਜਾਣਕਾਰੀ।
4. ਸਰਦੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ : ਸਬਜ਼ੀਆਂ ਦਾ ਮਹੱਤਵ ਅਤੇ ਮੁੱਢਲੀ ਜਾਣਕਾਰੀ। ਸਰਦੀਆਂ ਦੀਆਂ ਸਬਜ਼ੀਆਂ ਗਾਜਰ, ਮੂਲੀ, ਮਟਰ, ਫੁੱਲ ਗੋਭੀ, ਬੰਦ ਗੋਭੀ, ਬਰੋਕਲੀ, ਚਿਨੀ ਬੰਦ ਗੋਭੀ ਅਤੇ ਆਲੂ ਦੀ ਕਾਸ਼ਤ ਸਬੰਧੀ ਜਾਣਕਾਰੀ।
5. ਡਲਦਾਰ ਪੈਦਿਆਂ ਦੀ ਕਾਸ਼ਤ : ਮਨੁੱਖੀ ਭੋਜਨ ਵਿੱਚ ਡਲਾਂ ਦਾ ਮਹੱਤਵ, ਜਲਵਾਯੂ ਦੇ ਅਧਾਰ ਤੇ ਇਲਾਕਿਆਂ ਦੀ ਵੰਡ, ਬਾਗ ਲਗਾਉਣ ਦਾ ਸਮਾਂ, ਮਿੱਟੀ, ਪਾਣੀ, ਵਿਉਂਤਬੰਦੀ, ਬੂਟੇ ਲਗਾਉਣ ਦਾ ਢੰਗ, ਉਨੱਤ ਕਿਸਮਾਂ, ਡਾਸਲਾ, ਨਰਸਰੀ ਤੋਂ ਬੂਟਿਆਂ ਦੀ ਚੋਣ, ਖਾਦਾਂ ਦੀ ਵਰਤੋਂ, ਸਿੱਚਾਈ, ਸੁਧਾਈ, ਕਾਂਟ-ਛਾਂਟ, ਡਲਾਂ ਦੀ ਤੁੜਾਈ ਆਦਿ ਸਬੰਧੀ ਜਾਣਕਾਰੀ।

24 ਅੰਕ

**ਸੈਕਸ਼ਨ - ਅ**

6. ਵਣ ਖੇਤੀ : ਵਣ ਖੇਤੀ ਦੀ ਮਹੱਤਤਾ, ਮੁੱਖ ਮਾਡਲ, ਦਰੱਖਤਾਂ ਦੀ ਚੋਣ, ਵਪਾਰਕ ਵਣ ਖੇਤੀ, ਪਾਪੂਲਰ ਅਤੇ ਸਫੈਦੇ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ।
7. ਆਰਥਿਕ ਵਿਕਾਸ ਵਿੱਚ ਖੇਤੀ ਦਾ ਯੋਗਦਾਨ : ਕੁੱਲ ਘਰੇਲੂ ਆਮਦਨ ਵਿੱਚ ਹਿੱਸੇਦਾਰੀ, ਉਦਯੋਗਿਕ ਵਿਕਾਸ ਵਿੱਚ ਖੇਤੀਬਾੜੀ ਤੇ ਨਿਰਭਰਤਾ, ਸੇਵਾਵਾਂ ਖੇਤਰ, ਹਰਾ ਇਨਕਲਾਬ, ਆਤਮ-ਨਿਰਭਰ ਦੇਸ, ਲੋਕ ਵਿਤਰਨ ਪ੍ਰਣਾਲੀ, ਭੋਜਨ ਸੁਰੱਖਿਆ ਐਕਟ, ਅੰਤਰ ਰਾਸ਼ਟਰੀ ਵਪਾਰ ਅਤੇ ਸਰਕਾਰ ਦੀ ਆਮਦਨ ਵਿੱਚ ਵਾਧੇ ਆਦਿ ਸਬੰਧੀ ਜਾਣਕਾਰੀ।
8. ਖੇਤੀ ਅਧਾਰਿਤ ਉਦਯੋਗਿਕ ਧੰਨੇ : ਛੋਟੇ ਅਤੇ ਵੱਡੇ ਪੱਧਰ ਤੇ ਫੂਡ ਪ੍ਰੋਸੈਸਿੰਗ ਇਕਾਈਆਂ ਲਗਾਉਣ ਸਬੰਧੀ ਜਾਣਕਾਰੀ।
9. ਤਸਦੀਕਸੂਦਾ ਬੀਜ ਉਤਪਾਦਨ : ਹਰੀ ਕ੍ਰਾਂਤੀ ਵਿੱਚ ਉਨੱਤ ਬੀਜਾਂ ਦਾ ਯੋਗਦਾਨ, ਬੀਜਾਂ ਦੇ ਬਾਹਰੀ ਦਿੱਖ ਵਾਲੇ ਗੁਣ, ਡਸਲਾਂ ਦੇ ਜੱਦੀ ਪੁਸ਼ਟੀ ਗੁਣ, ਤਸਦੀਕਸੂਦਾ ਬੀਜ ਦੀ ਪਰਿਭਾਸ਼ਾ, ਗੁਣ, ਨਿਸ਼ਾਨੀਆਂ, ਬੀਜ ਕਾਨੂੰਨ 1966, ਬੀਜਾਂ ਦੀਆਂ ਸ਼੍ਰੇਣੀਆਂ, ਮਿਆਰ, ਉਤਪਾਦਨ, ਸਰਕਾਰੀ ਸੰਸਥਾਵਾਂ ਵੱਲੋਂ ਸਹੂਲਤਾਂ, ਲਾਭ-ਹਾਨੀ ਦੀ ਸੰਭਾਵਨਾਵਾਂ ਅਤੇ ਮੰਡੀਕਰਨ।
10. ਡਸਲਾਂ ਲਈ ਹਾਨੀਕਾਰਕ ਅਤੇ ਲਾਭਦਾਇਕ ਜੀਵ : ਡਸਲਾਂ ਲਈ ਲਾਭਦਾਇਕ ਪੰਛੀ - ਨੀਲ ਕੰਠ, ਟਾਟੀਹਰੀ, ਗਾਏ ਬਗਲਾ, ਤੋਤਾ, ਉਲੂ, ਚੁਗਲ ਅਤੇ ਚੱਕੀਰਾਹਾ ਆਦਿ ਸਬੰਧੀ ਜਾਣਕਾਰੀ ਅਤੇ ਉਨ੍ਹਾਂ ਨੂੰ ਬਚਾਉਣ ਨੂੰ ਕੀਤੇ ਜਾਣ ਵਾਲੇ ਉਪਰਾਲੇ। ਡਸਲਾਂ ਲਈ ਹਾਨੀਕਾਰਕ ਪੰਛੀ - ਤੋਤਾ, ਘੁੱਗੀ, ਕਬੂਤਰ ਅਤੇ ਬਿਜੜੇ ਆਦਿ ਤੋਂ ਬਚਾਓ ਦੇ ਤਰੀਕੇ। ਹਾਨੀਕਾਰਕ ਜੰਤੂ - ਚੂਹਿਆਂ ਦੀਆਂ ਵੱਖ-ਵੱਖ ਕਿਸਮਾਂ ਅਤੇ ਇਨ੍ਹਾਂ ਦੀ ਰੋਕਖਾਮ ਸਬੰਧੀ ਜਾਣਕਾਰੀ।
11. ਪੋਦਾ ਰੋਗ ਨਿਵਾਰਨ ਕਲੀਨਿਕ : ਪਲਾਂਟ ਕਲੀਨਿਕ ਦੀ ਪਰਿਭਾਸ਼ਾ, ਲਾਭ, ਪਲਾਂਟ ਕਲੀਨਿਕ ਸਥਾਪਿਤ ਕਰਨ ਲਈ ਲੋੜੀਂਦੀ ਸਮੱਗਰੀ ਦੀ ਵਿਸਥਾਰ ਪੂਰਵਕ ਜਾਣਕਾਰੀ।

26 ਅੰਕ

**ਸ਼੍ਰੇਣੀ - ਦਸਵੀਂ  
ਵਿਸ਼ਾ - ਖੇਤੀਬਾੜੀ (35-H)**

**ਵਿਲੱਖਣ ਸਮਰੱਥਾ ਵਾਲੇ (ਨੇਤਰਹੀਣ/ਬਹਿਰੇ/ਮੰਦਬੁੱਧੀ) ਪ੍ਰੀਖਿਆਰਥੀਆਂ ਦੀ  
ਲਿਖਤੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੀ ਬਣਤਰ**

**ਸਮਾਂ : 2½ ਘੰਟੇ**

**ਕੁੱਲ ਅੰਕ : 50 ਅੰਕ**

ਪ੍ਰਸ਼ਨ ਪੱਤਰ ਵਿੱਚ ਕੁੱਲ 21 ਪ੍ਰਸ਼ਨ ਹੋਣਗੇ। ਅੰਕਾਂ ਦੀ ਵੰਡ ਹੇਠ ਲਿਖੇ ਅਨੁਸਾਰ ਹੈ :

| ਸੈਕਸ਼ਨ | ਪਾਠ ਨੰਬਰ              | 2-2 ਅੰਕਾਂ ਵਾਲੇ ਆਬਜੈਕਟਿਵ ਟਾਈਪ ਪ੍ਰਸ਼ਨ |                                  |                                           |                                    | 3 ਅੰਕਾਂ<br>ਵਾਲੇ ਬਹੁਤ<br>ਛੋਟੇ ਉਤਰਾਂ<br>ਵਾਲੇ ਪ੍ਰਸ਼ਨ | 4 ਅੰਕਾਂ<br>ਵਾਲੇ ਛੋਟੇ<br>ਉਤਰਾਂ<br>ਵਾਲੇ ਪ੍ਰਸ਼ਨ | ਕੁੱਲ      |
|--------|-----------------------|-------------------------------------|----------------------------------|-------------------------------------------|------------------------------------|---------------------------------------------------|----------------------------------------------|-----------|
|        |                       | ਬਹੁ-ਭਾਂਤੀ<br>ਉਤਰਾਂ ਵਾਲੇ<br>ਪ੍ਰਸ਼ਨ   | ਖਾਲੀ ਥਾਵਾਂ<br>ਭਰੋ ਵਾਲੇ<br>ਪ੍ਰਸ਼ਨ | ਸਹੀ ਜਾਂ<br>ਗਲਤ<br>ਕਥਨਾਂ<br>ਵਾਲੇ<br>ਪ੍ਰਸ਼ਨ | ਸਹੀ<br>ਮਿਲਾਨ<br>ਕਰੋ ਵਾਲੇ<br>ਪ੍ਰਸ਼ਨ |                                                   |                                              |           |
| ਉ      | 1, 2, 3, 4, 5         | 2                                   | 2                                | 2                                         | 1                                  | 2                                                 | 1                                            | 24 ਅੰਕ    |
| ਅ      | 6, 7, 8, 9,<br>10, 11 | 2                                   | 2                                | 2                                         | 2                                  | 2                                                 | 1                                            | 26 ਅੰਕ    |
|        | ਕੁੱਲ ਪ੍ਰਸ਼ਨ           | 4                                   | 4                                | 4                                         | 3                                  | 4                                                 | 2                                            | 21 ਪ੍ਰਸ਼ਨ |
|        | ਕੁੱਲ ਅੰਕ              | 8                                   | 8                                | 8                                         | 6                                  | 12                                                | 8                                            | 50 ਅੰਕ    |

ਪ੍ਰਸ਼ਨ ਪੱਤਰ ਨੂੰ ਛੇ ਭਾਗਾਂ ਵਿੱਚ ਵੰਡਿਆ ਗਿਆ ਹੈ :

- ਭਾਗ ਨੰ. I** ਪ੍ਰਸ਼ਨ ਨੰ. 1 ਤੋਂ 4 ਤੱਕ ਦੋ-ਦੋ ਅੰਕਾਂ ਵਾਲੇ ਹੋਣਗੇ। ਇਹ ਪ੍ਰਸ਼ਨ ਬਹੁ-ਭਾਂਤੀ ਉਤਰਾਂ ਵਾਲੇ ਹੋਣਗੇ। ਇਹ ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹੋਣਗੇ।
- ਭਾਗ ਨੰ. II** ਪ੍ਰਸ਼ਨ ਨੰ. 5 ਤੋਂ 8 ਤੱਕ ਦੋ-ਦੋ ਅੰਕਾਂ ਵਾਲੇ ਹੋਣਗੇ। ਇਹ ਪ੍ਰਸ਼ਨਾਂ ਦੇ ਸਾਹਮਣੇ ਬਰੈਕਟ ਵਿੱਚ ਦਿੱਤੇ ਗਏ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣ ਕੇ ਖਾਲੀ ਥਾਂ ਭਰਨੀ ਹੋਵੇਗੀ। ਇਹ ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹੋਣਗੇ।
- ਭਾਗ ਨੰ. III** ਪ੍ਰਸ਼ਨ ਨੰ. 9 ਤੋਂ 12 ਤੱਕ ਦੋ-ਦੋ ਅੰਕਾਂ ਵਾਲੇ ਹੋਣਗੇ। ਇਹ ਪ੍ਰਸ਼ਨਾਂ ਦੇ ਵਿੱਚੋਂ ਸਹੀ ਜਾਂ ਗਲਤ ਕਥਨ ਚੁਣਨਾ ਹੋਵੇਗਾ। ਇਹ ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹੋਣਗੇ।
- ਭਾਗ ਨੰ. IV** ਪ੍ਰਸ਼ਨ ਨੰ. 13 ਤੋਂ 15 ਤੱਕ ਦੋ-ਦੋ ਅੰਕਾਂ ਵਾਲੇ ਹੋਣਗੇ। ਇਹ ਪ੍ਰਸ਼ਨਾਂ ਦਾ ਸਹੀ ਮਿਲਾਨ ਕਰਨਾ ਹੋਵੇਗਾ। ਇਹ ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹੋਣਗੇ।
- ਭਾਗ ਨੰ. V** ਪ੍ਰਸ਼ਨ ਨੰ. 16 ਤੋਂ 19 ਤੱਕ ਤਿੰਨ-ਤਿੰਨ ਅੰਕਾਂ ਵਾਲੇ ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ ਦਾ ਉਤਰ ਲਗਭਗ ਇੱਕ-ਦੋ ਵਾਕਾਂ ਦਾ ਹੋਵੇਗਾ। ਇਨ੍ਹਾਂ ਸਾਰੇ ਪ੍ਰਸ਼ਨਾਂ ਵਿੱਚ 100% ਅੰਦਰੂਨੀ ਛੋਟ ਹੋਵੇਗੀ। ਅੰਦਰੂਨੀ ਛੋਟ ਵਾਲਾ ਪ੍ਰਸ਼ਨ ਉਸੇ ਸੈਕਸ਼ਨ ਵਿੱਚੋਂ ਹੋਵੇਗਾ।
- ਭਾਗ ਨੰ. VI** ਪ੍ਰਸ਼ਨ ਨੰ. 20 ਅਤੇ 21 ਤੱਕ ਚਾਰ-ਚਾਰ ਅੰਕਾਂ ਵਾਲੇ ਛੋਟੇ ਉਤਰਾਂ ਵਾਲੇ ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ ਦਾ ਉਤਰ ਲਗਭਗ ਤਿੰਨ-ਚਾਰ ਵਾਕਾਂ ਦਾ ਹੋਵੇਗਾ। ਇਨ੍ਹਾਂ ਸਾਰੇ ਪ੍ਰਸ਼ਨਾਂ ਵਿੱਚ 100% ਅੰਦਰੂਨੀ ਛੋਟ ਹੋਵੇਗੀ। ਅੰਦਰੂਨੀ ਛੋਟ ਵਾਲਾ ਪ੍ਰਸ਼ਨ ਉਸੇ ਸੈਕਸ਼ਨ ਵਿੱਚੋਂ ਹੋਵੇਗਾ।

## ਪ੍ਰਸ਼ਨ ਬੈਂਕ

| ਪਾਠ ਨੰਬਰ    | 2-2 ਅੰਕਾਂ ਵਾਲੇ ਆਬਜੈਕਟਿਵ ਟਾਈਪ ਪ੍ਰਸ਼ਨ |                                  |                                     |                                 | 3 ਅੰਕਾਂ ਵਾਲੇ<br>ਬਹੁਤ ਛੋਟੇ<br>ਉਤਰਾਂ ਵਾਲੇ<br>ਪ੍ਰਸ਼ਨ | 4 ਅੰਕਾਂ ਵਾਲੇ<br>ਛੋਟੇ ਉਤਰਾਂ<br>ਵਾਲੇ ਪ੍ਰਸ਼ਨ | ਕੁੱਲ |
|-------------|-------------------------------------|----------------------------------|-------------------------------------|---------------------------------|---------------------------------------------------|-------------------------------------------|------|
|             | ਬਹੁ-ਭਾਂਤੀ<br>ਉਤਰਾਂ ਵਾਲੇ<br>ਪ੍ਰਸ਼ਨ   | ਖਾਲੀ ਥਾਵਾਂ<br>ਭਰੋ ਵਾਲੇ<br>ਪ੍ਰਸ਼ਨ | ਸਹੀ ਜਾਂ<br>ਗਲਤ ਕਥਨਾਂ<br>ਵਾਲੇ ਪ੍ਰਸ਼ਨ | ਸਹੀ ਮਿਲਾਨ<br>ਕਰੋ ਵਾਲੇ<br>ਪ੍ਰਸ਼ਨ |                                                   |                                           |      |
| 1           | 10                                  | 10                               | 10                                  | 5                               | 10                                                | 5                                         | 50   |
| 2           | 10                                  | 10                               | 10                                  | 5                               | 10                                                | 5                                         | 50   |
| 3           | 10                                  | 10                               | 10                                  | 5                               | 10                                                | 5                                         | 50   |
| 4           | 10                                  | 10                               | 10                                  | 5                               | 10                                                | 5                                         | 50   |
| 5           | 10                                  | 10                               | 10                                  | 5                               | 10                                                | 5                                         | 50   |
| 6           | 10                                  | 10                               | 10                                  | 5                               | 10                                                | 5                                         | 50   |
| 7           | 10                                  | 10                               | 10                                  | 5                               | 10                                                | 5                                         | 50   |
| 8           | 10                                  | 10                               | 10                                  | 5                               | 10                                                | 5                                         | 50   |
| 9           | 10                                  | 10                               | 10                                  | 5                               | 10                                                | 5                                         | 50   |
| 10          | 10                                  | 10                               | 10                                  | 5                               | 10                                                | 5                                         | 50   |
| 11          | 10                                  | 10                               | 10                                  | 5                               | 10                                                | 5                                         | 50   |
| ਕੁੱਲ ਪ੍ਰਸ਼ਨ | 110                                 | 110                              | 110                                 | 55                              | 110                                               | 55                                        | 550  |
| ਕੁੱਲ ਅੰਕ    | 8                                   | 8                                | 8                                   | 6                               | 12                                                | 8                                         | 50   |

**ਪਾਠ - 1**  
**ਖੇਤੀਬਾੜੀ ਸਹਿਯੋਗੀ ਸੰਸਥਾਵਾਂ**

ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

1. ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ ?  
 (ਉ) 1962 (ਅ) 1952  
 (ਈ) 1947 (ਸ) 2005
2. ਗੁਰੂ ਅੰਗਰ ਦੇਵ ਵੈਟਨਰੀ ਅਤੇ ਐਨੀਮਲ ਸਾਈਂਸਜ਼ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਕੀਤੀ ਗਈ ਸੀ ?  
 (ਉ) 1962 (ਅ) 1952  
 (ਈ) 1947 (ਸ) 2005
3. ਪੰਜਾਬ ਡੇਅਰੀ ਵਿਕਾਸ ਨਿਗਮ ਦੀ ਵੈਂਬਸਾਈਟ ਦਾ ਨਾਂ ਕੀ ਹੈ ?  
 (ਉ) www.pddb.in (ਅ) www.gadvasu.in  
 (ਈ) www.pau.edu (ਸ) www.plrs.org.in
4. ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ ਸੀ ?  
 (ਉ) 1988 (ਅ) 1958  
 (ਈ) 2008 (ਸ) 1908
5. ਖਾਦਾਂ ਦੇ ਖੇਤਰ ਵਿੱਚ ਵਿਸ਼ਵ ਦਾ ਸਭ ਵੱਡਾ ਸਹਿਕਾਰੀ ਅਦਾਰਾ ਕਿਹੜਾ ਹੈ ?  
 (ਉ) ਇਫਕੋ (IFFCO) (ਅ) ਕ੍ਰਿਭਕੋ (KRIBHCO)  
 (ਈ) ਨੈਸ਼ਨਲ ਫਰਟੀਲਾਈਜ਼ਰ ਲਿਮਿਟਡ (NFL) (ਸ) ਮਾਰਕਫੈਡ (MARKFED)
6. ਭਾਰਤੀ ਖੇਤੀ ਖੋਜ ਸੰਸਥਾ (ICAR) ਦਾ ਮੁੱਖ ਦਫਤਰ ਕਿੱਥੇ ਸਥਿਤ ਹੈ ?  
 (ਉ) ਚੰਡੀਗੜ੍ਹ (ਅ) ਦਿੱਲੀ  
 (ਈ) ਜੈਪੁਰ (ਸ) ਲੁਧਿਆਣਾ
7. ਪੰਜਾਬ ਵਿੱਚ ਕਿਸਾਨਾਂ ਨੂੰ ਬੀਜ ਉਤਪਾਦਨ ਵਿੱਚ ਭਾਗੀਦਾਰ ਬਣਾਉਣ ਵਾਲੇ ਨਿਗਮ ਦਾ ਨਾਂ ਕੀ ਹੈ ?  
 (ਉ) ਪੰਜਾਬ ਰਾਜ ਬੀਜ ਨਿਗਮ ਲਿਮਿਟਡ (PUNSEED) (ਅ) ਭਾਰਤੀ ਖੇਤੀ ਖੋਜ ਸੰਸਥਾ (ICAR)  
 (ਈ) ਭਾਰਤੀ ਖੂਰਾਕ ਨਿਗਮ (FCI) (ਸ) ਵਿਸ਼ਵ ਵਪਾਰ ਸੰਸਥਾ (WTO)
8. ਕੌਮੀ ਬਾਗਬਾਨੀ ਮਿਸ਼ਨ (NHM) ਦੀਆਂ ਸਕੀਮਾਂ ਕਿਹੜੇ ਅਦਾਰੇ ਵੱਲੋਂ ਲਾਗੂ ਕੀਤੀਆਂ ਜਾਂਦੀਆਂ ਹਨ ?  
 (ਉ) ਬਾਗਬਾਨੀ ਵਿਭਾਗ (ਅ) ਪਾਸੂ ਪਾਲਣ ਵਿਭਾਗ  
 (ਈ) ਮੱਛੀ ਪਾਲਣ ਵਿਭਾਗ (ਸ) ਭੂਮੀ ਅਤੇ ਪਾਣੀ ਸੰਭਾਲ ਵਿਭਾਗ
9. ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਪਹਿਲੇ ਚੇਅਰਮੈਨ ਦਾ ਨਾਂ ਕੀ ਹੈ ?  
 (ਉ) ਡਾ. ਖੇਮ ਸਿੰਘ ਗਿੱਲ (ਅ) ਡਾ. ਜੀ. ਐਸ. ਕਾਲਕਟ  
 (ਈ) ਡਾ. ਪ੍ਰੇਮ ਨਾਥ ਬਾਪਰ (ਸ) ਡਾ. ਗੁਰਦੇਵ ਸਿੰਘ ਖੁਸ਼
10. ਪੰਜਾਬ ਵਿੱਚ ਭਾਰਤੀ ਖੂਰਾਕ ਨਿਗਮ ਦੀ ਤਰਫ਼ੋਂ ਕਿਸਾਨਾਂ ਤੋਂ ਕਣਕ-ਕੋਨੇ ਦੀ ਖਰੀਦ ਦਾ ਕੰਮ ਕਿਹੜੀ ਸੰਸਥਾ ਕਰਦੀ ਹੈ ?  
 (ਉ) ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ (ਅ) ਪੰਜਾਬ ਰਾਜ ਬੀਜ ਨਿਗਮ ਲਿਮਿਟਡ  
 (ਈ) ਪੰਜਾਬ ਐਗਰੋ ਫੂਡਗਰੇਨ ਕਾਰਪੋਰੇਸ਼ਨ (ਸ) ਫੂਡ ਐਂਡ ਐਗਰੀਕਲਚਰ ਆਰਗੋਨਾਈਜੇਸ਼ਨ

**ਉੱਤਰ :** 1. (ਉ) 2. (ਸ) 3. (ਉ) 4. (ਅ) 5. (ਉ)  
 6. (ਅ) 7. (ਉ) 8. (ਉ) 9. (ਅ) 10. (ਈ)

ਹੇਠ ਲਿਖੀਆਂ ਖਾਲੀ ਥਾਵਾਂ ਵਿੱਚ ਬਰੈਕਟ ਵਿੱਚੋਂ ਸਹੀ ਸ਼ਬਦ ਚੁਣੋ ਕੇ ਭਰੋ :

1. ਪੰਜਾਬ ਖੇਤੀਬਾੜੀ ਯੂਨੀਵਰਸਿਟੀ ..... ਵਿਖੇ ਸਥਿਤ ਹੈ । (ਲੁਧਿਆਣਾ / ਚੰਡੀਗੜ੍ਹ)
2. ਦੁੱਧ ਚੋਣ ਵਾਲੀ ਮਸੀਨ ਦੀ ਖਰੀਦ ਤੇ ..... ਸਬਸਿਡੀ ਦਿੱਤੀ ਜਾਂਦੀ ਹੈ । (50% / 25%)
3. ..... ਵੱਲੋਂ ਪਿੰਡਾਂ ਵਿੱਚੋਂ ਦੁੱਧ ਦੀ ਖਰੀਦ ਕੀਤੀ ਜਾਂਦੀ ਹੈ । (ਹਾਊਸਫੈਂਡ / ਮਿਲਕਫੈਂਡ)
4. ਖੇਤੀਬਾੜੀ ਵਿਭਾਗ ਦੀ ..... ਪ੍ਰਯੋਗਸ਼ਾਲਾ ਖਾਣ ਵਾਲੇ ਪਦਾਰਥਾਂ ਦੇ ਮਿਆਰ ਦੀ ਪਰਖ ਕਰਦੀ ਹੈ । (ਐਗਮਾਰਕ / ਕੀਟਨਾਸ਼ਕ)
5. ਮੱਛੀ ਪਾਲਣ ਵਿਭਾਗ ਹਰ ਮਹੀਨੇ ..... ਦਿਨਾਂ ਦੀ ਮੁਫਤ ਮੱਛੀ ਪਾਲਣ ਟ੍ਰੈਨਿੰਗ ਦਿੰਦਾ ਹੈ । (ਸੱਠ / ਪੰਜ)
6. ਸਹਿਕਾਰਤਾ ਵਿਭਾਗ, ਪੰਜਾਬ ਦੀ ਸਥਾਪਨਾ ਸੰਨ ..... ਵਿੱਚ ਹੋਈ ਸੀ । (2004 / 1904)
7. ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ..... ਵਿਖੇ ਸਥਿਤ ਹੈ । (ਲੁਧਿਆਣਾ / ਹਿਸਾਰ)
8. ਵਿਸ਼ਵ ਵਪਾਰ ਸੰਸਥਾ (WTO) ਦੇ ਸੈਬਰ ਦੇਸ਼ਾਂ ਦੀ ਗਿਣਤੀ ..... ਹੈ । (64 / 164)
9. ਫੂਡ ਐਂਡ ਐਗਰੀਕਲਚਰਲ ਆਰਗੋਨਾਈਜੇਸ਼ਨ (FAO) ਵਿਸ਼ਵ ਵਿੱਚੋਂ ..... ਦੂਰ ਕਰਨ ਲਈ ਬਣਾਈ ਗਈ ਸੰਸਥਾ ਹੈ । (ਭੁੱਖ ਮਰੀ / ਪੋਲੀਓ)
10. ਨੈਸ਼ਨਲ ਬੈਂਕ ਆਫ ਐਗਰੀਕਲਚਰਲ ਐਂਡ ਰੂਰਲ ਡਿਵੈਲਪਮੈਂਟ ਦਾ ਮੁੱਖ ਦਫਤਰ ..... ਵਿੱਚ ਹੈ । (ਦਿੱਲੀ / ਮੁੰਬਈ)

**ਉੱਤਰ :** 1. ਲੁਧਿਆਣਾ 2. 50% 3. ਮਿਲਕਫੈਂਡ 4. ਐਗਮਾਰਕ 5. ਪੰਜ  
 6. 1904 7. ਹਿਸਾਰ 8. 164 9. ਭੁੱਖ ਮਰੀ 10. ਮੁੰਬਈ



- ਇਹ ਸੰਸਥਾ ਸੰਯੁਕਤ ਰਾਸ਼ਟਰ ਸੰਘ ਵੱਲੋਂ ਵਿਸ਼ਵ ਵਿੱਚੋਂ ਭੁੱਖਮਰੀ ਨੂੰ ਦੂਰ ਕਰਨ ਲਈ ਬਣਾਈ ਗਈ ਹੈ। ਸੰਸਾਰ ਦੇ ਹਰ ਆਦਮੀ ਲਈ ਅੰਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਸ ਦਾ ਮੁੱਖ ਮਨੋਰਥ ਹੈ।
- 10. ਖੇਤੀ ਨਾਲ ਸਬੰਧਤ ਦੋ ਅੰਤਰ-ਰਾਸ਼ਟਰੀ ਸੰਸਥਾਵਾਂ ਦੇ ਨਾਂ ਲਿਖੋ।
- ਵਿਸ਼ਵ ਵਪਾਰ ਸੰਸਥਾ (WTO), ਫੂਡ ਅਤੇ ਐਗਰੀਕਲਚਰ ਆਰਗੋਨਾਈਜ਼ੇਸ਼ਨ (FAO)

ਹੇਠ ਲਿਖੇ ਪ੍ਰਸ਼ਨਾਂ ਦੇ ਉਤਤ ਲਗਭਗ ਤਿੰਨ-ਚਾਰ ਵਾਕਾਂ ਵਿੱਚ ਦਿਓ :

1. ਬਾਗਬਾਨੀ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਕੋਈ ਚਾਰ ਕੰਮ ਲਿਖੋ।
  - (i) ਬਾਗਬਾਨੀ ਫਸਲਾਂ ਹੇਠ ਰਕਬਾ ਵਪਾਉਣਾ।
  - (ii) ਬਾਗਬਾਨੀ ਫਸਲਾਂ ਸਬੰਧੀ ਤਕਨੀਕੀ ਗਿਆਨ ਕਿਸਾਨਾਂ ਤੱਕ ਪਹੁੰਚਾਉਣਾ।
  - (iii) ਵਧੀਆ ਮਿਆਰ ਦੇ ਸਬਜ਼ੀਆਂ, ਫੁੱਲਾਂ ਦੇ ਬੀਜ ਅਤੇ ਪਨੀਰੀ ਆਦਿ ਮੁਹੱਈਆ ਕਰਵਾਉਣਾ।
  - (iv) ਸਬਜ਼ੀਆਂ ਦੇ ਪ੍ਰਦਰਸ਼ਨੀ ਪਲਾਟਾਂ ਲਈ ਵਿੱਤੀ ਸਹਾਇਤਾ ਦੇਣਾ।
  - (v) ਫੁੱਲਾਂ ਅਤੇ ਸਬਜ਼ੀਆਂ ਦੀ ਤੁੜਾਈ ਉਪਰੰਤ ਉਨ੍ਹਾਂ ਦੇ ਸਹੀ ਪ੍ਰਬੰਧ ਅਤੇ ਮੰਡੀਕਰਨ ਲਈ ਸਹੂਲਤਾਂ ਪ੍ਰਦਾਨ ਕਰਨਾ।
  - (vi) ਕੌਮੀ ਬਾਗਬਾਨੀ ਮਿਸ਼ਨ (NHM) ਦੀਆਂ ਸਕੀਮਾਂ ਲਾਗੂ ਕਰਨਾ।
  - (vii) ਖੁੰਬਾਂ ਉਗਾਉਣ ਅਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਸਬੰਧੀ ਜਾਣਕਾਰੀ ਦੇਣਾ।
2. ਪਸੂ ਪਾਲਣ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਕੋਈ ਚਾਰ ਕੰਮ ਲਿਖੋ।
  - (i) ਪਸੂਆਂ ਨੂੰ ਸਮੇਂ-ਸਮੇਂ ਤੇ ਟੀਕਾਕਰਨ ਅਤੇ ਮਲੱਪ ਰਹਿਤ ਕਰਨ ਦੀਆਂ ਮੁਹੰਮਾਂ ਚਲਾ ਕੇ ਸਿਹਤ ਸੁਰੱਖਿਆ ਪ੍ਰਦਾਨ ਕਰਨਾ।
  - (ii) ਪਸੂਆਂ ਦੀ ਪੈਦਾਵਾਰ ਸਮਰੱਥਾ ਨੂੰ ਵਪਾਉਣ ਅਤੇ ਨਸਲ ਸੁਧਾਰ ਦਾ ਕੰਮ ਕਰਨਾ।
  - (iii) ਪਸੂਆਂ ਦੇ ਪ੍ਰਬੰਧ ਅਤੇ ਖੁਰਾਕ ਨੂੰ ਸੁਧਾਰਨਾ।
  - (iv) ਪਸਾਰ ਸੇਵਾਵਾਂ ਪ੍ਰਦਾਨ ਕਰਨਾ।
  - (v) ਕਿਸਾਨਾਂ ਨੂੰ ਹਰੇ ਚਾਰੇ ਦਾ ਮਿਆਰੀ ਬੀਜ ਸਸਤੀਆਂ ਦਰਾਂ ਤੇ ਉਪਲਬਧ ਕਰਵਾਉਣਾ।
  - (vi) ਪਸੂ ਮੇਲਿਆਂ ਦਾ ਆਯੋਜਨ ਕਰਨਾ।
3. ਕੌਮੀ ਬੀਜ ਨਿਗਮ ਵੱਲੋਂ ਕੀਤੇ ਜਾਣ ਵਾਲੇ ਕੋਈ ਚਾਰ ਕੰਮ ਲਿਖੋ।
  - (i) ਫਸਲਾਂ ਦੇ ਪ੍ਰਮਾਣਿਤ ਬੀਜਾਂ ਦਾ ਉਤਪਾਦਨ ਕਰਨਾ।
  - (ii) ਪ੍ਰਯੋਗਸ਼ਾਲਾਵਾਂ ਰਾਹੀਂ ਬੀਜਾਂ ਦੀ ਗੁਣਵਤਾ ਦੀ ਪਰਖ ਕਰਨਾ।
  - (iii) ਬੀਜ ਦੀ ਵੰਡ ਅਤੇ ਮੰਡੀਕਰਨ ਦਾ ਪ੍ਰਬੰਧ ਕਰਨਾ।
  - (iv) ਪੌਦਿਆਂ ਦੇ ਟਿਸ਼ੂ ਕਲਚਰ ਦਾ ਕੰਮ ਕਰਨਾ।
  - (v) ਰਾਜ ਪੱਧਰੀ ਬੀਜ ਉਤਪਾਦਨ ਕੰਪਨੀਆਂ ਨੂੰ ਸਿਖਲਾਈ ਦੇਣਾ।
4. ਵਿਸ਼ਵ ਵਪਾਰ ਸੰਸਥਾ (WTO) ਦੇ ਕੋਈ ਚਾਰ ਮੁੱਖ ਉਦੇਸ਼ ਲਿਖੋ।
  - (i) ਖੇਤੀ ਜਿਨਸਾਂ ਦੀ ਵਿਕਰੀ ਤੇ ਲੱਗੀਆਂ ਪਾਬੰਦੀਆਂ ਹਟਾਉਣਾ।
  - (ii) ਕਿਸਾਨਾਂ ਨੂੰ ਇੱਤੀਆਂ ਜਾਂਦੀਆਂ ਖੇਤੀ ਤਿਆਇਤਾਂ ਜਾਂ ਤਾਂ ਘੱਟ ਕਰਨੀਆਂ ਜਾਂ ਬਿਲਕੁਲ ਬੰਦ ਕਰਨੀਆਂ।
  - (iii) ਖੇਤੀ ਜਿਨਸਾਂ ਦੀ ਵਿਕਰੀ ਤੇ ਲੱਗਣ ਵਾਲੇ ਟੈਕਸਾਂ ਨੂੰ ਘਟਾਉਣਾ।
  - (iv) ਖੇਤੀ ਦੇ ਨਿਰਯਾਤ ਤੇ ਦਿੱਤੀ ਜਾਣ ਵਾਲੀ ਸਹੂਲਤ ਘੱਟ ਕਰਨਾ।
  - (v) ਸਨਅਤੀ ਵਸਤੂਆਂ ਵਾਂਗ ਫਸਲਾਂ ਅਤੇ ਰੁੱਖਾਂ ਦੀਆਂ ਕਿਸਮਾਂ ਦਾ ਪੇਟੈਂਟ ਕਰਨਾ।
  - (vi) ਨਿਰਯਾਤ ਕੋਟਾ ਸਿਸਟਮ ਨੂੰ ਖਤਮ ਕਰਕੇ ਨਿਰਯਾਤ ਸਬੰਧੀ ਸੁਚਾਰੂ ਨੀਤੀ ਅਪਨਾਉਣਾ।
5. ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਈਸ਼ਜ਼ ਯੂਨੀਵਰਸਿਟੀ (GADVASU) ਦੇ ਚਾਰ ਕਾਲਜਾਂ ਦੇ ਨਾਂ ਲਿਖੋ।
  - (i) ਵੈਟਨਰੀ ਕਾਲਜ
  - (ii) ਡੇਅਰੀ ਸਾਈਸ ਅਤੇ ਟੈਕਨੋਲੋਜੀ ਕਾਲਜ
  - (iii) ਮੱਛੀ ਪਾਲਣ ਕਾਲਜ
  - (iv) ਵੈਟਨਰੀ ਪਾਲੀਟੈਕਨਿਕ

## ਪਾਠ - 2

### ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ

ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

1. ਹਿਮਾਚਲ ਪ੍ਰਦੇਸ਼ ਐਗਰੀਕਲਚਰਲ ਯੂਨੀਵਰਸਿਟੀ ਕਿੱਥੇ ਸਥਿਤ ਹੈ ?  
 (ਅ) ਲੁਧਿਆਣਾ  
 (ਸ) ਪਾਲਮਪੁਰ  
 (ਅ) ਹਿਮਾਚਲ (ਉੱਤਰ ਪ੍ਰਦੇਸ਼)  
 (ਸ) ਚੰਡੀਗੜ੍ਹ
2. ਭਾਰਤ ਦੀ ਪਹਿਲੀ ਐਗਰੀਕਲਚਰਲ ਯੂਨੀਵਰਸਿਟੀ ਕਿੱਥੇ ਸਥਾਪਿਤ ਕੀਤੀ ਗਈ ਸੀ ?  
 (ਅ) ਪੰਜਾਬ (ਉੱਤਰ ਪ੍ਰਦੇਸ਼)  
 (ਸ) ਲੁਧਿਆਣਾ (ਪੰਜਾਬ)  
 (ਅ) ਭੁਬਨੇਸ਼ਵਰ (ਉੜੀਸਾ)  
 (ਸ) ਹਿਮਾਚਲ (ਹਰਿਆਣਾ)
3. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਪਹਿਲੇ ਉਪ ਕੁਲਪਤੀ ਦਾ ਦੱਸੋ ।  
 (ਅ) ਡਾ. ਨੌਰਮਾਨ ਈ. ਬੋਰਲਾਗ  
 (ਸ) ਡਾ. ਪ੍ਰੇਮ ਨਾਥ ਬਾਪਰ  
 (ਅ) ਡਾ. ਜੀ. ਐਸ. ਕਾਲਕਟ  
 (ਸ) ਡਾ. ਜੀ. ਐਸ. ਕਾਲਕਟ
4. ਅੰਤਰਰਾਸ਼ਟਰੀ ਕਣਕ ਅਤੇ ਮੱਕੀ ਸੁਧਾਰ ਕੇਂਦਰ (CIMMYT) ਕਿੱਥੇ ਸਥਿਤ ਹੈ ?  
 (ਅ) ਮੈਕਸੀਕੋ  
 (ਸ) ਚੀਨ  
 (ਅ) ਇਟਲੀ  
 (ਸ) ਥਾਈਲੈਂਡ
5. ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (IRRI) ਕਿੱਥੇ ਸਥਿਤ ਹੈ ?  
 (ਅ) ਨਵੀਂ ਦਿੱਲੀ  
 (ਸ) ਮਨੀਲਾ  
 (ਅ) ਲਾਹੌਰ  
 (ਸ) ਬੀਜਿੰਗ
6. ਕਲਿਆਣ ਸੋਨਾ ਅਤੇ ਡਬਲਯੂ. ਐਲ. 711 ਕਿਹੜੀ ਫਸਲ ਦੀਆਂ ਉਨ੍ਹਾਂ ਕਿਸਮਾਂ ਹਨ ?  
 (ਅ) ਮੱਕੀ  
 (ਸ) ਕਣਕ  
 (ਅ) ਝੋਨਾ  
 (ਸ) ਨਰਮਾ
7. ਮਧੀਆਂ ਕਣਕਾਂ ਦਾ ਪਿਤਾ ਕਿਸ ਨੋਬਲ ਪੁਰਸਕਾਰ ਵਿਜੇਤਾ ਵਿਗਿਆਨੀ ਨੂੰ ਕਿਹਾ ਜਾਂਦਾ ਹੈ ?  
 (ਅ) ਡਾ. ਨੌਰਮਾਨ ਈ. ਬੋਰਲਾਗ  
 (ਸ) ਡਾ. ਗੁਰਦੇਵ ਸਿੰਘ ਖੁਸ਼  
 (ਅ) ਡਾ. ਗੁਰਦੇਵ ਸਿੰਘ ਖੁਸ਼  
 (ਸ) ਡਾ. ਐਨ. ਐਸ. ਰੰਧਾਵਾ
8. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਹੜੇ ਵਿਗਿਆਨੀ ਨੇ ਝੋਨੇ ਦੀਆਂ ਵੱਧ ਤਾਤ ਦੇਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ ?  
 (ਅ) ਡਾ. ਨੌਰਮਾਨ ਈ. ਬੋਰਲਾਗ  
 (ਸ) ਡਾ. ਗੁਰਦੇਵ ਸਿੰਘ ਖੁਸ਼  
 (ਅ) ਡਾ. ਐਨ. ਐਸ. ਰੰਧਾਵਾ  
 (ਸ) ਹਰਾ ਮਧੂ  
 (ਅ) ਪੀ. ਜੀ. ਐਸ. ਐਚ. - 51  
 (ਸ) ਐਚ. ਬੀ. - 1
9. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸੰਸਾਰ ਦਾ ਪਹਿਲਾ ਬਾਜ਼ਰੇ ਦਾ ਕਿਹੜਾ ਹਾਈਬਿਡ ਬੀਜ ਵਿਕਸਿਤ ਕੀਤਾ ਹੈ ?  
 (ਅ) ਪਾਰਸ  
 (ਸ) ਹਰਾ ਮਧੂ  
 (ਅ) ਬੇਰ  
 (ਸ) ਕਿੰਨੂ
10. ਪੰਜਾਬ ਦੀ ਪ੍ਰਮੁੱਖ ਬਾਗਬਾਨੀ ਫਸਲ ਕਿਹੜੀ ਹੈ ?  
 (ਅ) ਅੰਬ  
 (ਸ) ਅਨਾਰ  
 (ਅ) ਕਿੰਨੂ  
 (ਸ) ਹਰਾ ਮਧੂ

**ਉੱਤਰ :** 1. (ਈ) 2. (ਅ) 3. (ਅ) 4. (ਅ) 5. (ਅ) 6. (ਅ) 7. (ਅ) 8. (ਅ) 9. (ਸ) 10. (ਸ)

ਹੇਠ ਲਿਖੀਆਂ ਖਾਲੀ ਥਾਵਾਂ ਵਿੱਚ ਬਰੈਕਟ ਵਿੱਚੋਂ ਸਹੀ ਸ਼ਬਦ ਚੁਣੋ ਕੇ ਭਰੋ :

1. ਪੀ. ਏ. ਯੂ. ਵੱਲੋਂ ਹਾਤੀ ਦੇ ਕਿਸਾਨ ਮੇਲੇ ..... ਮਹੀਨੇ ਵਿੱਚ ਕਰਵਾਏ ਜਾਂਦੇ ਹਨ । (ਸਤੰਬਰ / ਮਾਰਚ)
2. ਪੀ. ਏ. ਯੂ. ਵੱਲੋਂ ਸਾਉਣੀ ਦੇ ਕਿਸਾਨ ਮੇਲੇ ..... ਮਹੀਨੇ ਵਿੱਚ ਕਰਵਾਏ ਜਾਂਦੇ ਹਨ । (ਸਤੰਬਰ / ਮਾਰਚ)
3. ਮੱਕੀ ਦੀ ..... ਕਿਸਮ ਨੇ ਹਰੀ ਕ੍ਰਾਂਤੀ ਲਿਆਉਣ ਵਿੱਚ ਮੁੱਢਲਾ ਯੋਗਦਾਨ ਪਾਇਆ ਹੈ । (ਪਰਭਾਤ / ਵਿਜੇ)
4. ਡਾ. ਗੁਰਦੇਵ ਸਿੰਘ ਖੁਸ਼ ਨੇ ..... ਦੀਆਂ ਮਧੀਆਂ ਉਨ੍ਹਾਂ ਕਿਸਮਾਂ ਵਿਕਸਿਤ ਕੀਤੀਆਂ ਹਨ । (ਮੱਕੀ / ਝੋਨੇ)
5. ਪੀ. ਏ. ਯੂ. ਵੱਲੋਂ ਕਿਸਾਨ ਮੇਲਿਆਂ ਦੀ ਸ਼ੁਰੂਆਤ ..... ਵਿੱਚ ਕੀਤੀ ਗਈ । (1967 / 1976)
6. ਪੰਜਾਬ ਵਿੱਚ ..... ਮਧੂ ਮੱਖੀ ਪਾਲੀ ਜਾਂਦੀ ਹੈ । (ਇਟੈਲੀਅਨ / ਛੂਮਣਾ)
7. ਪੰਜਾਬ ਵਿੱਚ ..... ਦੀ ਖੇਤੀ ਦੀ ਸ਼ੁਰੂਆਤ 1955-56 ਵਿੱਚ ਕੈਲਫੋਰਨੀਆ ਤੋਂ ਲਿਆ ਕੇ ਕੀਤੀ ਗਈ । (ਬੇਰ / ਕਿੰਨੂ)
8. ਭਾਰਤ ਦੇ ਕੁਲ ਸ਼ਹਿਰ ਉਤਪਾਦਨ ਵਿੱਚ ..... ਫੀਸਦੀ ਸ਼ਹਿਰ ਪੰਜਾਬ ਵਿੱਚ ਹੀ ਪੈਦਾ ਹੁੰਦਾ ਹੈ । (7 / 37)
9. ਦੇਸ਼ ਵਿੱਚ ਪੈਦਾ ਹੁੰਦੀਆਂ ਬੁੰਬਾਂ ਵਿੱਚੋਂ ..... ਫੀਸਦੀ ਬੁੰਬਾਂ ਸਿਰਫ ਪੰਜਾਬ ਹੀ ਪੈਦਾ ਕਰਦਾ ਹੈ । (40 / 14)
10. ਕੰਪਿਊਟਰ ਕਰਹੇ ਨਾਲ ਪੱਧਰੀ ਕੀਤੀ ਜ਼ਮੀਨ ਪਾਣੀ ਦੀ ਬੱਚਤ ..... ਹੁੰਦੀ ਹੈ । (ਵੱਧ / ਘੱਟ)

**ਉੱਤਰ :** 1. ਸਤੰਬਰ 2. ਮਾਰਚ 3. ਵਿਜੇ 4. ਝੋਨੇ 5. 1967  
 6. ਇਟੈਲੀਅਨ 7. ਕਿੰਨੂ 8. 37 9. 40 10. ਘੱਟ



- ਹੈਪੀ ਸੀਡਰ ਦੀ ਵਰਤੋਂ ਕਰਨ ਨਾਲ ਝੋਨੇ ਦੀ ਪਰਾਲੀ ਸਾਡਨ ਨਾਲ ਹੋਣ ਵਾਲਾ ਪ੍ਰਦੂਸ਼ਣ ਘੱਟ ਹੋਇਆ ਹੈ । ਇਸ ਨਾਲ ਮਿੱਟੀ ਦੀ ਭੌਤਿਕ ਹਾਲਤ ਸੁਧਾਰਦੀ ਹੈ ।

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ ਤਿੰਨ-ਚਾਰ ਵਾਕਾਂ ਵਿੱਚ ਦਿਓ :

1. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਚਾਰ ਕਾਲਜਾਂ ਦੇ ਨਾਂ ਲਿਖੋ ।
  - (i) ਖੇਤੀਬਾੜੀ ਕਾਲਜ
  - (ii) ਬੇਸਿਕ ਸਾਈਂਸ ਅਤੇ ਹਿਊਮੈਨਟੀਜ਼ ਕਾਲਜ
  - (iii) ਖੇਤੀਬਾੜੀ ਇੰਜੀਨੀਅਰਿੰਗ ਕਾਲਜ
  - (iv) ਹੋਮ ਸਾਈਂਸ ਕਾਲਜ
2. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਭ ਤੋਂ ਪਹਿਲਾਂ ਵਿਕਸਿਤ ਕੋਈ ਚਾਰ ਕਫਾਇਤੀ ਖੇਤੀ ਤਕਨੀਕਾਂ ਦੇ ਨਾਂ ਲਿਖੋ ।
  - (i) ਜੀਰੋ ਟਿੱਲੇਜ਼
  - (ii) ਪੱਤਾ ਰੰਗ ਚਾਰਟ
  - (iii) ਟੈਂਸੀਓਮੀਟਰ
  - (iv) ਹੈਪੀ ਸੀਡਰ
  - (v) ਲੋੜਰ ਕਰਾਹ
3. ਨੈਟ ਹਾਊਸ ਤਕਨਾਲੋਜੀ ਰਾਹੀਂ ਸਬਜ਼ੀਆਂ ਉਗਾਉਣ ਦੇ ਕੋਈ ਚਾਰ ਲਾਭ ਲਿਖੋ ।
  - (i) ਵਪੀਆ ਕੁਆਲਟੀ ਦੀਆਂ ਸਬਜ਼ੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ ।
  - (ii) ਅਗੇਤੀ ਅਤੇ ਪਿਛੇਤੀ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ।
  - (iii) ਇਸ ਰਾਹੀਂ ਕੀਟਨਾਸ਼ਕ ਦਵਾਈਆਂ ਦੀ ਖਪਤ ਘੱਟ ਹੁੰਦੀ ਹੈ ।
  - (iv) ਤੁਪਕਾ ਅਤੇ ਫੁਹਾਰਾ ਸਿੰਚਾਈ ਰਾਹੀਂ ਪਾਣੀ ਦੀ ਵੱਧ ਬੱਚਤ ਹੁੰਦੀ ਹੈ ।
  - (v) ਬੇਰੁੱਤੀਆਂ ਸਬਜ਼ੀਆਂ ਪੈਦਾ ਕਰਕੇ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ ।
4. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ ਆਉਣ ਵਾਲੀਆਂ ਕੋਈ ਚਾਰ ਚੁਣੌਤੀਆਂ ਦੇ ਨਾਂ ਲਿਖੋ ।
  - (i) ਫਸਲ ਉਤਪਾਦਨ ਨੂੰ ਕਾਇਮ ਰੱਖਣਾ ।
  - (ii) ਫਸਲੀ ਵੰਨ-ਸੁਰੰਨਤਾ ਰਾਹੀਂ ਕੁਦਰਤੀ ਸਰੋਤਾਂ ਦੀ ਸੰਭਾਲ ਕਰਨੀ ।
  - (iii) ਮੌਸਮੀ ਬਦਲਾਅ ਦੇ ਖਤਰੇ ਦਾ ਸਾਹਮਣਾ ਕਰਨ ਲਈ ਖੋਜ ਕਾਰਜ ਕਰਨੇ ।
  - (iv) ਉਪਰਕੋਤ ਕਾਰਜਾਂ ਲਈ ਲੋੜੀਂਦਾ ਮਨੁੱਖੀ ਸਰੋਤ ਵਿਕਸਿਤ ਕਰਨਾ ।
5. ਕਿਸਾਨ ਮੇਲਿਆਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ?
  - (i) ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਨਾ ।
  - (ii) ਕਿਸਾਨਾਂ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਖੇਤੀ ਸਾਹਿਤ ਮੁਹੱਈਆ ਕਰਾਉਣਾ ।
  - (iii) ਨਵੀਆਂ ਕਿਸਮਾਂ ਦੇ ਬੀਜ, ਫਲਦਾਰ ਸੂਟੇ ਅਤੇ ਘਰੇਲੂ ਬਾਗੀਚੀ ਲਈ ਸਬਜ਼ੀ ਬੀਜ ਕਿੱਟਾਂ ਮੁਹੱਈਆ ਕਰਾਉਣਾ ।
  - (iv) ਨਵੀਆਂ ਖੇਤੀ ਮਸ਼ੀਨਾਂ ਸਬੰਧੀ ਗਿਆਨ ਦੇਣਾ ।
  - (v) ਅਗਾਂਹ ਵਧੂ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਉਨ੍ਹਾਂ ਦਾ ਸਨਮਾਨ ਕਰਨਾ ।

### ਪਾਠ - 3

#### ਹਾੜ੍ਹੀ ਦੀਆਂ ਡਸਲਾਂ

ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

1. ਵਿਸ਼ਵ ਵਿੱਚ ਕਣਕ ਦੀ ਸਭ ਤੋਂ ਵੱਧ ਪੈਦਾਵਾਰ ਕਿਹੜੇ ਦੇਸ਼ ਵਿੱਚ ਹੁੰਦੀ ਹੈ ?  
 (ਉ) ਭਾਰਤ (ਅ) ਜਪਾਨ  
 (ਇ) ਚੀਨ (ਸ) ਸ੍ਰੀਲੰਕਾ
2. ਝੋਨੇ ਦੇ ਵੱਡ ਵਿੱਚ ਕਣਕ ਬੀਜਣ ਵਾਲੀ ਮਸ਼ੀਨ ਨੂੰ ਕੀ ਕਹਿੰਦੇ ਹਨ ?  
 (ਉ) ਹੈਪੀ ਸੀਡਰ (ਅ) ਲੇਜ਼ਰ ਲੈਵਲਰ  
 (ਇ) ਟੈਂਸੀਊਮੀਟਰ (ਸ) ਰੋਟਾਵੇਟਰ
3. ਇੱਕ ਏਕੜ ਵਿੱਚ ਕਣਕ ਬੀਜਣ ਲਈ ਕਿੰਨਾ ਬੀਜ ਚਾਹੀਦਾ ਹੈ ?  
 (ਉ) 4 ਕਿਲੋ (ਅ) 14 ਕਿਲੋ  
 (ਇ) 24 ਕਿਲੋ (ਸ) 40 ਕਿਲੋ
4. ਗੁੱਲੀ ਡੰਡਾ ਨਦੀਨ ਕਿਹੜੀ ਡਸਲ ਵਿੱਚ ਉੱਗਦਾ ਹੈ ?  
 (ਉ) ਕਣਕ (ਅ) ਡੋਨਾ  
 (ਇ) ਨਰਮਾ (ਸ) ਮੱਕੀ
5. ਸਟੋਰ ਕਰਨ ਵੇਲੇ ਦਾਣਿਆਂ ਵਿੱਚ ਨਮੀ ਕਿੰਨੇ ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ ?  
 (ਉ) 40% (ਅ) 60%  
 (ਇ) 10% (ਸ) 50%
6. ਭਾਰਤ ਵਿੱਚ ਜੌਅਾਂ ਦੀ ਸਭ ਤੋਂ ਵੱਧ ਪੈਦਾਵਾਰ ਕਿਹੜੇ ਰਾਜ ਵਿੱਚ ਹੁੰਦੀ ਹੈ ?  
 (ਉ) ਰਾਜਸਥਾਨ (ਅ) ਗੁਜਰਾਤ  
 (ਇ) ਪੰਜਾਬ (ਸ) ਹਰਿਆਣਾ
7. ਵਿਸ਼ਵ ਵਿੱਚ ਦਾਲਾਂ ਦੀ ਸਭ ਤੋਂ ਵੱਧ ਪੈਦਾਵਾਰ ਕਿਹੜੇ ਦੇਸ਼ ਵਿੱਚ ਹੁੰਦੀ ਹੈ ?  
 (ਉ) ਬੰਗਲਾਦੇਸ਼ (ਅ) ਇਰਾਨ  
 (ਇ) ਅਫਗਾਨਿਸਤਾਨ (ਸ) ਭਾਰਤ
8. ਡਾਲੀਦਾਰ ਡਸਲਾਂ ਨੂੰ ਕਿਹੜੇ ਤੱਤ ਦੀ ਘੱਟ ਲੋੜ ਹੁੰਦੀ ਹੈ ?  
 (ਉ) ਨਾਈਟਰੋਜਨ (ਅ) ਡਾਸਫੋਰਸ  
 (ਇ) ਪੋਟਾਸ਼ (ਸ) ਮੈਂਗਨੀਜ਼
9. ਵਪਾਰਕ ਆਧਾਰ ਤੇ ਕਿਹੜੀ ਡਸਲ ਨੂੰ ਤੇਲ ਬੀਜਾਂ ਦੀ ਮਸਟਰਡ ਸ੍ਰੇਣੀ ਵਿੱਚ ਗਿਣਿਆ ਜਾਂਦਾ ਹੈ ?  
 (ਉ) ਸੂਰਜਮੁਖੀ (ਅ) ਰਾਇਆ  
 (ਇ) ਤਾਰਾਮੀਰਾ (ਸ) ਡੋਰੀਆ
10. ਭਾਰਤ ਵਿੱਚ ਤੇਲ ਬੀਜ ਡਸਲਾਂ ਦੀ ਸਭ ਤੋਂ ਵੱਧ ਪੈਦਾਵਾਰ ਕਿਹੜੇ ਰਾਜ ਵਿੱਚ ਹੁੰਦੀ ਹੈ ?  
 (ਉ) ਹਿਮਾਚਲ ਪ੍ਰਦੇਸ਼ (ਅ) ਗੁਜਰਾਤ  
 (ਇ) ਪੰਜਾਬ (ਸ) ਰਾਜਸਥਾਨ

**ਉੱਤਰ :** 1. (ਇ) 2. (ਉ) 3. (ਸ) 4. (ਉ) 5. (ਇ)  
           6. (ਉ) 7. (ਸ) 8. (ਉ) 9. (ਅ) 10. (ਸ)

ਹੇਠ ਲਿਖੀਆਂ ਖਾਲੀ ਥਾਵਾਂ ਵਿੱਚ ਬਰੈਕਟ ਵਿੱਚੋਂ ਸਹੀ ਸ਼ਬਦ ਚੁਣ ਕੇ ਭਰੋ :

1. ਕਣਕ ਨੂੰ ਬੀਜਾਈ ਦੇ ਦਿਨਾਂ ਵਿੱਚ ..... ਦੀ ਲੋੜ ਹੁੰਦੀ ਹੈ । (ਠੰਡ / ਗਰਮੀ)
2. ਪੂਰੇ ਸਾਲ ਵਿੱਚ ਇੱਕ ਖੇਤ ਵਿੱਚ ਡਸਲਾਂ ਉਗਾਉਣ ਨੂੰ ..... ਚੱਕਰ ਕਹਿੰਦੇ ਹਨ । (ਜੀਵਨ / ਡਸਲੀ)
3. ਬਾਬੂ ..... ਰੁੱਤ ਦਾ ਨਦੀਨ ਹੈ । (ਹਾੜ੍ਹੀ / ਸਾਉਣੀ)
4. ਜਿੰਕ ਸਲਫਟ ਖਾਦ ਦੀ ਵਰਤੋਂ ..... ਤੱਤ ਦੀ ਘਾਟ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ । (ਮੈਂਗਨੀਜ਼ / ਜਿੰਕ)
5. ..... ਹਾਰਵੈਸਟਰ ਕਣਕ ਦੀ ਕਟਾਈ ਅਤੇ ਗਹਾਈ ਦੋਵੇਂ ਕੰਮ ਇਕੱਠੇ ਹੀ ਕਰ ਦਿੰਦੀ ਹੈ । (ਕੰਬਾਈਨ / ਬਚੈਸ਼ਰ)
6. ਕੰਗਿਆਰੀ ਨਾਂ ਦੀ ਬੀਮਾਰੀ ..... ਦੀ ਡਸਲ ਨੂੰ ਲੱਗਦੀ ਹੈ । (ਤੋਨੇ / ਕਣਕ)
7. ਜਿਹੜੀ ਜ਼ਮੀਨ ਨੂੰ ਸਿੰਚਾਈ ਕੀਤੀ ਜਾਂਦੀ ਹੈ, ਉਸ ਨੂੰ ..... ਜ਼ਮੀਨ ਕਹਿੰਦੇ ਹਨ । (ਸੇਂਜੂ / ਬਰਾਨੀ)
8. ਜੀਵਾਣੂ ਖਾਦ ਦਾ ਟੀਕਾ ..... ਦੇ ਬੀਜਾਂ ਨੂੰ ਲਗਾਇਆ ਜਾਂਦਾ ਹੈ । (ਕਣਕ / ਡੋਲਿਆਂ)
9. ..... ਤੇਲ ਬੀਜ ਡਸਲ ਹੈ । (ਸਰੋਂ / ਮਸਰ)
10. ਬਰਸੀਮ ਦਾ ਪਹਿਲਾ ਲੋਅ, ਬੀਜਾਈ ਤੋਂ ਲਗਭਗ ..... ਦਿਨਾਂ ਪਿੱਛੋਂ ਤਿਆਰ ਹੋ ਜਾਂਦਾ ਹੈ । (10 / 50)

**ਉੱਤਰ :** 1. ਠੰਡ 2. ਡਸਲੀ 3. ਹਾੜ੍ਹੀ 4. ਜਿੰਕ 5. ਕੰਬਾਈਨ  
           6. ਕਣਕ 7. ਸੇਂਜੂ 8. ਡੋਲਿਆਂ 9. ਸਰੋਂ 10. 50

### ਹੇਠ ਲਿਖੇ ਕਥਨਾਂ ਵਿੱਚੋਂ ਸਹੀ / ਗਲਤ ਚੁਣੋ :

1. ਹਾੜੀ ਦੀਆਂ ਡਸਲਾਂ ਮਾਰਚ-ਅਪੈਲ ਵਿੱਚ ਬੀਜੀਆਂ ਜਾਂਦੀਆਂ ਹਨ ।
2. ਬੈਂਡ ਪਲਾਂਟਰ ਨਾਲ ਚੌੜੀਆਂ ਵੱਟਾਂ ਤੇ ਕਣਕ ਬੀਜਣ ਨਾਲ ਬੀਜ ਅਤੇ ਪਾਣੀ ਦੀ ਬੱਚਤ ਹੁੰਦੀ ਹੈ ।
3. ਫਲੀਦਾਰ ਡਸਲਾਂ ਹਵਾ ਵਿਚਲੀ ਫਾਸਫੋਰਸ ਨੂੰ ਜ਼ਮੀਨ ਵਿੱਚ ਜਮ੍ਹਾਂ ਕਰ ਦਿੰਦੀਆਂ ਹਨ ।
4. ਭਾਰਤ ਵਿੱਚ ਦਾਲਾਂ ਦੀ ਖਪਤ ਸਭ ਤੋਂ ਵੱਧ ਹੋਣ ਕਾਰਨ ਹਰ ਸਾਲ ਦਾਲਾਂ ਦਾ ਆਯਾਤ ਕਰਨਾ ਪੈਂਦਾ ਹੈ ।
5. ਪੀ. ਬੀ. ਜੀ. - 1 ਕਾਬਲੀ ਡੋਲਿਆਂ ਦੀ ਉਨਤ ਕਿਸਮ ਹੈ ।
6. ਰਾਇਆ, ਗੋਭੀ ਸਰੋਂ, ਤੋਰੀਆ, ਤਾਰਾਮੀਰਾ, ਅਲਸੀ ਤੇਲ ਬੀਜ ਡਸਲਾਂ ਹਨ ।
7. ਕਨੌਲਾ ਸਰੋਂ ਦਾ ਤੇਲ ਮਨੁੱਖੀ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ ।
8. ਸੂਰਜਮੁਖੀ ਦੀ ਬੀਜਾਈ ਉਤੁਰ-ਦੱਖਣ ਦਿਸ਼ਾ ਵਾਲੀਆਂ ਵੱਟਾਂ ਤੇ ਪੂਰਬ ਵਾਲੇ ਪਾਸੇ ਕੀਤੀ ਜਾਂਦੀ ਹੈ ।
9. ਕੰਬਾਈਨ ਨਾਲ ਕੱਟੇ ਭੋਨੇ ਦੇ ਵੱਡ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਸਿੱਧੀ ਬੀਜਾਈ ਕੀਤੀ ਜਾ ਸਕਦੀ ਹੈ ।
10. ਜੋ ਦੀ ਡਸਲ ਨੂੰ ਵੱਧ ਪਾਣੀ ਦੀ ਲੋੜ ਹੁੰਦੀ ਹੈ ।

|               |        |        |        |        |         |
|---------------|--------|--------|--------|--------|---------|
| <b>ਉਤੁਰ :</b> | 1. ਗਲਤ | 2. ਸਹੀ | 3. ਗਲਤ | 4. ਸਹੀ | 5. ਗਲਤ  |
|               | 6. ਸਹੀ | 7. ਸਹੀ | 8. ਗਲਤ | 9. ਸਹੀ | 10. ਗਲਤ |

### ਸਹੀ ਮਿਲਾਨ ਕਰੋ :

1. ਹਾੜੀ ਦੀਆਂ ਚਾਰੇ ਵਾਲੀਆਂ ਡਸਲਾਂ (i) ਟੋਪਿਕ, ਲੀਡਰ, ਐਟਲਾਂਟਿਸ, ਟੋਟਲ, ਸਟੋੱਪ
2. ਨਦੀਨਾਸ਼ਕ ਦਵਾਈਆਂ (ii) ਬਰਸੀਮ, ਸ਼ਫਤਲ, ਲੁਸਣ, ਜਵੀਂ, ਰਾਈ ਘਾਹ, ਸੋਂਜੀ
3. ਬਰਾਨੀ ਦੇਸੀ ਡੋਲਿਆਂ ਦੀਆਂ ਕਿਸਮਾਂ (iii) ਕਣਕ
4. ਹਾੜੀ ਦੀ ਅਨਾਜ ਵਾਲੀ ਮੁੱਖ ਡਸਲ (iv) ਹੜੰਬਾ
5. ਕਣਕ ਦੀ ਗਹਾਈ ਕਰਨ ਵਾਲੀ ਮਸ਼ੀਨ (v) ਪੀ. ਡੀ. ਜੀ. - 3 ਅਤੇ ਪੀ. ਡੀ. ਜੀ. - 4

|               |         |        |        |          |         |
|---------------|---------|--------|--------|----------|---------|
| <b>ਉਤੁਰ :</b> | 1. (ii) | 2. (i) | 3. (v) | 4. (iii) | 5. (iv) |
|---------------|---------|--------|--------|----------|---------|

### ਹੇਠ ਲਿਖੇ ਪ੍ਰਸ਼ਨਾਂ ਦੇ ਉਤੁਰ ਲਗਭਗ ਇੱਕ-ਦੋ ਵਾਕਾਂ ਵਿੱਚ ਦਿਓ :

1. ਕਣਕ ਦੀ ਬੀਜਾਈ ਵੇਲੇ ਜ਼ਿਆਦਾ ਗਰਮੀ ਹੋਣ ਨਾਲ ਕੀ ਨੁਕਸਾਨ ਹੁੰਦਾ ਹੈ ?  
- ਕਣਕ ਦੀ ਬੀਜਾਈ ਦੇ ਦਿਨਾਂ ਵਿੱਚ ਜ਼ਿਆਦਾ ਗਰਮੀ ਹੋਣ ਨਾਲ ਇਹ ਜਾੜ (ਬੂਝਾ) ਘੱਟ ਮਾਰਦੀ ਹੈ ਅਤੇ ਇਸ ਉੱਤੇ ਕਈ ਕਿਸਮ ਦੀਆਂ ਬੀਮਾਰੀਆਂ ਵੀ ਆ ਜਾਂਦੀਆਂ ਹਨ ।
2. ਕਣਕ ਦੇ ਖੇਤਾਂ ਵਿੱਚ ਉਗਣ ਵਾਲੇ ਚੌੜੇ ਪੱਤੇ ਵਾਲੇ ਨਦੀਨਾਂ ਦੇ ਨਾਂ ਲਿਖੋ ।  
- ਬਾਬੂ, ਕੰਡਿਆਲੀ ਪਾਲਕ, ਮੈਣਾ, ਮੈਣੀ, ਸੋਂਜੀ ਆਦਿ ਚੌੜੇ ਪੱਤਿਆਂ ਵਾਲੇ ਨਦੀਨ ਕਣਕ ਵਿੱਚ ਉਗਦੇ ਹਨ ।
3. ਛਲੀਦਾਰ ਡਸਲਾਂ ਤੋਂ ਬਾਅਦ ਬੀਜੀ ਨੂੰ ਕਣਕ ਨੂੰ ਨਾਈਟਰੋਜਨ ਘੱਟ ਕਿਉਂ ਪਾਉਣੀ ਚਾਹੀਦੀ ਹੈ ?  
- ਛਲੀਦਾਰ ਡਸਲਾਂ ਹਵਾ ਵਿਚਲੀ ਨਾਈਟਰੋਜਨ ਵਿੱਚ ਜ਼ਮੀਨ ਵਿੱਚ ਇਕੱਠਾ ਕਰ ਦਿੰਦੀਆਂ ਹਨ । ਇਸ ਲਈ ਛਲੀਦਾਰ ਡਸਲਾਂ ਤੋਂ ਬਾਅਦ ਬੀਜੀ ਕਣਕ ਨੂੰ 25% ਨਾਈਟਰੋਜਨ ਘੱਟ ਪਾਉਣੀ ਚਾਹੀਦੀ ਹੈ ।
4. ਕਣਕ ਨੂੰ ਪਹਿਲੀ ਸਿੰਚਾਈ ਕਰਦੇ ਕਰਨੀ ਚਾਹੀਦੀ ਹੈ ?  
- ਅਕਤੂਬਰ ਵਿੱਚ ਬੀਜੀ ਕਣਕ ਨੂੰ ਪਹਿਲਾ ਪਾਣੀ ਬੀਜਾਈ ਤੋਂ ਤਿੰਨ ਹਫ਼ਤੇ ਬਾਅਦ ਅਤੇ ਇਸ ਤੋਂ ਪਿੱਛੋਂ ਬੀਜੀ ਕਣਕ ਨੂੰ ਚਾਰ ਹਫ਼ਤੇ ਬਾਅਦ ਲਾਉਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਕਣਕ ਇੱਕ ਖਾਸ ਤਰ੍ਹਾਂ ਦੀਆਂ ਜੜ੍ਹਾਂ (ਕਰਾਊਨ ਜੜ੍ਹਾਂ) ਬਣਾਉਂਦੀ ਹੈ ।
5. ਹਾੜੀ ਰੁੱਤ ਦੀਆਂ ਤੇਲ ਬੀਜ ਡਸਲਾਂ ਦੇ ਨਾਂ ਲਿਖੋ ।  
- ਪੰਜਾਬ ਵਿੱਚ ਹਾੜੀ ਰੁੱਤ ਵਿੱਚ ਰਾਇਆ, ਗੋਭੀ ਸਰੋਂ, ਤੋਰੀਆ, ਤਾਰਾਮੀਰਾ, ਅਲਸੀ, ਕਸੁੰਭੜਾ ਅਤੇ ਸੂਰਜਮੁਖੀ ਤੇਲ ਬੀਜ ਡਸਲਾਂ ਬੀਜੀਆਂ ਜਾਂਦੀਆਂ ਹਨ ।
6. ਕਨੌਲਾ ਸਰੋਂ ਦੇ ਕੀ ਲਾਭ ਹਨ ?  
- ਕਨੌਲਾ ਸਰੋਂ ਦੇ ਤੇਲ ਵਿੱਚ ਇਰੂਸਿਕ ਐਸਿਡ ਅਤੇ ਖਲ ਵਿੱਚ ਗਲੂਕੋ-ਸਿਨੋਲੇਟਸ ਘੱਟ ਹੁੰਦੇ ਹਨ । ਇਸ ਲਈ ਕਨੌਲਾ ਸਰੋਂ ਦਾ ਤੇਲ ਮਨੁੱਖੀ ਸਿਹਤ ਲਈ ਅਤੇ ਖਲ ਪਸੂਆਂ ਦੀ ਖੁਗਕ ਲਈ ਬਹੁਤ ਵਧੀਆ ਹੁੰਦੇ ਹਨ ।
7. ਸੂਰਜਮੁਖੀ ਨੂੰ ਪੂਰਬ-ਪੱਛਮ ਦਿਸ਼ਾ ਵਾਲੀਆਂ ਵੱਟਾਂ ਦੇ ਦੱਖਣ ਵਾਲੇ ਬੀਜਣ ਨਾਲ ਹੋਣ ਵਾਲੇ ਦੋ ਲਾਭ ਲਿਖੋ ।  
- ਪੂਰਬ-ਪੱਛਮ ਦਿਸ਼ਾ ਵਾਲੀਆਂ ਵੱਟਾਂ ਦੇ ਦੱਖਣ ਵਾਲੇ ਪਾਸੇ ਸੂਰਜਮੁਖੀ ਬੀਜਣ ਤੇ ਵੱਧ ਤਾਪਮਾਨ ਨਾਲ ਬੀਜ ਛੇਤੀ ਜੰਮਦਾ ਹੈ ਅਤੇ ਡਸਲ ਦਾ ਵਾਧਾ ਤੇਜ਼ੀ ਨਾਲ ਹੋਣ ਕਰਕੇ ਝਾੜ ਵੱਧ ਹੁੰਦਾ ਹੈ ।
8. ਬਰਸੀਮ ਦੇ ਬੀਜ ਨੂੰ ਕਾਸ਼ਨੀ ਦੇ ਬੀਜ ਤੋਂ ਕਿਵੇਂ ਵੱਖ ਕੀਤਾ ਜਾਂਦਾ ਹੈ ?  
- ਬਰਸੀਮ ਦੇ ਬੀਜ ਨੂੰ ਪਾਣੀ ਵਿੱਚ ਢੁਕੋਇਆ ਜਾਂਦਾ ਹੈ । ਕਾਸ਼ਨੀ ਦਾ ਬੀਜ ਹਲਕਾ ਹੋਣ ਕਾਰਨ ਉਪਰ ਤੈਰਨ ਲੱਗ ਪੈਦਾ ਹੈ । ਇਸ ਨੂੰ ਛਾਣੀ ਨਾਲ ਅਲੱਗ ਕਰ ਦਿੱਤਾ ਜਾਂਦਾ ਹੈ ।
9. ਰਾਇਆ ਦੀ ਡਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੋਈ ਚਾਰ ਕੀਤਿਆਂ ਦੇ ਨਾਂ ਲਿਖੋ ।  
- ਚਿਤਕਬਰੀ ਸੁੰਡੀ, ਸਲੇਟੀ ਸੁੰਡੀ, ਚੇਪਾ ਅਤੇ ਪੱਤੇ ਦਾ ਸੁਰੰਗੀ ਕੀੜਾ ਆਦਿ ਰਾਇਆ ਦੀ ਡਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਪ੍ਰਮੁੱਖ ਕੀਤੇ ਹਨ ।
10. ਸੂਰਜਮੁਖੀ ਆਪਾਰਿਤ ਚਾਰ ਡਸਲੀ ਚੱਕਰਾਂ ਦੇ ਨਾਂ ਲਿਖੋ ।  
- ਝੋਨਾ/ਮੱਕੀ-ਆਲੂ-ਸੂਰਜਮੁਖੀ, ਝੋਨਾ-ਤੋਰੀਆ-ਸੂਰਜਮੁਖੀ, ਨਰਮਾ-ਸੂਰਜਮੁਖੀ, ਬਾਸਸਤੀ-ਸੂਰਜਮੁਖੀ

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ ਤਿੰਨ-ਚਾਰ ਵਾਕਾਂ ਵਿੱਚ ਦਿਓ :

1. ਜੀਰੋ ਟਿੱਲ ਡਰਿੱਲ ਨਾਲ ਕਣਕ ਦੀ ਬੀਜਾਈ ਕਰਨ ਦੇ ਚਾਰ ਲਾਭ ਲਿਖੋ ।
    - (i) ਇਸ ਨਾਲ ਡੀਜ਼ਲ ਦੀ ਬੱਚਤ ਹੁੰਦੀ ਹੈ ।
    - (ii) ਵਾਯੂਮੰਡਲ ਦਾ ਪ੍ਰਦੂਸ਼ਣ ਘੱਟਦਾ ਹੈ ।
    - (iii) ਪਹਿਲੀ ਸਿੰਚਾਈ ਸਮੇਂ ਪਾਣੀ ਘੱਟ ਲੱਗਦਾ ਹੈ ਜਿਸ ਕਾਰਨ ਕਣਕ ਪੀਲੀ ਨਹੀਂ ਪੈਂਦੀ ।
    - (iv) ਨਦੀਨ ਘੱਟ ਉਗਦੇ ਹਨ ।
    - (v) ਕਣਕ ਦੀ ਛਸਲ ਘੱਟ ਡਿੱਗਦੀ ਹੈ ।
  2. ਬਰਸੀਮ ਦੀ ਛਸਲ ਵਿੱਚ ਇਟਸਿਟ ਦੀ ਰੋਕਬਾਮ ਕਿਵੇਂ ਕੀਤੀ ਜਾ ਸਕਦੀ ਹੈ ?  
 ਬਰਸੀਮ ਦੇ ਜਿਨ੍ਹਾਂ ਖੇਤਾਂ ਵਿੱਚ ਇਟਸਿਟ ਦੀ ਸਮੱਸਿਆ ਹੋਵੇ ਉਥੋਂ ਬਰਸੀਮ ਵਿੱਚ ਰਾਇਆ ਰਲਾ ਕੇ ਬੀਜਣਾ ਚਾਹੀਦਾ ਹੈ । ਕਿਉਂਕਿ ਰਾਇਆ ਦੀ ਛਸਲ ਛੇਤੀ ਵੱਧਦੀ ਹੈ ਅਤੇ ਇਹ ਇਟਸਿਟ ਦੇ ਪੌਦਿਆਂ ਨੂੰ ਦੱਬ ਲੈਂਦੀ ਹੈ । ਇਟਸਿਟ ਵਾਲੇ ਖੇਤਾਂ ਵਿੱਚ ਬਰਸੀਮ ਦੀ ਬੀਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਪਿਛੇਤੀ ਕਰੋ ਕਿਉਂਕਿ ਉਸ ਵੇਲੇ ਤਾਪਮਾਨ ਘੱਟਣ ਕਾਰਨ ਇਹ ਨਦੀਨ ਘੱਟ ਉਗਦਾ ਹੈ ।
  3. ਗੋਭੀ ਸਰੋਂ ਦੀ ਖੇਤੀ ਲਈ ਜਲਵਾਯੂ ਅਤੇ ਜਮੀਨ, ਕਨੌਲ ਕਿਸਮਾਂ, ਖੇਤ ਦੀ ਤਿਆਰੀ ਅਤੇ ਬੀਜ ਦੀ ਮਾਤਰਾ ਬਾਰੇ ਲਿਖੋ ।  
 ਗੋਭੀ ਸਰੋਂ ਦੀ ਖੇਤੀ ਲਈ ਜਲਵਾਯੂ ਅਤੇ ਜਮੀਨ, ਕਨੌਲ ਕਿਸਮਾਂ, ਖੇਤ ਦੀ ਤਿਆਰੀ ਅਤੇ ਬੀਜ ਦੀ ਮਾਤਰਾ ਬਾਰੇ ਲਿਖੋ ।
- |              |   |                                                          |
|--------------|---|----------------------------------------------------------|
| ਕਨੌਲ ਕਿਸਮਾਂ  | : | ਜੀ. ਐਸ. ਸੀ.-6, ਜੀ. ਐਸ. ਸੀ.-5                             |
| ਖੇਤ ਦੀ ਤਿਆਰੀ | : | ਜਮੀਨ ਨੂੰ 2 ਤੋਂ 4 ਵਾਰ ਵਾਹੇ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰੋ । |
| ਬੀਜ ਦੀ ਮਾਤਰਾ | : | 1.5 ਕਿਲੋ ਬੀਜ ਪ੍ਰਤੀ ਏਕੜ ਵਰਤੋ ।                            |
- 4.** ਬਰਾਨੀ ਦੇਸੀ ਛੋਲਿਆਂ ਦੀ ਕਾਸ਼ਤ ਲਈ ਛਸਲ ਚੱਕਰ, ਉਨਤ ਕਿਸਮਾਂ, ਬੀਜ ਦੀ ਮਾਤਰਾ ਅਤੇ ਬੀਜਾਈ ਦੇ ਸਮੇਂ ਬਾਰੇ ਲਿਖੋ ।
- |               |   |                              |
|---------------|---|------------------------------|
| ਛਸਲ ਚੱਕਰ      | : | ਬਾਜਰਾ-ਛੋਲੇ, ਭੇਨਾ/ਮੱਕੀ-ਛੋਲੇ   |
| ਉਨਤ ਕਿਸਮਾਂ    | : | ਪੀ. ਡੀ. ਜੀ.-4, ਪੀ. ਡੀ. ਜੀ.-3 |
| ਬੀਜ ਦੀ ਮਾਤਰਾ  | : | 15-18 ਕਿਲੋ                   |
| ਬੀਜਾਈ ਦਾ ਸਮਾਂ | : | 10 ਤੋਂ 25 ਅਕਤੂਬਰ ਤੱਕ         |
- 5.** ਵਡਾਣਕ ਕਣਕ ਦੀ ਖੇਤੀ ਲਈ ਉਨਤ ਕਿਸਮਾਂ, ਬੀਜ ਦੀ ਮਾਤਰਾ, ਕੀਤੇ ਅਤੇ ਬੀਮਾਰੀਆਂ ਬਾਰੇ ਲਿਖੋ ।
- |              |   |                                                            |
|--------------|---|------------------------------------------------------------|
| ਉਨਤ ਕਿਸਮਾਂ   | : | ਡਬਲਯੂ. ਐਚ. ਡੀ.-943, ਪੀ. ਡੀ. ਡਬਲਯੂ.-291, ਪੀ. ਡੀ. ਡਬਲਯੂ.-233 |
| ਬੀਜ ਦੀ ਮਾਤਰਾ | : | 40 ਕਿਲੋ ਪ੍ਰਤੀ ਏਕੜ                                          |
| ਕੀਤੇ         | : | ਸਿਉਂਕ, ਚੇਪਾ, ਸੈਨਿਕ ਸੁੰਡੀ, ਅਮਰੀਕਨ ਸੁੰਡੀ                     |
| ਬੀਮਾਰੀਆਂ     | : | ਪੀਲੀ ਕੁੰਗੀ, ਭੂਰੀ ਕੁੰਗੀ, ਕਾਂਗਿਆਰੀ, ਮੱਛੀ, ਟੁੰਡੂ, ਕਰਨਾਲ ਬੰਟ   |

## ਪਾਠ - 4

### ਸਰਦੀ ਦੀਆਂ ਸਬਜ਼ੀਆਂ ਦੀ ਕਾਸ਼ਤ

ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

1. ਪੰਜਾਬ ਪਸੰਦ ਕਿਹੜੀ ਸਬਜ਼ੀ ਦੀ ਉਨਤ ਕਿਸਮ ਹੈ ?  
 (ਉ) ਮੂਲੀ                                                                          (ਅ) ਗਾਜਰ  
 (ਇ) ਮਟਰ                                                                                          (ਸ) ਛੁੱਲ ਗੋਭੀ
2. ਮਟਰ ਦੀ ਕਿਹੜੀ ਕਿਸਮ ਛਿਲਕੇ ਸਮੇਤ ਖਾਣ ਯੋਗ ਹੁੰਦੀ ਹੈ ?  
 (ਉ) ਪੰਜਾਬ - 89                                                                          (ਅ) ਮਿੱਠੀ ਛਲੀ  
 (ਇ) ਮਟਰ ਅਗੇਤਾ - 6                                                                                  (ਸ) ਅਰਕਲ
3. ਮੂਲੀ ਦੀ ਕਿਹੜੀ ਕਿਸਮ ਜਨਵਰੀ-ਫਰਵਰੀ ਵਿੱਚ ਬੀਜੀ ਜਾ ਸਕਦੀ ਹੈ ?  
 (ਉ) ਪੂਸਾ ਹਿਮਾਨੀ                                                                          (ਅ) ਪੂਸਾ ਚੇਤਕੀ  
 (ਇ) ਪੰਜਾਬ ਪਸੰਦ                                                                                  (ਸ) ਜਪਾਨੀ ਵਾਈਟ
4. ਪਾਲਮ ਸਮਿਰਧੀ ਕਿਹੜੀ ਸਬਜ਼ੀ ਦੀ ਉਨਤ ਕਿਸਮ ਹੈ ?  
 (ਉ) ਛੁੱਲ ਗੋਭੀ                                                                                  (ਅ) ਬੰਦ ਗੋਭੀ  
 (ਇ) ਬਰੋਕਲੀ                                                                                                  (ਸ) ਆਲੂ
5. ਇੱਕ ਏਕੜ ਵਿੱਚ ਬੰਦ ਗੋਭੀ ਬੀਜਣ ਲਈ ਕਿੰਨਾ ਬੀਜ ਲੋੜੀਂਦਾ ਹੈ ?  
 (ਉ) 250 ਗਰਾਮ                                                                                  (ਅ) 25 ਗਰਾਮ  
 (ਇ) 520 ਗਰਾਮ                                                                                          (ਸ) 125 ਗਰਾਮ
6. ਗਾਜਰ, ਮੂਲੀ ਅਤੇ ਸ਼ਲਗਮ ਦੀ ਕਾਸ਼ਤ ਲਈ ਕਿਹੜੀ ਜਮੀਨ ਵਧੀਆ ਮੰਨੀ ਗਈ ਹੈ ?  
 (ਉ) ਚੀਕਣੀ                                                                                          (ਅ) ਚੀਕਣੀ ਮੈਰਾ  
 (ਇ) ਰੇਤੀਲੀ ਮੈਰਾ                                                                                                  (ਸ) ਤੇਜ਼ਾਬੀ
7. ਕਿਹੜੀ ਖਾਦ ਰਸਾਇਣਕ ਢੰਗਾਂ ਨਾਲ ਕਾਰਖਾਨਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ ?  
 (ਉ) ਯੂਰੀਆ                                                                                          (ਅ) ਰੂੜੀ ਦੀ ਖਾਦ  
 (ਇ) ਗੰਡੋਆ ਖਾਦ                                                                                          (ਸ) ਕੰਪੋਸਟ ਖਾਦ
8. ਕਿਹੜੀ ਸਬਜ਼ੀ ਸਿੱਧੀ ਬੀਜਾਈ ਨਾਲ ਬੀਜੀ ਜਾਂਦੀ ਹੈ ?  
 (ਉ) ਟਮਾਟਰ                                                                                          (ਅ) ਮਿਰਚ  
 (ਇ) ਪਾਲਕ                                                                                                          (ਸ) ਬੰਦ ਗੋਭੀ
9. ਸਬਜ਼ੀਆਂ ਨੂੰ ਰਸ ਚੂਸਣ ਵਾਲੇ ਕੀਝਿਆਂ ਤੋਂ ਬਚਾਉਣ ਲਈ ਕਿਹੜਾ ਕੀਟਨਾਸ਼ਕ ਵਰਤਿਆ ਜਾਂਦਾ ਹੈ ?  
 (ਉ) ਰਾਈਜ਼ੋਬੀਅਮ                                                                                  (ਅ) ਕੈਪਟਾਨ  
 (ਇ) ਸਟੌਂਪ                                                                                                                  (ਸ) ਮੈਲਾਬਿਆਨ
10. ਕਿਹੜੀ ਕਿਸਮ ਦੀਆਂ ਗਾਜਰਾਂ ਦਾ ਰੰਗ ਜਾਮਨੀ ਕਾਲਾ ਹੁੰਦਾ ਹੈ ?  
 (ਉ) ਪੰਜਾਬ ਬਲੈਕ ਬਿਊਟੀ                                                                          (ਅ) ਪੰਜਾਬ ਪਸੰਦ  
 (ਇ) ਪੰਜਾਬ ਕੈਰਟ ਰੈਡ                                                                                          (ਸ) ਪੂਸਾ ਚੇਤਕੀ

**ਉੱਤਰ :** 1. (ਉ)      2. (ਅ)      3. (ਉ)      4. (ਇ)      5. (ਉ)  
       6. (ਇ)      7. (ਉ)      8. (ਇ)      9. (ਸ)      10. (ਉ)

ਹੇਠ ਲਿਖੀਆਂ ਖਾਲੀ ਥਾਵਾਂ ਵਿੱਚ ਬਰੈਕਟ ਵਿੱਚੋਂ ਸਹੀ ਸ਼ਬਦ ਚੁਣ ਕੇ ਭਰੋ :

1. ਸਾਨੂੰ ਤੰਦਰੁਸਤ ਰਹਿਣ ਲਈ ਰੋਜ਼ਾਨਾ ..... ਗਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। (284 / 80)  
 (ਸਤੰਬਰ / ਮਾਰਚ)
2. ਬੰਦ ਗੋਭੀ ਦੀ ਪਨੀਰੀ ..... ਮਹੀਨੇ ਵਿੱਚ ਲਗਾਈ ਜਾਂਦੀ ਹੈ। (ਗਾਜਰ / ਪਿਆਜ਼)
3. ..... ਨੂੰ ਸਿੱਧੀ ਬੀਜਾਈ ਕਰਕੇ ਬੀਜਿਆ ਜਾਂਦਾ ਹੈ। (ਬੀਰਮ / ਰੋਗਰ)
4. ..... ਦਵਾਈ ਨਾਲ ਸਬਜ਼ੀਆਂ ਦੇ ਬੀਜਾਂ ਦੀ ਸੋਧ ਕੀਤੀ ਜਾਂਦੀ ਹੈ। (ਕਾਲਾ / ਲਾਲ)
5. ਪੰਜਾਬ ਕੈਰਟ ਰੈਡ ਕਿਸਮ ਦੀਆਂ ਗਾਜਰਾਂ ਦਾ ਰੰਗ ..... ਹੁੰਦਾ ਹੈ। (ਮਟਰ / ਮੇਥੇ)
6. ਰਾਈਜ਼ੋਬੀਅਮ ਦਾ ਟੀਕਾ ..... ਦੇ ਬੀਜਾਂ ਨੂੰ ਲਗਾਇਆ ਜਾਂਦਾ ਹੈ। (ਚਰਬੀ / ਪ੍ਰੋਟੀਨ)
7. ਮਟਰ ਵਿੱਚ ..... ਦੀ ਭਰਪੂਰ ਮਾਤਰਾ ਹੁੰਦੀ ਹੈ। (ਜਨਵਰੀ / ਸਤੰਬਰ)
8. ਬਹਾਰ ਰੁੱਤ ਦੇ ਆਲੂ ..... ਦੇ ਪਹਿਲੇ ਪੰਦਰਵਾੜੇ ਵਿੱਚ ਬੀਜੇ ਜਾਂਦੇ ਹਨ। (ਚੀਨੀ ਸਰੋਂ-1 / ਆਲੂ)
9. ..... ਦੇ ਪੱਤਿਆਂ ਤੋਂ ਬਹੁਤ ਸੁਆਦ ਸਾਗ ਬਣਦਾ ਹੈ। (ਬੰਦ / ਛੁੱਲ)
10. ਪੂਸਾ ਸਨੋਬਾਲ-1 ..... ਗੋਭੀ ਦੀ ਉੱਤਮ ਕਿਸਮ ਹੈ।

**ਉੱਤਰ :** 1. 284      2. ਸਤੰਬਰ      3. ਗਾਜਰ      4. ਬੀਰਮ      5. ਲਾਲ  
       6. ਮਟਰ      7. ਪ੍ਰੋਟੀਨ      8. ਜਨਵਰੀ      9. ਚੀਨੀ ਸਰੋਂ-1      10. ਛੁੱਲ

ਹੇਠ ਲਿਖੇ ਕਥਨਾਂ ਵਿੱਚੋਂ ਸਹੀ / ਗਲਤ ਚੁਣੋ :

1. ਸਬਜ਼ੀਆਂ ਥੋੜ੍ਹੇ ਸਮੇਂ ਵਿੱਚ ਤਿਆਰ ਹੋ ਜਾਂਦੀਆਂ ਹਨ ।
2. ਜੀਵਕ ਖਾਦਾਂ ਮਿੱਟੀ ਦੀ ਭੌਤਿਕ ਅਤੇ ਰਸਾਇਣਕ ਹਾਲਤ ਨੂੰ ਠੀਕ ਰੱਖਦੀਆਂ ਹਨ ।
3. ਬੰਦ ਗੋਭੀ ਨੂੰ ਸਿੱਧੀ ਬੀਜਾਈ ਕਰਕੇ ਬੀਜਿਆ ਜਾਂਦਾ ਹੈ ।
4. ਸਬਜ਼ੀਆਂ ਨੂੰ ਮੁਰਭਾਉਣ ਤੋਂ ਬਾਅਦ ਹੀ ਪਾਣੀ ਦੇਣਾ ਚਾਹੀਦਾ ਹੈ ।
5. ਗਾਜਰ ਦੀਆਂ ਵਲਾਇਤੀ ਕਿਸਮਾਂ ਗਰਮੀ ਵਿੱਚ ਵੱਧ ਝਾੜ ਦਿੰਦੀਆਂ ਹਨ ।
6. ਪੰਜਾਬ ਬਲੈਕ ਬਿਊਟੀ ਕਿਸਮ ਦੀ ਗਾਜਰ ਦਾ ਰੰਗ ਲਾਲ ਹੁੰਦਾ ਹੈ ।
7. ਗਾਜਰਾਂ ਨੂੰ ਵੱਟਾਂ ਤੇ ਬੀਜਣਾ ਚਾਹੀਦਾ ਹੈ ।
8. ਮੁਲੀਆਂ ਕਿਸਮ ਅਤੇ ਮੌਸਮ ਅਨੁਸਾਰ 45-60 ਦਿਨਾਂ ਬਾਅਦ ਪੁੱਟਣ ਲਈ ਤਿਆਰ ਹੋ ਜਾਂਦੀਆਂ ਹਨ ।
9. ਮਟਰ ਗਰਮ ਰੁੱਤ ਦੀ ਮੁੱਖ ਸਬਜ਼ੀ ਹੈ ।
10. ਰਸਾਇਣਕ ਖਾਦਾਂ ਕਾਰਖਾਨਿਆਂ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ ।

**ਉੱਤਰ :** 1. ਸਹੀ                  2. ਸਹੀ                  3. ਗਲਤ                  4. ਗਲਤ                  5. ਗਲਤ  
6. ਗਲਤ                  7. ਸਹੀ                  8. ਸਹੀ                  9. ਗਲਤ                  10. ਸਹੀ

ਸਹੀ ਮਿਲਾਨ ਕਰੋ :

1. ਰਸ ਚੂਸਣ ਵਾਲਾ ਕੀੜਾ                  (i) ਢੁੱਲ ਗੋਭੀ, ਪੱਤਾ ਗੋਭੀ, ਬਰੋਕਲੀ, ਪਿਆਜ਼
2. ਪਨੀਰੀ ਲਗਾ ਕੇ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ                  (ii) ਬੀਰਮ
3. ਬੀਜਾਂ ਨੂੰ ਸੋਧਣ ਲਈ ਦਵਾਈ                  (iii) ਯੂਰੀਆ, ਡੀ. ਏ. ਪੀ.
4. ਰਸਾਇਣਕ ਖਾਦਾਂ                  (iv) ਪੰਜਾਬ ਬਲੈਕ ਬਿਊਟੀ
5. ਜਾਮਨੀ ਕਾਲੇ ਰੰਗ ਦੀ ਗਾਜਰ ਦੀ ਕਿਸਮ                  (v) ਤੇਲਾ

**ਉੱਤਰ :** 1. (v)                  2. (i)                  3. (ii)                  4. (iii)                  5. (iv)

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ ਇੱਕ-ਦੋ ਵਾਕਾਂ ਵਿੱਚ ਦਿੱਤਿ ਦਿੱਤਿ :

1. ਸਬਜ਼ੀ ਕਿਸ ਨੂੰ ਕਹਿੰਦੇ ਹਨ ?  
- ਪੌਦੇ ਦਾ ਉਹ ਨਰਮ ਭਾਗ ਜਿਵੇਂ ਕਿ ਜੜ੍ਹਾਂ, ਤਣਾ, ਪੱਤੇ, ਢੁੱਲ, ਫਲ ਆਦਿ ਜਾਂ ਤਾਂ ਸਲਾਦ ਦੇ ਤੌਰ ਤੇ ਕੱਚੇ ਖਾਧੇ ਜਾਂਦੇ ਹਨ ਜਾਂ ਫਿਰ ਪਕਾ (ਰਿੰਨ੍ਹ) ਕੇ ਖਾਧੇ ਜਾਂਦੇ ਹਨ, ਨੂੰ ਸਬਜ਼ੀ ਕਹਿੰਦੇ ਹਨ ।
2. ਤੰਦਰੁਸਤ ਰਹਿਣ ਲਈ ਸਾਨੂੰ ਹਰ ਰੋਜ਼ ਕਿੰਨੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ?  
- ਚੰਗੀ ਸਿਹਤ ਲਈ ਇੱਕ ਬਾਲਗ ਵਿਅਕਤੀ ਨੂੰ ਹਰ ਰੋਜ਼ ਲਗਭਗ 284 ਗ੍ਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ । ਇਨ੍ਹਾਂ ਵਿੱਚੋਂ 114 ਗਰਾਮ ਪੱਤਿਆਂ ਵਾਲੀਆਂ, 85 ਗਰਾਮ ਜੜ੍ਹਾਂ ਵਾਲੀਆਂ ਅਤੇ 85 ਗਰਾਮ ਬਾਕੀ ਸਬਜ਼ੀਆਂ ਹੋਣੀਆਂ ਚਾਹੀਦੀਆਂ ਹਨ ।
3. ਜੜ੍ਹਾਂ ਵਾਲੀਆਂ ਸਬਜ਼ੀਆਂ ਦੀ ਕਾਸ਼ਤ ਲਈ ਕਿਹੋ ਜਿਹੀ ਜ਼ਮੀਨ ਵਧੀਆ ਰਹਿੰਦੀ ਹੈ ?  
- ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਗਾਜਰ, ਮੂਲੀ, ਸ਼ਲਗਮ ਅਤੇ ਚਰੰਦਰ ਆਦਿ ਦੀ ਖੇਤੀ ਲਈ ਰੇਤਲੀ ਮੈਰਾ ਜ਼ਮੀਨ ਸਭ ਤੋਂ ਵਧੀਆ ਰਹਿੰਦੀ ਹੈ ।
4. ਸਿੱਧੀ ਬੀਜਾਈ ਨਾਲ ਬੀਜੀਆਂ ਜਾਣ ਵਾਲੀਆਂ ਸਰਦੀ ਰੁੱਤ ਦੀਆਂ ਸਬਜ਼ੀਆਂ ਦੇ ਨਾਂ ਲਿਖੋ ।  
- ਸਰਦੀ ਰੁੱਤ ਦੀਆਂ ਸਬਜ਼ੀਆਂ ਜਿਵੇਂ ਗਾਜਰ, ਮੂਲੀ, ਸ਼ਲਗਮ, ਮਟਰ, ਪਾਲਕ, ਮੇਚੀ, ਪਨੀਆ ਅਤੇ ਆਲੂ ਸਿੱਧੀ ਬੀਜਾਈ ਨਾਲ ਬੀਜੀਆਂ ਜਾਂਦੀਆਂ ਹਨ ।
5. ਪਨੀਰੀ ਲਗਾ ਕੇ ਉਗਾਈਆਂ ਜਾਣ ਵਾਲੀਆਂ ਸਰਦੀ ਰੁੱਤ ਦੀਆਂ ਸਬਜ਼ੀਆਂ ਦੇ ਨਾਂ ਲਿਖੋ ।  
- ਢੁੱਲ ਗੋਭੀ, ਬੰਦ ਗੋਭੀ, ਗੰਢ ਗੋਭੀ, ਚੀਨੀ ਬੰਦ ਗੋਭੀ, ਬਰੋਕਲੀ ਅਤੇ ਸਲਾਦ ਆਦਿ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਪਨੀਰੀ ਲਗਾਈ ਜਾਂਦੀ ਹੈ ।
6. ਰਸਾਇਣਕ ਖਾਦਾਂ ਕਿਸ ਨੂੰ ਕਹਿੰਦੇ ਹਨ ?  
- ਜਿਹੜੀਆਂ ਖਾਦਾਂ ਕਾਰਖਾਨਿਆਂ ਵਿੱਚ ਰਸਾਇਣਕ ਤਰੀਕਿਆਂ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਰਸਾਇਣਕ ਖਾਦਾਂ ਕਿਹਾ ਜਾਂਦਾ ਹੈ । ਇਨ੍ਹਾਂ ਵਿੱਚ ਇੱਕ ਜਾਂ ਇੱਕ ਤੋਂ ਵੱਧ ਖੁਰਾਕੀ ਤੱਤ ਪਾਏ ਜਾਂਦੇ ਹਨ ।
7. ਮੂਲੀ ਦੀਆਂ ਉਨੱਤ ਕਿਸਮਾਂ ਦੇ ਨਾਂ ਲਿਖੋ ।  
- ਪੂਸਾ ਹਿਮਾਨੀ, ਪੰਜਾਬ ਪਸੰਦ, ਪੂਸਾ ਚੇਤਕੀ, ਪੰਜਾਬ ਸਫੇਦ ਮੂਲੀ-2 ਅਤੇ ਜਪਾਨੀ ਵਾਈਟ ਮੂਲੀ ਦੀਆਂ ਉਨੱਤ ਕਿਸਮਾਂ ਹਨ ।
8. ਚੀਨੀ ਬੰਦ ਗੋਭੀ ਦੀਆਂ ਕਿਹੜੀਆਂ ਕਿਸਮਾਂ ਦੇ ਪੱਤਿਆਂ ਦਾ ਸਾਗ ਬਹੁਤ ਸੁਆਦ ਬਣਦਾ ਹੈ ?  
- ਚੀਨੀ ਬੰਦ ਗੋਭੀ ਦੀਆਂ ਚੀਨੀ ਸਰ੍ਹੋ-1 ਅਤੇ ਸਾਗ ਸਰਮੋਂ ਕਿਸਮਾਂ ਦੇ ਪੱਤਿਆਂ ਤੋਂ ਤਿਆਰ ਸਾਗ ਬਹੁਤ ਸੁਆਦ ਹੁੰਦਾ ਹੈ ।
9. ਜ਼ਮੀਨ ਵਿੱਚ ਪਹਿਲੀ ਵਾਰ ਮਟਰ ਬੀਜਣੇ ਹੋਣ ਤਾਂ ਕੀ ਕਰਨਾ ਚਾਹੀਦਾ ਹੈ ?  
- ਜੇ ਜ਼ਮੀਨ ਵਿੱਚ ਮਟਰ ਪਹਿਲਾ ਵਾਰ ਬੀਜਣੇ ਹਨ ਤਾਂ ਮਟਰਾਂ ਦੇ ਬੀਜਾਂ ਨੂੰ ਬੀਜਣ ਤੋਂ ਪਹਿਲਾਂ ਰਾਈਜ਼ੋਬੀਅਮ ਕਲਚਰ ਦਾ ਟੀਕਾ ਜ਼ਰੂਰ ਲਗਾਉਣਾ ਚਾਹੀਦਾ ਹੈ । ਇਹ ਮਟਰਾਂ ਦਾ ਝਾੜ 15% ਤੱਕ ਵਧਾਉਂਦਾ ਹੈ ਅਤੇ ਛਲੀਆਂ ਵਿੱਚ ਦਾਣਿਆਂ ਦੀ ਮਾਤਰਾ ਵੱਧਦੀ ਹੈ ।
10. ਪੰਜਾਬ ਵਿੱਚ ਆਲੂ ਦੀ ਬੀਜਾਈ ਦਾ ਸਹੀ ਸਮਾਂ ਕੀ ਹੈ ?  
- ਪੰਜਾਬ ਵਿੱਚ ਆਲੂ ਦੀ ਬੀਜਾਈ ਦਾ ਸਹੀ ਸਮਾਂ ਪੱਤ਼ਸ਼ੜ ਰੁੱਤ ਲਈ ਅਖੀਰ ਸਤੰਬਰ ਤੋਂ ਅੱਪ ਅਕਤੂਬਰ ਤੱਕ ਅਤੇ ਬਹਾਰ ਰੁੱਤ ਲਈ ਜਨਵਰੀ ਦਾ ਪਹਿਲਾ ਪੰਦਰਵਾੜਾ ਹੈ ।

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ ਤਿੰਨ-ਚਾਰ ਵਾਕਾਂ ਵਿੱਚ ਦਿਓ :

1. ਸਬਜ਼ੀਆਂ ਦੀ ਕਾਸ਼ਤ ਕਰਨ ਦੇ ਕੋਈ ਚਾਰ ਲਾਭ ਲਿਖੋ ।
  - (i) ਸਬਜ਼ੀਆਂ ਖੁਰਾਕੀ ਤੱਤਾਂ ਦਾ ਭਰਪੂਰ ਅਤੇ ਸਸਤਾ ਸੋਮਾ ਹਨ ।
  - (ii) ਸਬਜ਼ੀਆਂ ਥੋੜ੍ਹੇ ਸਮੇਂ ਵਿੱਚ ਤਿਆਰ ਹੋ ਜਾਂਦੀਆਂ ਹਨ ।
  - (iii) ਇਹ ਕਣਕ-ਤੌਨੇ ਦੇ ਫਸਲੀ ਚੱਕਰ ਨਾਲੋਂ 5-10 ਗੁਣਾਂ ਵੱਧ ਝਾੜ ਦਿੰਦੀਆਂ ਹਨ ।
  - (iv) ਸਬਜ਼ੀਆਂ ਤੋਂ ਆਮਦਨ ਵੱਧ ਮਿਲਦੀ ਹੈ ।
  - (v) ਸਬਜ਼ੀਆਂ ਉਗਾਉਣ ਨਾਲ ਹਰ ਰੋਜ਼ ਆਮਦਨ ਮਿਲਦੀ ਰਹਿੰਦੀ ਹੈ ।
  - (vi) ਸਬਜ਼ੀਆਂ ਉਗਾਉਣ ਨਾਲ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੁੰਦੀ ਹੈ ।
  - (vii) ਇਸ ਨਾਲ ਖੇਤੀ ਮਸ਼ੀਨਰੀ ਦੀ ਸਾਰਾ ਸਾਲ ਯੋਗ ਵਰਤੋਂ ਹੁੰਦੀ ਰਹਿੰਦੀ ਹੈ ।
  - (viii) ਇਸ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਘਰ ਵਿੱਚ ਹੀ ਰੁਜ਼ਗਾਰ ਮਿਲ ਜਾਂਦਾ ਹੈ ।
2. ਸਰਦੀ ਦੀਆਂ ਸਬਜ਼ੀਆਂ ਦੇ ਕੀਤਿਆਂ ਅਤੇ ਬੀਮਾਰੀਆਂ ਤੋਂ ਰੋਕਖਾਮ ਦੇ ਕੋਈ ਚਾਰ ਉਪਾਅ ਲਿਖੋ ।
  - (i) ਸਹੀ ਫਸਲ ਚੱਕਰ ਅਪਣਾ ਕੇ ਆਲੂ ਅਤੇ ਮਟਰਾਂ ਦੀਆਂ ਕੁੱਝ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ ।
  - (ii) ਗਰਮੀ ਵਿੱਚ ਉਲਟਾਵਾਂ ਹਲ ਵਾਹੁਣ ਨਾਲ ਕਈ ਹਾਨੀਕਾਰਕ ਕੀਤੇ, ਰੋਗਾਣੂ ਅਤੇ ਨੀਮਾਟੋਡ ਤੇਜ਼ ਧੁੱਪ ਨਾਲ ਮਰ ਜਾਂਦੇ ਹਨ ।
  - (iii) ਬੀਮਾਰ ਪੌਦਿਆਂ ਨੂੰ ਪੁੱਟ ਕੇ ਅਤੇ ਸਾਫ਼-ਸੁਖਰੀ ਖੇਤੀ ਕਰਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ।
  - (iv) ਅਗੇਤੀਆਂ ਸਬਜ਼ੀਆਂ ਬੀਜ ਕੇ ਅਤੇ ਵੱਡੇ ਕੀਤਿਆਂ ਨੂੰ ਹੱਥਾਂ ਨਾਲ ਨਸ਼ਟ ਕਰਕੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ ।
  - (v) ਕੈਪਟਾਨ ਜਾਂ ਬੀਰਮ ਦਵਾਈ ਨਾਲ ਬੀਜਾਂ ਦੀ ਸੋਧ ਕਰਕੇ ਅਤੇ ਰੋਗ ਰਹਿਤ ਕਿਸਮਾਂ ਬੀਜ ਕੇ ਰੋਕਖਾਮ ਕੀਤੀ ਜਾ ਸਕਦੀ ਹੈ ।
  - (vi) ਕੀਟਨਾਸ਼ਕ ਅਤੇ ਰੋਗਨਾਸ਼ਕ ਜ਼ਹਿਰਾਂ ਦੀ ਵਰਤੋਂ ਕਰਕੇ ਕੀਤਿਆਂ ਅਤੇ ਬੀਮਾਰੀਆਂ ਦੀ ਰੋਕਖਾਮ ਕਰ ਸਕਦੇ ਹਾਂ ।
3. ਅਗੇਤੀ ਬੰਦ ਗੋਡੀ ਦੀ ਕਾਸ਼ਤ ਲਈ ਬੀਜ ਦੀ ਮਾਤਰਾ, ਬੀਜਣ ਦਾ ਸਮਾਂ, ਦੂਰੀ ਅਤੇ ਨਦੀਨਾਂ ਦੀ ਰੋਕਖਾਮ ਬਾਰੇ ਲਿਖੋ ।
  - (i) ਬੀਜ ਦੀ ਮਾਤਰਾ : 200 ਤੋਂ 250 ਗਰਾਮ ਪ੍ਰਤੀ ਏਕੜ
  - ਬੀਜਣ ਦਾ ਸਮਾਂ : ਸਤੰਬਰ-ਅਕਤੂਬਰ
  - ਦੂਰੀ : ਕਤਾਰਾਂ ਅਤੇ ਬੂਟਿਆਂ ਵਿਚਕਾਰ ਦੂਰੀ 45 × 45 ਸੈਂਟੀਮੀਟਰ
  - ਨਦੀਨਾਂ ਦੀ ਰੋਕਖਾਮ : ਸਟੋੱਪ 30 ਤਾਕਤ ਇੱਕ ਲੀਟਰ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ ਸਪਰੋਅ ਕਰੋ ।
4. ਆਲੂ ਦੀਆਂ ਪਿਛੇਤੀਆਂ ਕਿਸਮਾਂ (ਬਹਾਰ ਰੁੱਤ) ਦੀ ਕਾਸ਼ਤ ਲਈ ਬੀਜ ਦੀ ਮਾਤਰਾ, ਉਨਤ ਕਿਸਮਾਂ, ਦੂਰੀ ਅਤੇ ਝਾੜ ਬਾਰੇ ਤੁਸੀਂ ਕੀ ਜਾਣਦੇ ਹੋ ?
5. ਮੂਲੀ ਦੀਆਂ ਕਿਸੇ ਚਾਰ ਕਿਸਮਾਂ ਦੇ ਨਾਂ, ਬੀਜਾਈ ਦਾ ਸਮਾਂ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਲਿਖੋ ।

| ਲੜੀ ਨੰ. | ਮੂਲੀ ਦੀ ਕਿਸਮ      | ਬੀਜਾਈ ਦਾ ਸਮਾਂ         | ਮੂਲੀ ਤਿਆਰ ਹੋਣ ਦਾ ਸਮਾਂ |
|---------|-------------------|-----------------------|-----------------------|
| 1.      | ਪੂਸਾ ਹਿਮਾਨੀ       | ਜਨਵਰੀ-ਫਰਵਰੀ           | ਫਰਵਰੀ-ਅਪ੍ਰੈਲ          |
| 2.      | ਪੰਜਾਬ ਪਸੰਦ        | ਮਾਰਚ ਦਾ ਦੂਜਾ ਪੰਦਰਵਾੜਾ | ਅਖੀਰ ਅਪ੍ਰੈਲ-ਮਈ        |
| 3.      | ਪੂਸਾ ਚੇਤਕੀ        | ਅਪ੍ਰੈਲ-ਅਗਸਤ           | ਮਈ-ਸਤੰਬਰ              |
| 4.      | ਪੰਜਾਬ ਸਫੇਦ ਮੂਲੀ-2 | ਅੱਧ ਸਤੰਬਰ-ਅਕਤੂਬਰ      | ਅਕਤੂਬਰ-ਦਸੰਬਰ          |
| 5.      | ਜਪਾਨੀ ਵਾਈਟ        | ਨਵੰਬਰ-ਦਸੰਬਰ           | ਦਸੰਬਰ-ਜਨਵਰੀ           |

**ਪਾਠ - 5**  
**ਛਲਦਾਰ ਬੂਟਿਆਂ ਦੀ ਕਾਸ਼ਤ**

ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

1. ਪੰਜਾਬ ਦਾ ਕਿਹੜਾ ਜ਼ਿਲ੍ਹਾ ਨੀਮ ਪਹਾੜੀ ਇਲਾਕੇ ਵਿੱਚ ਆਉਂਦਾ ਹੈ ?  
 (ਉ) ਰੂਪਨਗਰ                                                          (ਅ) ਬਰਨਾਲਾ  
 (ਇ) ਫਰੀਦਕੋਟ                                                          (ਸ) ਲੁਧਿਆਣਾ
2. ਜਲਵਾਯੂ ਦੇ ਆਧਾਰ ਤੇ ਬਠਿੰਡਾ ਕਿਹੜੇ ਇਲਾਕੇ ਅਪੀਨ ਆਉਂਦਾ ਹੈ ?  
 (ਉ) ਨੀਮ ਪਹਾੜੀ ਇਲਾਕਾ                                                  (ਅ) ਕੇਂਦਰੀ ਇਲਾਕਾ  
 (ਇ) ਸੇਂਜੂ ਅਤੇ ਖੁਸ਼ਕ ਇਲਾਕਾ                                          (ਸ) ਇਨ੍ਹਾਂ ਵਿੱਚੋਂ ਕੋਈ ਨਹੀਂ
3. ਚੀਕੂ ਦੀ ਕਾਸ਼ਤ ਕਿਹੜੇ ਇਲਾਕੇ ਵਿੱਚ ਕੀਤੀ ਜਾਂਦੀ ਹੈ ?  
 (ਉ) ਨੀਮ ਪਹਾੜੀ ਇਲਾਕੇ                                                  (ਅ) ਕੇਂਦਰੀ ਇਲਾਕੇ  
 (ਇ) ਸੇਂਜੂ ਅਤੇ ਖੁਸ਼ਕ ਇਲਾਕੇ                                          (ਸ) ਇਨ੍ਹਾਂ ਵਿੱਚੋਂ ਕੋਈ ਨਹੀਂ
4. ਅੰਬ ਅਤੇ ਲੀਚੀ ਦੇ ਬਾਗ ਕਿਹੜੇ ਮਹੀਨਿਆਂ ਵਿੱਚ ਲਗਾਉਣੇ ਚਾਹੀਦੇ ਹਨ ?  
 (ਉ) ਸਤੰਬਰ-ਅਕਤੂਬਰ                                                  (ਅ) ਦਸੰਬਰ-ਜਨਵਰੀ  
 (ਇ) ਮਾਰਚ-ਅਪੈਲ                                                                  (ਸ) ਜੂਨ-ਜੂਲਾਈ
5. ਪੱਤੜੀ ਛਲਦਾਰ ਬੂਟੇ ਕਿਹੜੇ ਮਹੀਨਿਆਂ ਵਿੱਚ ਲਗਾਉਣੇ ਚਾਹੀਦੇ ਹਨ ?  
 (ਉ) ਅੱਧ ਜੂਨ ਤੋਂ ਅੱਧ ਜੂਲਾਈ                                          (ਅ) ਅੱਧ ਮਈ ਤੋਂ ਅੱਧ ਜੂਨ  
 (ਇ) ਅੱਧ ਸਤੰਬਰ ਤੋਂ ਅੱਧ ਅਕਤੂਬਰ                                          (ਸ) ਅੱਧ ਜਨਵਰੀ ਤੋਂ ਅੱਧ ਫਰਵਰੀ
6. ਬਾਗ ਲਗਾਉਣ ਲਈ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਿੰਨੇ ਮੀਟਰ ਤੋਂ ਥੱਲੇ ਹੋਣਾ ਚਾਹੀਦਾ ਹੈ ?  
 (ਉ) 3 ਮੀਟਰ                                                                  (ਅ) 1 ਮੀਟਰ  
 (ਇ) 2 ਮੀਟਰ                                                                          (ਸ) 3 ਫੁੱਟ
7. ਛਲਦਾਰ ਬੂਟੇ ਲਗਾਉਣ ਲਈ ਟੋਏ ਕਿੰਨੇ ਡੂੰਘੇ ਪੁੱਟੇ ਜਾਂਦੇ ਹਨ ?  
 (ਉ) 1 ਮੀਟਰ                                                                  (ਅ) 1 ਫੁੱਟ  
 (ਇ) 1 ਇੰਚ                                                                          (ਸ) 1 ਸੈਂਟੀਮੀਟਰ
8. ਪੌਦਿਆਂ ਨੂੰ ਸਿਉਂਕ ਤੋਂ ਬਚਾਉਣ ਲਈ ਕਿਹੜੀ ਦਵਾਈ ਵਰਤੀ ਜਾਂਦੀ ਹੈ ?  
 (ਉ) ਕੈਪਟਾਨ                                                                  (ਅ) ਥੀਰਮ  
 (ਇ) ਰਾਈਜੇਬੀਅਮ                                                                  (ਸ) ਕਲੋਰੋਪਾਇਰੀਫਾਸ
9. ਬੱਗੂਗੋਸ਼ਾ ਕਿਹੜੇ ਛਲ ਦੀ ਉਨਤ ਕਿਸਮ ਹੈ ?  
 (ਉ) ਅੰਬ                                                                          (ਅ) ਬੇਰ  
 (ਇ) ਨਾਸ਼ਪਾਤੀ                                                                  (ਸ) ਅਨਾਰ
10. ਅਨਾਰ ਦੀ ਉਨਤ ਕਿਸਮ ਕਿਹੜੀ ਹੈ ?  
 (ਉ) ਅਰਕਾ ਅਮੁਲਿਆ                                                          (ਅ) ਬਲਵੰਤ  
 (ਇ) ਕੰਪਾਰੀ                                                                          (ਸ) ਅਲਫੈਜ਼

**ਉੱਤਰ :**      1. (ਉ)      2. (ਇ)      3. (ਉ)      4. (ਉ)      5. (ਸ)  
                       6. (ਉ)      7. (ਉ)      8. (ਸ)      9. (ਇ)      10. (ਇ)

ਹੇਠ ਲਿਖੀਆਂ ਜ਼ਾਲੀ ਥਾਵਾਂ ਵਿੱਚ ਬਰੈਕਟ ਵਿੱਚੋਂ ਸਹੀ ਸ਼ਬਦ ਚੁਣ ਕੇ ਭਰੋ :

1. ..... ਦੀ ਕਾਸ਼ਤ ਸੇਂਜੂ ਅਤੇ ਖੁਸ਼ਕ ਇਲਾਕੇ ਵਿੱਚ ਕੀਤੀ ਜਾਂਦੀ ਹੈ ।                                                                  (ਬੇਰ / ਲੀਚੀ)
2. ਪਟਿਆਲਾ ..... ਇਲਾਕੇ ਅਪੀਨ ਆਉਂਦਾ ਹੈ ।                                                                                  (ਨੀਮ ਪਹਾੜੀ / ਕੇਂਦਰੀ)
3. ਜਲਵਾਯੂ ਦੇ ਆਧਾਰ ਤੇ ਪੰਜਾਬ ਨੂੰ ..... ਇਲਾਕਿਆਂ ਵਿੱਚ ਵੰਡਿਆ ਗਿਆ ਹੈ ।                                                  (ਤਿੰਨ / ਅੱਠ)
4. ਕਲੋਰੋਪਾਇਰੀਫਾਸ ਨਾਲ ..... ਦੀ ਰੋਕਬਾਮ ਕੀਤੀ ਜਾਂਦੀ ਹੈ ।                                                                          (ਉਲੀ / ਸਿਉਂਕ)
5. ..... ਛਲਦਾਰ ਪੌਦੇ ਅੱਧ ਜਨਵਰੀ ਤੋਂ ਅੱਧ ਫਰਵਰੀ ਤੱਕ ਲਗਾਉਣੇ ਚਾਹੀਦੇ ਹਨ ।                                                          (ਸਦਾਬਹਾਰ / ਪੱਤੜੀ)
6. ਬਾਗ ਲਗਾਉਣ ਲਈ ਜ਼ਮੀਨ ਦੀ ..... ਮੀਟਰ ਡੂੰਘਾਈ ਤੱਕ ਕੋਈ ਸੱਖਤ ਤਹਿ ਨਹੀਂ ਹੋਣੀ ਚਾਹੀਦੀ । (ਇੱਕ / ਦੋ)
7. ਛਲਦਾਰ ਪੌਦਿਆਂ ਨੂੰ ਰੂੜੀ ਦੀ ਖਾਦ ਪਾਉਣ ਦਾ ਸਹੀ ਸਮਾਂ ..... ਦਾ ਮਹੀਨਾ ਹੈ ।                                                  (ਦਸੰਬਰ / ਜੂਨ)
8. ਕੰਚਨ ..... ਦੀ ਉਨਤ ਕਿਸਮ ਹੈ ।                                                                                                  (ਅਨਾਰ / ਆਂਵਲਾ)
9. ਕ੍ਰਿਕਟ ਬਾਲ ..... ਦੀ ਉਨਤ ਕਿਸਮ ਹੈ ।                                                                                          (ਚੀਕੂ / ਅਮਰੂਦ)
10. ਪੱਥਰ ਨਾਖ ਨਾਸ਼ਪਾਤੀ ਦੀ ..... ਕਿਸਮ ਹੈ ।                                                                                          (ਸੱਖਤ / ਨਰਮ)

**ਉੱਤਰ :**      1. ਬੇਰ      2. ਕੇਂਦਰੀ      3. ਤਿੰਨ      4. ਸਿਉਂਕ      5. ਪੱਤੜੀ  
                       6. ਦੋ      7. ਦਸੰਬਰ      8. ਆਂਵਲਾ      9. ਚੀਕੂ      10. ਸੱਖਤ

ਹੇਠ ਲਿਖੇ ਕਥਨਾਂ ਵਿੱਚੋਂ ਸਹੀ / ਗਲਤ ਚੁਣੋ :

1. ਅੰਬ ਅਤੇ ਕੇਲੇ ਦੇ ਫਲਾਂ ਨੂੰ ਤੋੜਨ ਤੋਂ ਬਾਅਦ ਪਕਾਇਆ ਜਾ ਸਕਦਾ ਹੈ ।
2. ਬਠਿੰਡਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਪੰਜਾਬ ਦੇ ਸੇਂਜੂ ਅਤੇ ਖੁਸ਼ਕ ਇਲਾਕੇ ਦਾ ਭਾਗ ਹਨ।
3. ਅੰਬ ਅਤੇ ਲੀਚੀ ਨੀਮ ਪਹਾੜੀ ਇਲਾਕੇ ਵਿੱਚ ਉਗਾਏ ਜਾਂਦੇ ਹਨ ।
4. ਆਜੂ ਅਤੇ ਅਲੂਚਾ ਸਦਾਬਹਾਰ ਫਲਦਾਰ ਪੌਦੇ ਹਨ ।
5. ਨਾਸ਼ਪਾਤੀ ਅਤੇ ਅੰਗੂਰ ਪੱਤਝੜੀ ਫਲਦਾਰ ਪੌਦੇ ਹਨ ।
6. ਸੇਮ ਵਾਲੀ, ਲੂਣੀ ਜਾਂ ਤੇਜ਼ਾਬੀ ਮਿੱਟੀ ਵਿੱਚ ਫਲਦਾਰ ਪੌਦੇ ਨਹੀਂ ਲਗਾਉਣੇ ਚਾਹੀਦੇ ।
7. ਫਲਦਾਰ ਪੌਦੇ ਲਗਾਉਣ ਲਈ  $1 \times 1 \times 1$  ਫੁੱਟ ਫੁੱਲੇ ਅਤੇ ਚੌੜੇ ਟੋਏ ਪੁੱਟਣੇ ਚਾਹੀਦੇ ਹਨ ।
8. ਅਲਫੈਜੋ ਅੰਬ ਦੀ ਉਨਤ ਕਿਸਮ ਹੈ ।
9. ਅਮਰੂਦ ਦੀ ਪੰਜਾਬ ਪਿੰਕ ਕਿਸਮ ਦੇ ਫਲ ਦਾ ਗੁੱਦਾ ਅੰਦਰੋਂ ਲਾਲ ਹੁੰਦਾ ਹੈ ।
10. ਆਜੂ ਦੀਆਂ ਉਨਤ ਕਿਸਮਾਂ ਉਮਰਾਨ, ਸਨੌਰ-2 ਅਤੇ ਵਲੈਤੀ ਹਨ ।

**ਉਤਰ :** 1. ਸਹੀ                  2. ਸਹੀ                  3. ਸਹੀ                  4. ਗਲਤ                  5. ਸਹੀ  
6. ਸਹੀ                  7. ਗਲਤ                  8. ਸਹੀ                  9. ਸਹੀ                  10. ਗਲਤ

ਸਹੀ ਮਿਲਾਨ ਕਰੋ :

1. ਪੱਤਝੜੀ ਫਲਦਾਰ ਪੌਦੇ                  (i) ਕਲੋਰੋਪਾਇਰੀਫਾਸ
2. ਸਿਉਂਕ ਮਾਰਨ ਵਾਲੀ ਦਵਾਈ                  (ii) ਆਜੂ, ਅਲੂਚਾ, ਨਾਸ਼ਪਾਤੀ, ਅੰਗੂਰ
3. ਨਾਸ਼ਪਾਤੀ ਦੀਆਂ ਸਖਤ ਕਿਸਮਾਂ                  (iii) ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ
4. ਰੂੜੀ ਦੀ ਖਾਦ ਪਾਉਣ ਦਾ ਸਹੀ ਮਹੀਨਾ                  (iv) ਪੱਥਰ ਨਾਖ ਅਤੇ ਪੰਜਾਬ ਨਾਖ
5. ਸਦਾਬਹਾਰ ਫਲਦਾਰ ਪੌਦੇ ਲਗਾਉਣ ਦਾ ਸਹੀ ਸਮਾਂ                  (v) ਦਸੰਬਰ ਮਹੀਨਾ

**ਉਤਰ :** 1. (ii)                  2. (i)                  3. (iv)                  4. (v)                  5. (iii)

ਹੇਠ ਲਿਖੇ ਪ੍ਰਸ਼ਨਾਂ ਦੇ ਉਤਰ ਲਗਭਗ ਇੱਕ-ਦੋ ਵਾਕਾਂ ਵਿੱਚ ਦਿੱਤੇ ਗਏ ਹਨ :

1. ਪੰਜਾਬ ਦੇ ਸੇਂਜੂ ਅਤੇ ਖੁਸ਼ਕ ਇਲਾਕਿਆਂ ਦੇ ਨਾਂ ਲਿਖੋ ।  
- ਬਠਿੰਡਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਪੰਜਾਬ ਦੇ ਸੇਂਜੂ ਅਤੇ ਖੁਸ਼ਕ ਇਲਾਕੇ ਵਿੱਚ ਆਉਂਦੇ ਹਨ ।
2. ਪੰਜਾਬ ਦੇ ਕੇਂਦਰੀ ਇਲਾਕਿਆਂ ਵਿੱਚ ਕਿਹੜੇ-ਕਿਹੜੇ ਫਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ ?  
- ਪੰਜਾਬ ਦੇ ਕੇਂਦਰੀ ਇਲਾਕਿਆਂ ਵਿੱਚ ਨਾਸ਼ਪਾਤੀ, ਅਮਰੂਦ, ਅੰਗੂਰ, ਆਜੂ, ਅੰਬ, ਕਿਨ੍ਹੂ ਅਤੇ ਹੋਰ ਸੰਗਤਰੇ ਅਤੇ ਨਿੰਬੂ ਆਦਿ ਫਲ ਉਗਾਏ ਜਾਂਦੇ ਹਨ ।
3. ਸਦਾਬਹਾਰ ਫਲਦਾਰ ਪੌਦਿਆਂ ਦੇ ਨਾਂ ਲਿਖੋ ।  
- ਅੰਬ, ਲੀਚੀ, ਲੁਕਾਠ, ਕਿੰਨ੍ਹੂ ਅਤੇ ਹੋਰ ਸੰਗਤਰੇ, ਮਾਲਟਾ, ਨਿੰਬੂ, ਚੀਕੂ ਆਦਿ ਸਦਾਬਹਾਰ ਫਲਦਾਰ ਪੌਦੇ ਹਨ । ਇਹ ਸਾਰਾ ਸਾਲ ਹਰੇ ਰਹਿੰਦੇ ਹਨ ।
4. ਸਦਾਬਹਾਰ ਫਲਦਾਰ ਪੌਦਿਆਂ ਨੂੰ ਲਗਾਉਣ ਦਾ ਸਹੀ ਸਮਾਂ ਕੀ ਹੈ ?  
- ਸਦਾਬਹਾਰ ਫਲਦਾਰ ਬੂਟੇ ਲਗਾਉਣ ਦਾ ਸਹੀ ਸਮਾਂ ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਦਾ ਮਹੀਨਾ ਹੈ । ਅੰਬ ਅਤੇ ਲੀਚੀ ਦੇ ਬਾਗ ਸਤੰਬਰ-ਅਕਤੂਬਰ ਵਿੱਚ ਹੀ ਲਗਾਉਣੇ ਚਾਹੀਦੇ ਹਨ ?
5. ਪੱਤਝੜੀ ਫਲਦਾਰ ਪੌਦਿਆਂ ਦੇ ਨਾਂ ਲਿਖੋ ।  
- ਨਾਸ਼ਪਾਤੀ, ਅੰਗੂਰ, ਆਜੂ, ਅਲੂਚਾ ਆਦਿ ਪੱਤਝੜੀ ਫਲਦਾਰ ਬੂਟੇ ਹਨ । ਇਸ ਸਰਦੀਆਂ ਵਿੱਚ ਆਪਣੇ ਪੱਤੇ ਝਾੜ ਦਿੰਦੇ ਹਨ ।
6. ਫਲਦਾਰ ਬੂਟੇ ਲਗਾਉਣ ਲਈ ਕਿਸ ਤਰ੍ਹਾਂ ਦੀ ਜ਼ਮੀਨ ਲੋੜੀਂਦੀ ਹੈ ?  
- ਫਲਦਾਰ ਪੌਦੇ ਲਗਾਉਣ ਲਈ ਮਿੱਟੀ ਫੁੱਲੀ, ਚੰਗੇ ਜਲ ਨਿਕਾਸ ਵਾਲੀ, ਭੱਲ ਵਾਲੀ ਅਤੇ ਉਪਜਾਊ ਹੋਣੀ ਚਾਹੀਦੀ ਹੈ । ਮਿੱਟੀ ਦੀ ਦੋ ਮੀਟਰ ਫੁੱਲਾਈ ਤੱਕ ਕੋਈ ਸਖਤ ਤਹਿ ਨਹੀਂ ਹੋਣੀ ਚਾਹੀਦੀ । ਸੇਮ ਵਾਲੀ, ਲੂਣੀ ਜਾਂ ਤੇਜ਼ਾਬੀ ਮਿੱਟੀ ਵਿੱਚ ਬਾਗ ਨਹੀਂ ਲਗਾਉਣੇ ਚਾਹੀਦੇ ।
7. ਬਾਗ ਲਗਾਉਣ ਸਮੇਂ ਬੂਟਿਆਂ ਨੂੰ ਸਿਉਂਕ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ ?  
- ਫਲਦਾਰ ਪੌਦਿਆਂ ਨੂੰ ਸਿਉਂਕ ਤੋਂ ਬਚਾਉਣ ਲਈ 30 ਗਰਾਮ ਲਿੰਡੇਨ ਜਾਂ 15 ਮਿਲੀਲੀਟਰ ਕਲੋਰੋਪਾਇਰੀਫਾਸ 20 ਤਾਕਤ ਨੂੰ 2.5 ਕਿਲੋ ਮਿੱਟੀ ਵਿੱਚ ਰਲਾ ਕੇ ਪ੍ਰਤੀ ਟੋਏ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ।
8. ਪੱਤਝੜੀ ਫਲਦਾਰ ਪੌਦੇ ਕਰਦੇ ਲਗਾਉਣੇ ਚਾਹੀਦੇ ਹਨ ?  
- ਪੱਤਝੜੀ ਫਲਦਾਰ ਪੌਦੇ ਸਥਿਤ ਅਵਸਥਾ ਵਿੱਚ ਨਵੀਂ ਫੋਟ ਆਉਣ ਤੋਂ ਪਹਿਲਾਂ ਅੱਧ ਜਨਵਰੀ (ਆਜੂ, ਅਲੂਚਾ) ਤੋਂ ਅੱਧ ਫਰਵਰੀ (ਨਾਸ਼ਪਾਤੀ, ਅੰਗੂਰ ਤੱਕ ਲਗਾਉਣੇ ਚਾਹੀਦੇ ਹਨ ।
9. ਨਾਸ਼ਪਾਤੀ ਦੀਆਂ ਉਨਤ ਕਿਸਮਾਂ ਦੇ ਨਾਂ ਲਿਖੋ ।

- ਨਾਸ਼ਪਾਤੀ ਦੀਆਂ ਸਖਤ ਕਿਸਮਾਂ ਪੰਜਾਬ ਨਾਖ ਅਤੇ ਪੱਥਰ ਨਾਖ, ਅਰਧ ਨਰਮ ਕਿਸਮਾਂ ਪੰਜਾਬ ਨੈਕਟਰ, ਪੰਜਾਬ ਗੋਲਡ, ਬੱਗੂਗੋਸ਼ਾ ਅਤੇ ਲਿਕੋਟ, ਨਰਮ ਕਿਸਮ ਪੰਜਾਬ ਸੌਫਟ ਹੈ ।
- 10. ਛਲਦਾਰ ਪੌਦਿਆਂ ਦੀ ਸਹੀ ਕਾਂਟ-ਛਾਂਟ ਕਰਨ ਦੇ ਕੀ ਲਾਭ ਹੁੰਦੇ ਹਨ ?

  - ਸਹੀ ਕਾਂਟ-ਛਾਂਟ ਕਰਨ ਨਾਲ ਬੂਟਿਆਂ ਦਾ ਸਹੀ ਆਕਾਰ ਅਤੇ ਢਾਂਚਾ ਬਣ ਜਾਂਦਾ ਹੈ । ਇਸ ਨਾਲ ਪੌਦਿਆਂ ਵਿੱਚ ਰੌਸ਼ਨੀ ਅਤੇ ਹਵਾ ਦਾ ਨਿਕਾਸ ਵੱਧ ਜਾਂਦਾ ਹੈ । ਇਸ ਨਾਲ ਛਲ ਦੀ ਕੁਆਲਟੀ ਵਧੀਆ ਬਣ ਜਾਂਦੀ ਹੈ ਅਤੇ ਪੌਦਾ ਲੰਬੇ ਸਮੇਂ ਤੱਕ ਛਲ ਦਿੰਦਾ ਹੈ ।

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ ਤਿੰਨ-ਚਾਰ ਵਾਕਾਂ ਵਿੱਚ ਦਿੱਤਾ ਜਾਂਦਾ ਹੈ :

1. ਨਿੰਬੂ, ਬੇਰ, ਆਜੂ ਅਤੇ ਅੰਗੂਹ ਦੀਆਂ ਦੋ-ਦੋ ਉਨ੍ਹਤ ਕਿਸਮਾਂ ਦੇ ਨਾਂ ਲਿਖੋ ।
  - (i) ਨਿੰਬੂ : ਕਾਗਜ਼ੀ, ਬਾਰਾਂਮਾਸੀ ਨਿੰਬੂ, ਗਲਗਲ
  - (ii) ਬੇਰ : ਉਮਰਾਨ, ਸਨੌਰ-2, ਵਲੈਤੀ, ਕੈਥਲੀ
  - (iii) ਆਜੂ : ਛਲੋਰਿਡਾ ਪਰਿਸ, ਅਰਲੀ ਗ੍ਰੈਂਡ, ਪਰਤਾਪ, ਸ਼ਾਨੇ ਪੰਜਾਬ, ਪਰਭਾਤ
  - (iv) ਅੰਗੂਹ : ਸ਼ਵੇਤਾ, ਪਰਲਿਟ, ਬਿਉਟੀ ਸੀਡਲੈਸ, ਛਲੇਮ ਸੀਡਲੈਸ, ਪੰਜਾਬ ਪਰਪਲ ।
2. ਨਰਸਰੀ ਤੋਂ ਛਲਦਾਰ ਪੌਦੇ ਖਰੀਦਦੇ ਸਮੇਂ ਧਿਆਨ ਰੱਖਣ ਯੋਗ ਕੇਣੀ ਚਾਰ ਮੁੱਖ ਗੱਲਾਂ ਲਿਖੋ ।
  - (i) ਪੌਦੇ ਪੀ. ਏ. ਪੂ. ਲੁਧਿਆਣਾ, ਬਾਗਬਾਨੀ ਵਿਭਾਗ, ਸਰਕਾਰੀ ਮਨਜ਼ੂਰਸ਼ੁਦਾ ਭਰੋਸੇਯੋਗ ਨਰਸਰੀ ਤੋਂ ਹੀ ਖਰੀਦਣੇ ਚਾਹੀਦੇ ਹਨ ।
  - (ii) ਪੌਦੇ ਚੰਗੀ ਕਿਸਮ ਦੇ ਕੀਤਿਆਂ ਅਤੇ ਬੀਮਾਰੀਆਂ ਤੋਂ ਰਹਿਤ ਹੋਣੇ ਚਾਹੀਦੇ ਹਨ ।
  - (iii) ਬੂਟੇ ਸਿਹਤਮੰਦ ਅਤੇ ਦਰਮਿਆਨੀ ਉਚਾਈ ਦੇ ਹੋਣੇ ਚਾਹੀਦੇ ਹਨ ।
  - (iv) ਪਿਉਂਦੀ ਬੂਟਿਆਂ ਦੀ ਪਿਉਂਦ ਮੁੱਢਲੇ ਪੌਦੇ ਤੇ ਕੀਤੀ ਗਈ ਹੋਵੇ ਅਤੇ ਇਸ ਦਾ ਜੋੜ ਪੱਧਰਾ ਹੋਣਾ ਚਾਹੀਦਾ ਹੈ ।
  - (v) ਸਦਾਬਹਾਰ ਬੂਟਿਆਂ ਦੀਆਂ ਜੜ੍ਹਾਂ ਨਾਲ ਮਿੱਟੀ ਕਾਫ਼ੀ ਮਾਤਰਾ ਵਿੱਚ ਲੱਗੀ ਹੋਣੀ ਚਾਹੀਦੀ ਹੈ ।
  - (vi) 10 ਪ੍ਰਤੀਸ਼ਤ ਬੂਟੇ ਵੱਧ ਖਰੀਦੇ ਤਾਂ ਕਿ ਇਨ੍ਹਾਂ ਨੂੰ ਖਰਾਬ ਹੋਣ ਵਾਲੇ ਬੂਟਿਆਂ ਦੀ ਜਗ੍ਹਾ ਤੇ ਲਾਇਆ ਜਾ ਸਕੇ ।
3. ਛਲਾਂ ਦੀ ਤੁੜਾਈ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਚਾਰ ਮੁੱਖ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?

  - (i) ਛਲਾਂ ਨੂੰ ਸਹੀ ਸਮੇਂ ਤੇ ਤੋੜਨਾ ਚਾਹੀਦਾ ਹੈ ।
  - (ii) ਛਲਾਂ ਨੂੰ ਕਦੇ ਵੀ ਖਿੱਚ ਕੇ ਨਹੀਂ ਤੋੜਨਾ ਚਾਹੀਦਾ ।
  - (iii) ਛਲਾਂ ਨੂੰ ਕੈਂਚੀ, ਚਾਕੂ ਜਾਂ ਕਲਿੱਪਰ ਦੀ ਸਹਾਇਤਾ ਨਾਲ ਤੋੜਨਾ ਚਾਹੀਦਾ ਹੈ ।
  - (iv) ਛਲਾਂ ਨੂੰ ਤੋੜਨ ਵਾਲੇ ਅੱਜ਼ਾਰਾਂ ਦੀ ਧਾਰ ਤਿੱਖੀ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਜੰਗਾਲ ਨਹੀਂ ਲੱਗੀ ਹੋਣੀ ਚਾਹੀਦੀ ।
  - (v) ਕੱਚੇ, ਵੱਧ ਪੱਕੇ, ਛੋਟੇ, ਬਦਸ਼ਕਲ, ਗਲੇ-ਸੜੇ ਅਤੇ ਦਾਗੀ ਛਲਾਂ ਨੂੰ ਡੱਬਾਬੰਦ ਨਹੀਂ ਕਰਨਾ ਚਾਹੀਦਾ ।
  - (vi) ਛਲਾਂ ਨੂੰ ਰੰਗ, ਅਕਾਰ ਅਤੇ ਸ਼ਕਲ ਦੇ ਅਧਾਰ ਤੇ ਵੱਖ-ਵੱਖ ਵਰਗਾਂ ਵਿੱਚ ਦਰਜਾਬੰਦੀ ਕਰਨੀ ਚਾਹੀਦੀ ਹੈ ।

4. ਬਾਗ ਲਗਾਉਣ ਦੇ ਫਿੱਲਰ ਢੰਗ ਬਾਰੇ ਤੁਸੀਂ ਕੀ ਜਾਣਦੇ ਹੋ ?

  - ਕੁਝ ਛਲਦਾਰ ਬੂਟੇ ਜਿਵੇਂ ਅੰਬ, ਲੀਚੀ, ਨਾਸ਼ਪਾਤੀ ਕਾਫ਼ੀ ਲੰਬੇ ਸਮੇਂ ਤੋਂ ਬਾਅਦ ਛਲ ਦੇਣਾ ਸ਼ੁਰੂ ਕਰਦੇ ਹਨ । ਇਨ੍ਹਾਂ ਦੇ ਬਾਗਾਂ ਵਿੱਚ ਚਾਰ ਬੂਟਿਆਂ ਦੇ ਵਿਚਕਾਰ ਕੁਝ ਅਸਥਾਈ ਛਲਦਾਰ ਪੌਦੇ ਜਿਵੇਂ ਕੇਲਾ, ਪਪੀਤਾ ਆਦਿ, ਜੋ ਜਲਦੀ ਛਲ ਦੇਣਾ ਸ਼ੁਰੂ ਕਰ ਦਿੰਦੇ ਹਨ, ਲਗਾ ਦਿੱਤੇ ਜਾਂਦੇ ਹਨ । ਜਦੋਂ ਮੁੱਖ ਛਲਦਾਰ ਪੌਦੇ ਛਲ ਦੇਣਾ ਸ਼ੁਰੂ ਕਰ ਦਿੰਦੇ ਹਨ ਤਾਂ ਅਸਥਾਈ ਪੌਦਿਆਂ ਨੂੰ ਪੁੱਟ ਦਿੱਤਾ ਜਾਂਦਾ ਹੈ ।

5. ਬਾਗਾਂ ਵਿੱਚ ਖਾਦਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ?

  - ਛਲਦਾਰ ਪੌਦੇ ਫਰਵਰੀ ਤੋਂ ਅਪ੍ਰੈਲ ਮਹੀਨੇ ਵਿੱਚ ਜ਼ਿਆਦਾ ਵੱਧਦੇ ਹਨ । ਇਨ੍ਹਾਂ ਨੂੰ ਰੂੜੀ ਦੀ ਖਾਦ ਦਸੰਬਰ ਮਹੀਨੇ ਵਿੱਚ ਪਾਈ ਜਾਂਦੀ ਹੈ । ਅੱਧੀ ਨਾਈਟਰੋਜਨੀ ਖਾਦ ਫੁਟਾਰਾ ਆਉਣ ਤੋਂ ਪਹਿਲਾਂ ਅਤੇ ਬਾਕੀ ਨਾਈਟਰੋਜਨੀ ਖਾਦ ਛਲ ਲੱਗਣ ਤੋਂ ਬਾਅਦ ਪਾਉਣੀ ਚਾਹੀਦੀ ਹੈ । ਫਾਸਫੋਰਸ ਖਾਦ ਨਾਈਟਰੋਜਨ ਦੇ ਪਹਿਲੇ ਹਿੱਸੇ ਨਾਲ ਪਾਉਣੀ ਚਾਹੀਦੀ ਹੈ । ਪੋਟਾਸ਼ ਖਾਦ ਛਲ ਪੱਕਣ ਤੋਂ 4-5 ਮਹੀਨੇ ਪਹਿਲਾਂ ਪਾਉਣ ਤੇ ਹੀ ਕਰਨਾ ਚਾਹੀਦਾ ਹੈ ।

## ਪਾਠ - 6

### ਖੇਤੀ ਜੰਗਲਾਤ

ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

1. ਰਾਸ਼ਟਰੀ ਵਣ ਨੀਤੀ, 1988 ਅਨੁਸਾਰ ਜੰਗਲਾਂ ਹੇਠ ਲਗਭਗ ਕਿੰਨਾ ਰਕਬਾ ਹੋਣਾ ਚਾਹੀਦਾ ਹੈ ?
 

|         |           |
|---------|-----------|
| (ਉ) 20% | (ਅ) 2%    |
| (ਇ) 12% | (ਸ) 6.49% |
2. ਪੰਜਾਬ ਵਿੱਚ ਹੁਣ ਵਣਾਂ ਅਤੇ ਰੁੱਖਾਂ ਹੇਠ ਕਿੰਨਾ ਰਕਬਾ ਰਹਿ ਗਿਆ ਹੈ ?
 

|           |           |
|-----------|-----------|
| (ਉ) 49.6% | (ਅ) 96.4% |
| (ਇ) 6.49% | (ਸ) 46.9% |
3. ਪੰਜਾਬ ਦੇ ਕਿਹੜੇ ਇਲਾਕੇ ਵਿੱਚ ਜ਼ਮੀਨਾਂ ਉੱਚੀਆਂ-ਨੀਵੀਆਂ ਹੋਣ ਕਾਰਨ ਭੂਮੀ ਖੋਰ ਦੀ ਸਮੱਸਿਆ ਕਾਫੀ ਜ਼ਿਆਦਾ ਹੈ ?
 

|                         |                 |
|-------------------------|-----------------|
| (ਉ) ਕੇਂਦਰੀ ਮੈਦਾਨੀ ਇਲਾਕਾ | (ਅ) ਕੰਢੀ ਇਲਾਕਾ  |
| (ਇ) ਦੱਖਣ-ਪੱਛਮੀ ਜੋਨ      | (ਸ) ਉਪਰੋਕਤ ਸਾਰੇ |
4. ਪੰਜਾਬ ਵਿੱਚ ਵਧਾਰਕ ਪੱਪਰ ਤੇ ਕਿਹੜੇ ਰੁੱਖਾਂ ਦੀ ਕਾਸ਼ਤ ਕੀਤੀ ਜਾਂਦੀ ਹੈ ?
 

|                     |                       |
|---------------------|-----------------------|
| (ਉ) ਸਫੈਦਾ ਅਤੇ ਪਾਪਲਰ | (ਅ) ਪਿੱਪਲ ਅਤੇ ਬੋਹੜ    |
| (ਇ) ਜੰਡ ਅਤੇ ਕਿੱਕਰ   | (ਸ) ਸੁਖਚੈਨ ਅਤੇ ਸਾਗਵਾਨ |
5. ਪੰਜਾਬ ਦੇ ਕਿਹੜੇ ਇਲਾਕੇ ਵਿੱਚ ਪਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਮਿੱਟੀ ਦੀ ਉਪਰਲੀ ਤਹਿ ਵਿੱਚ ਖਾਰਾਪਣ ਪਾਇਆ ਜਾਂਦਾ ਹੈ ?
 

|                         |                 |
|-------------------------|-----------------|
| (ਉ) ਕੇਂਦਰੀ ਮੈਦਾਨੀ ਇਲਾਕਾ | (ਅ) ਕੰਢੀ ਇਲਾਕਾ  |
| (ਇ) ਦੱਖਣ-ਪੱਛਮੀ ਜੋਨ      | (ਸ) ਉਪਰੋਕਤ ਸਾਰੇ |
6. ਪਾਪਲਰ ਦੇ ਬੂਟੇ ਲਗਾਉਣ ਲਈ ਟੋਏ ਕਿੰਨੇ ਡੂੰਘੇ ਪੁੱਟੇ ਜਾਂਦੇ ਹਨ ?
 

|            |                 |
|------------|-----------------|
| (ਉ) 3 ਇੰਚ  | (ਅ) 3 ਫੁੱਟ      |
| (ਇ) 3 ਮੀਟਰ | (ਸ) 3 ਸੈਂਟੀਮੀਟਰ |
7. ਪਾਪਲਰ ਦੇ ਦਰਖਤ ਕਿੰਨੇ ਸਮੇਂ ਵਿੱਚ ਤਿਆਰ ਹੋ ਜਾਂਦੇ ਹਨ ?
 

|                   |                   |
|-------------------|-------------------|
| (ਉ) 5 ਤੋਂ 7 ਸਾਲ   | (ਅ) 5 ਤੋਂ 7 ਮਹੀਨੇ |
| (ਇ) 5 ਤੋਂ 7 ਹਫ਼ਤੇ | (ਸ) 5 ਤੋਂ 7 ਦਿਨ   |
8. ਪਾਪਲਰ ਦੇ ਬੂਟੇ ਲਗਾਉਣ ਦਾ ਸਹੀ ਸਮਾਂ ਕੀ ਹੈ ?
 

|                  |                 |
|------------------|-----------------|
| (ਉ) ਜਨਵਰੀ-ਫਰਵਰੀ  | (ਅ) ਜੂਨ-ਜੁਲਾਈ   |
| (ਇ) ਅਕਤੂਬਰ-ਨਵੰਬਰ | (ਸ) ਮਾਰਚ-ਅਪ੍ਰੈਲ |
9. ਇੱਕ ਏਕੜ ਵਿੱਚ ਸਾਰੇ ਖੇਤ ਵਿੱਚ ਪਾਪਲਰ ਦੇ ਲਗਭਗ ਕਿੰਨੇ ਪੌਂਦੇ ਲਗਾਏ ਜਾ ਸਕਦੇ ਹਨ ?
 

|         |         |
|---------|---------|
| (ਉ) 20  | (ਅ) 500 |
| (ਇ) 200 | (ਸ) 50  |
10. PL-1 ਅਤੇ PL-2 ਕਿਹੜੇ ਰੁੱਖ ਦੀਆਂ ਉਨਤ ਕਿਸਮਾਂ ਹਨ ?
 

|           |             |
|-----------|-------------|
| (ਉ) ਪਾਪਲਰ | (ਅ) ਸਫੈਦਾ   |
| (ਇ) ਕਚਨਾਰ | (ਸ) ਸੁਧਾਬੂਲ |

**ਉੱਤਰ :** 1. (ਉ)      2. (ਇ)      3. (ਅ)      4. (ਉ)      5. (ਇ)  
               6. (ਅ)      7. (ਉ)      8. (ਉ)      9. (ਇ)      10. (ਉ)

ਹੇਠ ਲਿਖੀਆਂ ਖਾਲੀ ਥਾਵਾਂ ਵਿੱਚ ਬਰੈਕਟ ਵਿੱਚੋਂ ਸਹੀ ਸ਼ਬਦ ਚੁਣ ਕੇ ਭਰੋ :

1. ਵਣ ਖੇਤੀ ਵਿੱਚ ..... ਅਤੇ ਫਸਲਾਂ ਇਕੱਠੇ ਉਗਾਏ ਜਾਂਦੇ ਹਨ । (ਰੁੱਖ / ਫੁੱਲ)
2. ਬੇਗੀ, ਸੁਬਾਬੂਲ, ਕਚਨਾਰ ਦੇ ਪੱਤਿਆਂ ਅਤੇ ਟਹਿਣੀਆਂ ਦੀ ਵਰਤੋਂ ..... ਵਜੋਂ ਕੀਤੀ ਜਾਂਦੀ ਹੈ । (ਚਾਰੇ / ਅਨਾਜ)
3. ਜਲਵਾਯੂ ਦੇ ਆਧਾਰ ਤੇ ਪੰਜਾਬ ਨੂੰ ..... ਖੇਤਰਾਂ ਵਿੱਚ ਵੰਡਿਆ ਗਿਆ ਹੈ । (ਤਿੰਨ / ਅੱਠ)
4. ਕਲੋਰੋਪਾਇਰੀਫਾਸ ਨਾਲ ..... ਦੀ ਰੋਕਬਾਮ ਕੀਤੀ ਜਾਂਦੀ ਹੈ । (ਉਲੀ / ਸਿਊਂਕ)
5. ਬਾਗਾਂ ਦੇ ਦੁਆਲੇ ..... ਦੀ ਵਾੜ ਕੀਤੀ ਜਾਂਦੀ ਹੈ । (ਕਰੌਂਦਾ / ਕਚਨਾਰ)
6. ਪਾਪਲਰ ਦੇ ਪੌਂਦੇ ..... ਮਹੀਨੇ ਵਿੱਚ ਲਗਾਏ ਜਾਂਦੇ ਹਨ । (ਜਨਵਰੀ / ਜੂਨ)
7. ਪਾਪਲਰ ..... ਰੁੱਖ ਹੈ । (ਪੱਤਝੜੀ / ਸਦਾਬਹਾਰ)
8. ਵਣ ਖੇਤੀ ਵਿੱਚ ..... ਤੋਂ ਤਿਆਰ ਕੀਤੇ ਕਲੋਨਲ ਸਫੈਦੇ ਲਗਾਉਣੇ ਚਾਹੀਦੇ ਹਨ । (ਬੀਜ / ਕਲਮਾਂ)
9. ਦੱਖਣ-ਪੱਛਮੀ ਜ਼ੋਨ ਵਿੱਚ ਪਰਤੀ ਹੇਠਲਾ ਪਾਣੀ ..... ਹੈ । (ਖਾਰਾ / ਮਿੱਠਾ)
10. ਪਾਪਲਰ ਦੇ ਦਰਖਤ ਬੰਨਿਆਂ ਉੱਤੇ ..... ਮੀਟਰ ਦੂਰ ਲਗਾਏ ਜਾਂਦੇ ਹਨ । (3 / 8)

**ਉੱਤਰ :** 1. ਰੁੱਖ      2. ਚਾਰੇ      3. ਤਿੰਨ      4. ਸਿਊਂਕ      5. ਕਰੌਂਦਾ  
               6. ਜਨਵਰੀ      7. ਪੱਤਝੜੀ      8. ਕਲਮਾਂ      9. ਖਾਰਾ      10. 3



- ਦੱਖਣ-ਪੱਛਮੀ ਜੋਨ ਵਿੱਚ ਪਰਤੀ ਹੇਠਲਾ ਪਾਣੀ ਖਾਰਾ ਪਾਇਆ ਜਾਂਦਾ ਹੈ । ਜਿਸ ਕਰਕੇ ਇਸ ਇਲਾਕੇ ਦੀ ਮਿੱਟੀ ਦੀ ਉਪਰਲੀ ਤਹਿ ਵਿੱਚ ਖਾਰਾਪਣ ਪਾਇਆ ਜਾਂਦਾ ਹੈ ।

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ ਤਿੰਨ-ਚਾਰ ਵਾਕਾਂ ਵਿੱਚ ਦਿੱਤਾ ਜਾਂਦਾ ਹੈ :

1. ਵਣ ਖੇਤੀ ਦੇ ਮੁੱਖ ਮਾਡਲਾਂ ਦੇ ਨਾਂ ਲਿਖੋ ।
- ਵਣ ਖੇਤੀ ਦੇ ਮੁੱਖ ਮਾਡਲ :
  - (i) ਖੇਤਾਂ ਦੇ ਬੰਨਿਆਂ ਤੇ ਦਰਖਤ ਲਾਉਣਾ ।
  - (ii) ਦਰਖਤਾਂ ਅਤੇ ਫਸਲਾਂ ਦੀ ਰਲਵੀਂ ਕਾਸ਼ਤ ।
2. ਖੇਤਾਂ ਦੇ ਬੰਨਿਆਂ ਤੇ ਦਰਖਤ ਕਿਵੇਂ ਲਗਾਏ ਜਾਂਦੇ ਹਨ ?
- ਖੇਤ ਤੇ ਬੰਨਿਆਂ ਜਾਂ ਖਾਲਾਂ ਤੇ ਉੱਤਰ-ਦੱਖਣ ਦਿਸ਼ਾ ਵਿੱਚ ਇੱਕ ਜਾਂ ਦੋ ਕਤਾਰਾਂ ਵਿੱਚ ਰੁੱਖ ਲਗਾਏ ਜਾਂਦੇ ਹਨ । ਇਹ ਦਰਖਤ ਖੇਤੀ ਕੰਮਾਂ ਵਿੱਚ ਰੁਕਾਵਟ ਨਹੀਂ ਬਣਦੇ । ਖੇਤਾਂ ਵਿੱਚ ਲੱਗੇ ਦਰਖਤਾਂ ਦੇ ਫਸਲਾਂ ਤੇ ਮਾੜੇ ਅਸਰ ਨੂੰ ਘਟਾਉਣ ਲਈ ਦਰਖਤਾਂ ਦੀ ਸਹੀ ਚੋਣ ਅਤੇ ਦੋ ਦਰਖਤਾਂ ਵਿੱਚ ਫਾਸਲਾ ਵਧਾਇਆ ਜਾ ਸਕਦਾ ਹੈ । ਸਫੈਦਾ, ਪਾਪਲਰ, ਸੂਬਾਬੂਲ, ਤੂਤ, ਪਰੇਕ, ਸਰੀਂਹ, ਲਸੜਾ, ਸੁਹੰਜਣਾ ਅਤੇ ਟਾਹਲੀ ਆਦਿ ਦਰਖਤ ਖੇਤਾਂ ਦੇ ਬੰਨਿਆਂ ਤੇ ਲਗਾਏ ਜਾ ਸਕਦੇ ਹਨ ।
3. ਦਰਖਤਾਂ ਅਤੇ ਫਸਲਾਂ ਦੀ ਰਲਵੀਂ ਕਾਸ਼ਤ ਕਿਵੇਂ ਕੀਤੀ ਜਾਂਦੀ ਹੈ ?
- ਵਣ ਖੇਤੀ ਦੇ ਇਸ ਮਾਡਲ ਵਿੱਚ ਸਾਰੇ ਖੇਤ ਵਿੱਚ ਦਰਖਤ ਲਗਾਏ ਜਾਂਦੇ ਹਨ । ਇਨ੍ਹਾਂ ਰੁੱਖਾਂ ਦੇ ਨਾਲ ਅੰਤਰ ਫਸਲਾਂ ਜਿਵੇਂ ਕਣਕ, ਸਰ੍ਹੋਂ, ਮੈਂਥਾ, ਅਦਰਕ, ਅਰਬੀ, ਪਨੀਆ, ਗਾਜਰ, ਬੰਦਗੋਭੀ, ਚੁਕੰਦਰ, ਕਚਾਲੂ, ਆਲੂ, ਪਾਲਕ ਅਤੇ ਲਸਣ ਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ । ਆਮ ਤੌਰ ਤੇ ਜ਼ਿਆਦਾ ਜ਼ਮੀਨਾਂ ਵਾਲੇ ਕਿਸਾਨ ਇਸ ਤਰ੍ਹਾਂ ਦੀ ਖੇਤੀ ਕਰਦੇ ਹਨ । ਸਾਰੇ ਖੇਤ ਵਿੱਚ ਲਗਾਉਣ ਲਈ ਪਾਪਲਰ, ਸਫੈਦਾ, ਪਰੇਕ ਅਤੇ ਤੁਣ ਚੰਗੇ ਰੁੱਖ ਹਨ ।
4. ਪਾਪਲਰ ਦੇ ਬੂਟੇ ਲਗਾਉਣ ਦੀ ਵਿਧੀ ਲਿਖੋ ।
- ਪਾਪਲਰ ਦੇ ਬੂਟੇ ਲਗਾਉਣ ਲਈ 15-20 ਸੈਮੀ. ਵਿਆਸ ਅਤੇ 3 ਫੁੱਟ ਫੁੱਲੇ ਟੋਏ ਤਿਆਰ ਕਰੋ । ਬੂਟੇ ਲਗਾਉਣ ਦਾ ਸਹੀ ਸਮਾਂ ਜਨਵਰੀ-ਫਰਵਰੀ ਦਾ ਮਹੀਨਾ ਹੈ । ਬੂਟਿਆਂ ਨੂੰ ਸਿਉਂਕ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕਲੋਰੋਪਾਇਰੀਫਾਸ ਅਤੇ ਐਮੀਸਾਨ-6 ਦੀ ਵਰਤੋਂ ਕਰੋ । ਟੋਏ ਵਿੱਚ ਬੂਟਾ ਲਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰ ਦਿੱਤੋ । ਪੌਦੇ ਬੰਨਿਆਂ ਤੇ 3 ਮੀਟਰ ਅਤੇ ਸਾਰੇ ਖੇਤ ਵਿੱਚ  $8 \times 2.5$  ਮੀਟਰ ਜਾਂ  $5 \times 4$  ਮੀਟਰ ਦੂਰ ਲਗਾਏ ਜਾ ਸਕਦੇ ਹਨ ।
5. ਸਫੈਦੇ ਦੀ ਕਟਾਈ ਕਦੋਂ ਕੀਤੀ ਜਾਂਦੀ ਹੈ ?
- (i) ਇਮਾਰਤੀ ਲੱਕੜ ਪੈਦਾ ਕਰਨ ਲਈ 13 ਤੋਂ 15 ਸਾਲ ਤੱਕ
- (ii) ਪੇਪਰ ਪਲਪ ਲਈ 6 ਤੋਂ 8 ਸਾਲ ਤੱਕ
- (iii) ਬੱਲੀਆਂ ਬਣਾਉਣ ਲਈ 4 ਤੋਂ 6 ਸਾਲ ਤੱਕ ਸਫੈਦੇ ਦੀ ਕਟਾਈ ਕੀਤੀ ਜਾ ਸਕਦੀ ਹੈ ।

## ਪਾਠ - 7

### ਆਰਥਿਕ ਵਿਕਾਸ ਵਿੱਚ ਖੇਤੀ ਦਾ ਯੋਗਦਾਨ

ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

1. ਭਾਰਤ ਦੀ ਕਿੰਨੀ ਅਬਾਦੀ ਪਿੰਡਾਂ ਵਿੱਚ ਰਹਿੰਦੀ ਹੈ ?
 

|                |              |
|----------------|--------------|
| (ਉ) ਇੱਕ ਤਿਹਾਈ  | (ਅ) ਦੋ ਤਿਹਾਈ |
| (ਈ) ਤਿੰਨ ਚੌਥਾਈ | (ਸ) ਦੋ ਚੌਥਾਈ |
2. ਭਾਰਤ ਵਿੱਚ ਕਿੰਨੇ ਕਿਰਤੀ (ਕਾਮੇ) ਰੋਜ਼ਗਾਰ ਲਈ ਸਿੱਧੇ ਤੌਰ 'ਤੇ ਖੇਤੀਬਾੜੀ ਵਿੱਚ ਲੱਗੇ ਹੋਏ ਹਨ ?
 

|                 |                 |
|-----------------|-----------------|
| (ਉ) 54 ਪ੍ਰਤੀਸ਼ਤ | (ਅ) 45 ਪ੍ਰਤੀਸ਼ਤ |
| (ਈ) 15 ਪ੍ਰਤੀਸ਼ਤ | (ਸ) 25 ਪ੍ਰਤੀਸ਼ਤ |
3. ਸਾਲ 2012-13 ਦੌਰਾਨ ਖੇਤੀਬਾੜੀ ਖੇਤਰ ਨੇ ਭਾਰਤ ਦੀ ਕੁੱਲ ਅਰੋਲੂ ਆਮਦਾਨ ਵਿੱਚ ਕਿੰਨਾ ਯੋਗਦਾਨ ਪਾਇਆ ਹੈ ?
 

|                   |                   |
|-------------------|-------------------|
| (ਉ) 7.13 ਪ੍ਰਤੀਸ਼ਤ | (ਅ) 13.7 ਪ੍ਰਤੀਸ਼ਤ |
| (ਈ) 1.73 ਪ੍ਰਤੀਸ਼ਤ | (ਸ) 3.71 ਪ੍ਰਤੀਸ਼ਤ |
4. ਭਾਰਤ ਵਿੱਚ ਕਿੰਨੇ ਪਰਿਵਾਰ ਕੇਵਲ ਡੇਅਰੀ ਫਾਰਮ ਦੇ ਧੰਦੇ ਵਿੱਚ ਲੱਗੇ ਹੋਏ ਹਨ ?
 

|               |               |
|---------------|---------------|
| (ਉ) 7 ਮਿਲੀਅਨ  | (ਅ) 17 ਮਿਲੀਅਨ |
| (ਈ) 70 ਮਿਲੀਅਨ | (ਸ) 27 ਮਿਲੀਅਨ |
5. ਕੱਪੜਾ ਉਦਯੋਗ ਲਈ ਕੱਚਾ ਮਾਲ ਕਿੱਥੋਂ ਪ੍ਰਾਪਤ ਹੁੰਦਾ ਹੈ ?
 

|          |          |
|----------|----------|
| (ਉ) ਕਪਾਹ | (ਅ) ਗੰਨਾ |
| (ਈ) ਪਟਸਨ | (ਸ) ਕਣਕ  |
6. ਘਰਾਂ ਵਿੱਚ ਉਪਭੋਗ ਕੀਤੀਆਂ ਜਾਣ ਵਾਲੀਆਂ ਕਿੰਨੀਆਂ ਵਸਤੂਆਂ ਖੇਤੀਬਾੜੀ ਨਾਲ ਸਬੰਧਤ ਹੁੰਦੀਆਂ ਹਨ ?
 

|                 |                 |
|-----------------|-----------------|
| (ਉ) 6 ਪ੍ਰਤੀਸ਼ਤ  | (ਅ) 16 ਪ੍ਰਤੀਸ਼ਤ |
| (ਈ) 26 ਪ੍ਰਤੀਸ਼ਤ | (ਸ) 60 ਪ੍ਰਤੀਸ਼ਤ |
7. ਭਾਰਤ ਵਿੱਚ ਸਾਲ 1950-51 ਵਿੱਚ ਅਨਾਜ ਦੀ ਕੁੱਲ ਪੈਦਾਵਾਰ ਕਿੰਨੀ ਸੀ ?
 

|                  |                   |
|------------------|-------------------|
| (ਉ) 15 ਮਿਲੀਅਨ ਟਨ | (ਅ) 264 ਮਿਲੀਅਨ ਟਨ |
| (ਈ) 51 ਮਿਲੀਅਨ ਟਨ | (ਸ) 462 ਮਿਲੀਅਨ ਟਨ |
8. ਭਾਰਤ ਵਿੱਚ ਸਾਲ 2012 ਵਿੱਚ ਅਨਾਜ ਦਾ ਕੁੱਲ ਕਿੰਨਾ ਭੰਡਾਰ ਸੀ ?
 

|                  |                  |
|------------------|------------------|
| (ਉ) 82 ਮਿਲੀਅਨ ਟਨ | (ਅ) 28 ਮਿਲੀਅਨ ਟਨ |
| (ਈ) 72 ਮਿਲੀਅਨ ਟਨ | (ਸ) 18 ਮਿਲੀਅਨ ਟਨ |
9. ਭਾਰਤ ਸਰਕਾਰ ਨੇ ਭੋਜਨ ਸੁਰੱਖਿਆ ਐਕਟ ਕਦੋਂ ਪਾਸ ਕੀਤਾ ਹੈ ?
 

|              |              |
|--------------|--------------|
| (ਉ) ਸਾਲ 2018 | (ਅ) ਸਾਲ 1918 |
| (ਈ) ਸਾਲ 1993 | (ਸ) ਸਾਲ 2013 |
10. ਭੋਜਨ ਸੁਰੱਖਿਆ ਐਕਟ 2013 ਅਨੁਸਾਰ ਕਿੰਨੀ ਪੇਂਡੂ ਅਬਾਦੀ ਨੂੰ 5 ਕਿਲੋ ਪ੍ਰਤੀ ਜੀਅ ਪ੍ਰਤੀ ਮਹੀਨਾ ਅਨਾਜ ਦੇਣ ਦੀ ਤਜਵੀਜ਼ ਹੈ ?
 

|                 |                 |
|-----------------|-----------------|
| (ਉ) 15 ਪ੍ਰਤੀਸ਼ਤ | (ਅ) 25 ਪ੍ਰਤੀਸ਼ਤ |
| (ਈ) 50 ਪ੍ਰਤੀਸ਼ਤ | (ਸ) 75 ਪ੍ਰਤੀਸ਼ਤ |

|               |        |        |        |        |         |
|---------------|--------|--------|--------|--------|---------|
| <b>ਉੱਤਰ :</b> | 1. (ਅ) | 2. (ਉ) | 3. (ਅ) | 4. (ਈ) | 5. (ਉ)  |
|               | 6. (ਸ) | 7. (ਈ) | 8. (ਉ) | 9. (ਸ) | 10. (ਸ) |

ਹੇਠ ਲਿਖੀਆਂ ਖਾਲੀ ਥਾਵਾਂ ਵਿੱਚ ਬਰੈਕਟ ਵਿੱਚੋਂ ਸਹੀ ਸ਼ਬਦ ਚੁਣੋ ਕੇ ਭਰੋ :

1. ਭਾਰਤ ਇੱਕ ..... ਪ੍ਰਾਨ ਦੇਸ਼ ਹੈ ।
2. ਪਟਸਨ ਉਦਯੋਗ ਲਈ ਕੱਚਾ ਮਾਲ ..... ਤੋਂ ਮਿਲਦਾ ਹੈ ।
3. ਚਾਵਲ ਉਦਯੋਗ ਲਈ ਕੱਚਾ ਮਾਲ ..... ਤੋਂ ਮਿਲਦਾ ਹੈ ।
4. ਜਨ ਸੰਖਿਆ ਅਨੁਸਾਰ ..... ਵਿਸ਼ਵ ਦਾ ਦੂਜਾ ਵੱਡਾ ਦੇਸ਼ ਹੈ ।
5. ਅਨਾਜ ਦੇ ਵੱਧ ਉਤਪਾਦਨ ਕਾਰਨ ..... ਕ੍ਰਾਂਤੀ ਆਈ ।
6. ਭਾਰਤ ਦੀ ਅਬਾਦੀ ਲਗਾਤਾਰ ..... ਰਹੀ ਹੈ ।
7. ਖੇਤੀ ਸਹਾਇਕ ਧੰਡਿਆਂ ਨੂੰ ਅਪਨਾਉਣ ਨਾਲ ਕਿਸਾਨ ਦੀ ਆਮਦਾਨ ਵਿੱਚ ..... ਹੁੰਦਾ ਹੈ ।
8. ਅਨਾਜ ਦੀ ਉਤਪਾਦਕਤਾ ਵਧ ਕੇ ..... ਕਿਲੋਗਰਾਮ ਪ੍ਰਤੀ ਹੈਕਟੋਅਰ ਤੱਕ ਪਹੁੰਚ ਗਈ ਹੈ ।
9. ਭੋਜਨ ਸੁਰੱਖਿਆ ਐਕਟ 2013 ਪ੍ਰਤੀ ਜੀਅ ਪ੍ਰਤੀ ਮਹੀਨਾ ..... ਕਿਲੋ ਅਨਾਜ ਦੇਣ ਦੀ ਤਜਵੀਜ਼ ਹੈ ।
10. ਭਾਰਤ ਦਾ ਖੇਤੀ ਵਪਾਰ ਸੰਤੁਲਨ 25 ਬਿਲੀਅਨ ਡਾਲਰ ਨਾਲ ..... ਦਾ ਰਿਹਾ ।

|               |         |         |         |         |          |
|---------------|---------|---------|---------|---------|----------|
| <b>ਉੱਤਰ :</b> | 1. ਖੇਤੀ | 2. ਪਟਸਨ | 3. ਝੋਨੇ | 4. ਭਾਰਤ | 5. ਹਰੀ   |
|               | 6. ਵੱਧ  | 7. ਵਾਧਾ | 8. 2125 | 9. 5    | 10. ਵਾਧੇ |

ਹੇਠ ਲਿਖੇ ਕਥਨਾਂ ਵਿੱਚੋਂ ਸਹੀ / ਗਲਤ ਚੁਣੋ :

1. ਖੇਤੀਬਾੜੀ ਸਾਡੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ ।
2. ਜਿਵੇਂ-ਜਿਵੇਂ ਕਿਸੇ ਦੇਸ਼ ਦਾ ਆਰਥਿਕ ਵਿਕਾਸ ਹੁੰਦਾ ਹੈ, ਉਸ ਦੀ ਖੇਤੀਬਾੜੀ ਤੇ ਨਿਰਭਰਤਾ ਘੱਟਦੀ ਜਾਂਦੀ ਹੈ ।
3. ਭਾਰਤ ਵਿੱਚ 70 ਲੱਖ ਪਰਿਵਾਰ ਫਾਰਮਿੰਗ ਦੇ ਧੰਦੇ ਵਿੱਚ ਲੱਗੇ ਹੋਏ ਹਨ ।
4. ਕੱਪੜਾ ਉਦਯੋਗ ਲਈ ਕੱਚਾ ਮਾਲ ਗੰਨੇ ਤੋਂ ਮਿਲਦਾ ਹੈ ।
5. ਖੇਤੀ ਵਿਕਾਸ ਨਾਲ ਦੇਸ਼ ਵਿੱਚ ਉਦਯੋਗਿਕ ਵਿਕਾਸ ਹੁੰਦਾ ਹੈ ।
6. ਭਾਰਤ ਵਿੱਚ ਹਰੀ ਕ੍ਰਾਂਤੀ ਦੁੱਧ ਉਤਪਾਦਨ ਵਿੱਚ ਵਾਧੇ ਕਾਰਨ ਆਈ ।
7. ਅਨਾਜ ਦੇ ਖੇਤਰ ਵਿੱਚ ਭਾਰਤ ਹੁਣ ਸਵੈ-ਨਿਰਭਰ ਹੋ ਗਿਆ ਹੈ ।
8. ਅਨਾਜ ਭੰਡਾਰਨ ਨਾਲ ਕੀਮਤਾਂ ਦੇ ਵਾਧੇ ਉਤੇ ਕਾਬੂ ਪਾਇਆ ਜਾ ਸਕਦਾ ਹੈ ।
9. ਭੋਜਨ ਸੁਰੱਖਿਆ ਐਕਟ 2013 ਅਨੁਸਾਰ ਹਰੇਕ ਗਰੀਬ ਵਿਅਕਤੀ ਨੂੰ 50 ਕਿਲੋ ਅਨਾਜ ਪ੍ਰਤੀ ਮਹੀਨਾ ਦੇਣ ਦੀ ਤਜਵੀਜ਼ ਹੈ ।
10. ਭਾਰਤ ਚਾਹ, ਕਾਢੀ, ਤੇਲ, ਡਲ, ਸਬਜ਼ੀਆਂ, ਦਾਲਾਂ, ਕਾਜੂ, ਮਸਾਲੇ ਆਦਿ ਖੇਤੀ ਵਸਤੂਆਂ ਦਾ ਨਿਰਯਾਤ ਕਰਦਾ ਹੈ ।

|               |        |        |        |        |         |
|---------------|--------|--------|--------|--------|---------|
| <b>ਉੱਤਰ :</b> | 1. ਸਹੀ | 2. ਸਹੀ | 3. ਗਲਤ | 4. ਗਲਤ | 5. ਸਹੀ  |
|               | 6. ਗਲਤ | 7. ਸਹੀ | 8. ਸਹੀ | 9. ਗਲਤ | 10. ਸਹੀ |

ਸਹੀ ਮਿਲਾਨ ਕਰੋ :

- |                                    |                                              |
|------------------------------------|----------------------------------------------|
| 1. ਚੀਨੀ ਉਦਯੋਗ ਲਈ ਕੱਚਾ ਮਾਲ          | (i) ਖੇਤੀਬਾੜੀ, ਉਦਯੋਗਿਕ ਅਤੇ ਸੇਵਾਵਾਂ ਖੇਤਰ       |
| 2. ਖੇਤੀ ਸਹਾਇਕ ਧੰਦੇ                 | (ii) ਮੂੰਗੀ, ਮਸਰ, ਮਾਂਹ                        |
| 3. ਭਾਰਤ ਦੀ ਅਰਥ ਵਿਵਸਥਾ ਦੇ ਤਿੰਨ ਖੇਤਰ | (iii) ਗੰਨਾ                                   |
| 4. ਛੋਆ-ਦੂਆਈ ਦਾ ਸਸਤਾ ਸਾਧਨ           | (iv) ਪਸੂ ਪਾਲਣਾ, ਮਧੂ ਮੱਖੀ ਪਾਲਣ, ਖੁੰਬਾਂ ਉਗਾਉਣਾ |
| 5. ਦਾਲ ਵਾਲੀਆਂ ਡਸਲਾਂ                | (v) ਰੇਲਵੇ                                    |

**ਉੱਤਰ :** 1. (iii)      2. (iv)      3. (i)      4. (v)      5. (ii)

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ ਇੱਕ-ਦੋ ਵਾਕਾਂ ਵਿੱਚ ਦਿਓ :

1. ਆਰਥਿਕ ਵਿਕਾਸ ਦਾ ਖੇਤੀਬਾੜੀ ਉੱਤੇ ਲੋਕਾਂ ਦੀ ਨਿਰਭਰਤਾ ਨਾਲ ਕਿਹੋ ਜਿਹਾ ਸਬੰਧ ਹੈ ?
- ਭਾਰਤ ਵਿੱਚ 54 ਪ੍ਰਤੀਸ਼ਤ ਕਿਰਤੀ ਰੁਜ਼ਗਾਰ ਲਈ ਸਿੱਧੇ ਤੌਰ 'ਤੇ ਖੇਤੀਬਾੜੀ ਵਿੱਚ ਲੱਗੇ ਹੋਏ ਹਨ । ਸਾਲ 2012-13 ਦੌਰਾਨ ਖੇਤੀਬਾੜੀ ਖੇਤਰ ਨੇ ਕੁੱਲ ਘਰੇਲੂ ਆਮਦਨ ਵਿੱਚ 13.7 ਪ੍ਰਤੀਸ਼ਤ ਯੋਗਦਾਨ ਪਾਇਆ ਹੈ ।
2. ਭਾਰਤ ਦੇ ਮੁੱਖ ਖੇਤੀ ਨਿਰਯਾਤ ਕਿਹੜੇ ਹਨ ?
- ਚਾਹ, ਕਾਢੀ, ਕਪਾਹ, ਡਲ, ਸਬਜ਼ੀਆਂ, ਕਾਜੂ ਅਤੇ ਮਸਾਲੇ ਆਦਿ ਭਾਰਤ ਦੇ ਮੁੱਖ ਖੇਤੀ ਨਿਰਯਾਤ ਹਨ ।
3. ਦੇਸ਼ ਵਿੱਚ ਅਨਾਜ ਦਾ ਭੰਡਾਰ ਕਿਉਂ ਕੀਤਾ ਜਾਂਦਾ ਹੈ ?
- ਅਨਾਜ ਦੇ ਭੰਡਾਰ (ਸਟੋਰ) ਕਰਨ ਨਾਲ ਆਉਣ ਵਾਲੇ ਸਮੇਂ ਵਿੱਚ ਅਨਾਜ ਦੀ ਪੂਰਤੀ ਘਟਣ ਨਾਲ ਪੈਦਾ ਹੋਣ ਵਾਲੇ ਕੀਮਤਾਂ ਦੇ ਵਾਧੇ ਦੇ ਡਰ ਉੱਤੇ ਕਾਬੂ ਪਾਇਆ ਜਾ ਸਕਦਾ ਹੈ ।
4. ਭੋਜਨ ਸੁਰੱਖਿਆ ਐਕਟ ਵਿੱਚ ਮੁੱਖ ਤਜਵੀਜ਼ ਕੀ ਹੈ ?
- ਭੋਜਨ ਸੁਰੱਖਿਆ ਐਕਟ 2013 ਅਨੁਸਾਰ ਭਾਰਤ ਦੀ 75% ਪੇਂਡੂ ਅਬਾਦੀ ਅਤੇ 50% ਸ਼ਹਿਰੀ ਅਬਾਦੀ ਨੂੰ 5 ਕਿਲੋ ਪ੍ਰਤੀ ਜੀਅ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਨਾਜ ਦੇਣ ਦੀ ਤਜਵੀਜ਼ ਹੈ ।
5. ਰੇਲਵੇ ਦਾ ਵਿਕਾਸ ਦੇਸ਼ ਵਿੱਚ ਖੇਤੀਬਾੜੀ ਵਿਕਾਸ ਨਾਲ ਕਿਵੇਂ ਜੁੜਿਆ ਹੈ ?
- ਦੇਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਖੇਤੀ ਉਤਪਾਦ ਅਤੇ ਖੇਤੀ ਲਈ ਲੋੜੀਂਦੀਆਂ ਵਸਤੂਆਂ ਨੂੰ ਪਹੁੰਚਾਉਣ ਨਾਲ ਰੇਲਵੇ ਨੂੰ ਆਮਦਨ ਹੁੰਦੀ ਹੈ ਅਤੇ ਦੇਸ਼ ਵਿੱਚ ਰੇਲਵੇ ਦਾ ਵਿਸਥਾਰ ਹੁੰਦਾ ਹੈ ।
6. ਖੇਤੀਬਾੜੀ ਖੇਤਰ ਵਿੱਚ ਕਿਹੋ ਜਿਹੀ ਬੇਰੁਜ਼ਗਾਰੀ ਪਾਈ ਜਾਂਦੀ ਹੈ ?
- ਖੇਤੀਬਾੜੀ ਖੇਤਰ ਵਿੱਚ ਮੌਸਮੀ ਅਤੇ ਲੁਕਾਵਾਂ ਬੇਰੁਜ਼ਗਾਰੀ ਪਾਈ ਜਾਂਦੀ ਹੈ । ਇਸ ਲਈ ਲੋਕਾਂ ਦੀ ਖੇਤੀਬਾੜੀ ਤੇ ਨਿਰਭਰਤਾ ਘਟਾ ਕੇ ਉਦਯੋਗ ਅਤੇ ਸੇਵਾਵਾਂ ਖੇਤਰ ਵਿੱਚ ਰੁਜ਼ਗਾਰ ਦੇਣਾ ਚਾਹੀਦਾ ਹੈ ।
7. ਭਾਰਤੀ ਅਰਥ ਵਿਵਸਥਾ ਦੇ ਤਿੰਨ ਖੇਤਰਾਂ ਦੇ ਨਾਨ ਲਿਖੋ ।
- ਖੇਤੀਬਾੜੀ ਖੇਤਰ, ਉਦਯੋਗਿਕ ਖੇਤਰ ਅਤੇ ਸੇਵਾਵਾਂ ਖੇਤਰ ਭਾਰਤੀ ਅਰਥ ਵਿਵਸਥਾ ਦੇ ਤਿੰਨ ਪ੍ਰਮੁੱਖ ਖੇਤਰ ਹਨ ।
8. ਭਾਰਤ ਦਾ ਖੇਤੀ ਵਪਾਰ ਸੰਤੁਲਨ ਕਿਸ ਤਰ੍ਹਾਂ ਦਾ ਹੈ ?
- ਸਾਲ 2013-14 ਵਿੱਚ ਭਾਰਤ ਦਾ ਕੁੱਲ ਖੇਤੀ ਨਿਰਯਾਤ 42 ਬਿਲੀਅਨ ਡਾਲਰ ਦਾ ਸੀ ਜਦੋਂ ਇਸੇ ਸਾਲ ਦੇਸ਼ ਦਾ ਕੁੱਲ ਖੇਤੀ ਆਯਾਤ 17 ਬਿਲੀਅਨ ਡਾਲਰ ਦਾ ਸੀ । ਇਸ ਤਰ੍ਹਾਂ ਸਾਲ 2013-14 ਵਿੱਚ ਭਾਰਤ ਦਾ ਵਪਾਰ ਸੰਤੁਲਨ 25 ਬਿਲੀਅਨ ਡਾਲਰ ਦੇ ਨਾਲ ਵਾਧੇ ਦਾ ਰਿਹਾ ਹੈ ।
9. ਭਾਰਤ ਦੇ ਕਿਸਾਨਾਂ ਦਾ ਮੁੱਖ ਖੇਤੀਬਾੜੀ ਸਹਾਇਕ ਧੰਦਾ ਕਿਹੜਾ ਹੈ ?
- ਦੇਸ਼ ਦੇ ਕਿਸਾਨਾਂ ਦਾ ਖੇਤੀਬਾੜੀ ਨਾਲ ਸਬੰਧਤ ਮੁੱਖ ਧੰਦਾ ਪਸੂ ਪਾਲਣ ਹੈ । ਭਾਰਤ ਵਿੱਚ ਲਗਭਗ 70 ਮਿਲੀਅਨ ਪਰਿਵਾਰ ਕੇਵਲ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਲੱਗੇ ਹੋਏ ਹਨ ।
10. ਸੇਵਾਵਾਂ ਖੇਤਰ ਵਿੱਚ ਕੀ-ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ?
- ਸੇਵਾਵਾਂ ਖੇਤਰ ਉਦਯੋਗ ਅਤੇ ਖੇਤੀਬਾੜੀ ਖੇਤਰ ਨੂੰ ਸੇਵਾਵਾਂ ਜਿਵੇਂ ਬੈਂਕ ਦੀ ਸੇਵਾ, ਆਵਾਜਾਈ ਸੂਲਹਿ, ਭੰਡਾਰ ਲਈ ਗੈਈ, ਗੀਤ



**ਪਾਠ - 8**  
**ਖੇਤੀ ਅਧਾਰਿਤ ਉਦਯੋਗਿਕ ਧੰਦੇ**

ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉਤੱਤਰ ਚੁਣੋ :

1. ਦਾਣਿਆਂ ਵਿੱਚ ਕਟਾਈ ਉਪਰੰਤ ਲਗਭਗ ਕਿੰਨਾ ਨੁਕਸਾਨ ਹੋ ਜਾਂਦਾ ਹੈ ?  
 (ਉ) 10 ਪ੍ਰਤੀਸ਼ਤ                                                                          (ਅ) 1 ਪ੍ਰਤੀਸ਼ਤ  
 (ਇ) 5 ਪ੍ਰਤੀਸ਼ਤ                                                                                  (ਸ) 2 ਪ੍ਰਤੀਸ਼ਤ
2. ਤੋੜਨ ਤੋਂ ਬਾਅਦ ਫਲਾਂ ਅਤੇ ਸਬਜ਼ੀਆਂ ਦਾ ਲਗਭਗ ਕਿੰਨਾ ਨੁਕਸਾਨ ਹੋ ਜਾਂਦਾ ਹੈ ?  
 (ਉ) 5-10 ਪ੍ਰਤੀਸ਼ਤ                                                                          (ਅ) 10-15 ਪ੍ਰਤੀਸ਼ਤ  
 (ਇ) 15-20 ਪ੍ਰਤੀਸ਼ਤ                                                                          (ਸ) 30-40 ਪ੍ਰਤੀਸ਼ਤ
3. ਆਂਡੇ ਅਤੇ ਮਾਸ ਪ੍ਰਾਪਤ ਕਰਨ ਲਈ ਕਿਹੜਾ ਸਹਾਇਕ ਧੰਦਾ ਅਪਨਾਇਆ ਜਾਂਦਾ ਹੈ ?  
 (ਉ) ਪਸੂ ਪਾਲਣ                                                                                  (ਅ) ਮਥੂਰੀ ਪਾਲਣ  
 (ਇ) ਖੂਬਾਂ ਉਗਾਉਣਾ                                                                          (ਸ) ਮੁਰਗੀ ਪਾਲਣ
4. ਅਨਾਜ ਪੀਸਣ ਲਈ ਕਿਹੜੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ?  
 (ਉ) ਆਟਾ ਚੱਕੀ                                                                                  (ਅ) ਪੰਜਾ  
 (ਇ) ਕੋਹਲੂ                                                                                          (ਸ) ਘੁਲਾੜੀ
5. ਗੰਨੇ ਵਿੱਚੋਂ ਰਸ ਕੱਢਣ ਲਈ ਕਿਹੜੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ?  
 (ਉ) ਆਟਾ ਚੱਕੀ                                                                                  (ਅ) ਪੰਜਾ  
 (ਇ) ਕੋਹਲੂ                                                                                          (ਸ) ਵੇਲਣਾ
6. ਮਸਾਲੇ ਪੀਸਣ ਲਈ ਕਿਹੜੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ?  
 (ਉ) ਗਰਾਈਂਡਰ                                                                                  (ਅ) ਪੰਜਾ  
 (ਇ) ਕੋਹਲੂ                                                                                          (ਸ) ਘੁਲਾੜੀ
7. ਤੇਲ ਬੀਜਾਂ ਵਿੱਚੋਂ ਤੇਲ ਕੱਢਣ ਲਈ ਕਿਹੜੀ ਮਸ਼ੀਨ ਵਰਤੀ ਜਾਂਦੀ ਹੈ ?  
 (ਉ) ਆਟਾ ਚੱਕੀ                                                                                  (ਅ) ਪੰਜਾ  
 (ਇ) ਕੋਹਲੂ                                                                                          (ਸ) ਗਰਾਈਂਡਰ
8. 100 ਕਿਲੋ ਤਾਜ਼ੀ ਹਲਦੀ ਤੋਂ ਕਿੰਨੇ ਕਿਲੋ ਹਲਦੀ ਪਾਉਡਰ ਤਿਆਰ ਕੀਤਾ ਜਾ ਸਕਦਾ ਹੈ ?  
 (ਉ) 15-20 ਕਿਲੋ                                                                                  (ਅ) 35-40 ਕਿਲੋ  
 (ਇ) 50-55 ਕਿਲੋ                                                                                          (ਸ) 75-80 ਕਿਲੋ
9. 100 ਕਿਲੋ ਗੰਨੇ ਵਿੱਚੋਂ ਲਗਭਗ ਕਿੰਨਾ ਗੁੜ ਤਿਆਰ ਕੀਤਾ ਜਾ ਸਕਦਾ ਹੈ ?  
 (ਉ) 75-80 ਕਿਲੋ                                                                                  (ਅ) 60-65 ਕਿਲੋ  
 (ਇ) 40-45 ਕਿਲੋ                                                                                          (ਸ) 10-12 ਕਿਲੋ
10. ਸੂਰਜੀ ਉਰਜਾ ਨਾਲ ਖੇਤੀ ਵਸਤੂਆਂ ਸੁਕਾਉਣ ਲਈ ਕਿਸ ਉਪਕਰਣ ਦੀ ਵਰਤੋਂ ਕੀਤੀ ਜਾਂਦੀ ਹੈ ?  
 (ਉ) ਸੋਲਰ ਡਰਾਇਅਰ                                                                          (ਅ) ਸੋਲਰ ਕੁੱਕਰ  
 (ਇ) ਸੋਲਰ ਲਾਲਟੈਣ                                                                                  (ਸ) ਸੋਲਰ ਪੰਪ

**ਉਤੱਤਰ :** 1. (ਉ)      2. (ਸ)      3. (ਸ)      4. (ਉ)      5. (ਸ)  
 6. (ਉ)      7. (ਇ)      8. (ਉ)      9. (ਸ)      10. (ਉ)

ਹੇਠ ਲਿਖੀਆਂ ਖਾਲੀ ਥਾਵਾਂ ਵਿੱਚ ਬਰੈਕਟ ਵਿੱਚੋਂ ਸਹੀ ਸ਼ਬਦ ਚੁਣ ਕੇ ਭਰੋ :

1. ਸਰਕਾਰ ਵੱਲੋਂ ਉਦਯੋਗ ਧੰਦੇ ਸ਼ੁਰੂ ਕਰਨ ਲਈ ..... ਵਿਆਜ ਦਰਾਂ ਤੇ ਕਰਜ਼ਾ ਦਿੱਤਾ ਜਾਂਦਾ ਹੈ । (ਮਹਿੰਗੀਆਂ / ਸਸਤੀਆਂ)
2. ਖੇਤੀ ਯੋਗ ਜ਼ਮੀਨ ਦਿਨੋਂ-ਦਿਨ ..... ਜਾ ਰਹੀ ਹੈ । (ਘੱਟਦੀ / ਵੱਧਦੀ)
3. ਡੋਅਰੀ ਦੇ ਧੰਦੇ ਤੋਂ ..... ਪ੍ਰਾਪਤ ਹੁੰਦਾ ਹੈ । (ਦੁੱਧ / ਸ਼ਹਿਦ)
4. ਕੋਹਲੂ ਨਾਲ ..... ਵਿੱਚੋਂ ਤੇਲ ਕੱਢਿਆ ਜਾਂਦਾ ਹੈ । (ਤੇਲ ਬੀਜਾਂ / ਅਨਾਜ)
5. ਖੇਤੀ ਵਸਤੂਆਂ ਦੀ ਪ੍ਰੋਸੈਸਿੰਗ ਕਰਨ ਨਾਲ ਮੁਨਾਫਾ ..... ਹੁੰਦਾ ਹੈ । (ਘੱਟ / ਵੱਧ)
6. ਹਲਦੀ ਧੋਣ ਵਾਲੀ ਮਸ਼ੀਨ ਇੱਕ ਘੰਟੇ ਵਿੱਚ ..... ਹਲਦੀ ਧੋ ਸਕਦੀ ਹੈ । (3 ਕਿਲੋ / 3 ਕੁਇੰਟਲ)
7. ਮੈਥਾ ਪ੍ਰੋਸੈਸਿੰਗ ਪਲਾਂਟ ਵਿੱਚ ..... ਦਾ ਤੇਲ ਕੱਢਿਆ ਜਾਂਦਾ ਹੈ । (ਸਰੋਂ / ਮੈਥੇ)
8. ਹਲਦੀ ਉਪਰਲੀ ਭੂਰੀ ਸਤਾ ਨੂੰ ਲਾਹੁਣ ਲਈ ਉਸ ਨੂੰ ..... ਕੀਤਾ ਜਾਂਦਾ ਹੈ । (ਪਾਲਿਸ਼ / ਰੰਗ)
9. ਹਲਦੀ ਨੂੰ ਪੀਸਣ ਲਈ ..... ਦੀ ਵਰਤੋਂ ਕੀਤੀ ਜਾਂਦੀ ਹੈ । (ਕੋਹਲੂ / ਗਰਾਈਂਡਰ)
10. ..... ਵਿੱਚ ਮੈਂਬੇ ਦੇ ਤੇਲ ਅਤੇ ਪਾਣੀ ਦੇ ਮਿਸ਼ਰਣ ਨੂੰ ਇਕੱਠਾ ਕੀਤਾ ਜਾਂਦਾ ਹੈ । (ਸੈਪਰੇਟਰ / ਫਰੀਜ਼ਰ)

**ਉਤੱਤਰ :** 1. ਸਸਤੀਆਂ      2. ਘੱਟਦੀ      3. ਦੁੱਧ      4. ਤੇਲ ਬੀਜਾਂ      5. ਵੱਧ  
 6. 3 ਕੁਇੰਟਲ      7. ਮੈਥੇ      8. ਪਾਲਿਸ਼      9. ਗਰਾਈਂਡਰ      10. ਸੈਪਰੇਟਰ



- ਦਾਣਿਆਂ ਵਿੱਚ ਕਟਾਈ ਉਪਰੰਤ ਲਗਭਗ 10% ਨੁਕਸਾਨ ਹੋ ਜਾਂਦਾ ਹੈ ਜਦ ਕਿ ਛਲਾਂ ਅਤੇ ਸਬਜ਼ੀਆਂ ਵਿੱਚ ਇਹ ਨੁਕਸਾਨ 30-40% ਤੱਕ ਹੋ ਜਾਂਦਾ ਹੈ ।

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ ਤਿੰਨ-ਚਾਰ ਵਾਕਾਂ ਵਿੱਚ ਦਿਓ :

1. ਐਗਰੋ ਪ੍ਰੋਸੈਸਿੰਗ ਕੰਪਲੈਕਸ਼ਨ ਵਿੱਚ ਲਗਾਈਆਂ ਜਾ ਸਕਣ ਵਾਲੀਆਂ ਕਿਸੇ ਚਾਰ ਮਸ਼ੀਨਾਂ ਦੇ ਨਾਂ ਲਿਖੋ ।
 

|                      |                      |                                |
|----------------------|----------------------|--------------------------------|
| (i) ਮਿੰਨੀ ਚਾਵਲ ਮਿਲ   | (ii) ਆਟਾ ਚੱਕੀ        | (iii) ਤੇਲ ਕੱਢਣ ਵਾਲਾ ਕੋਹਲੂ      |
| (iv) ਗਰਾਈਡਰ          | (v) ਪੇਂਜਾ            | (vi) ਅਨਾਜ/ਦਾਲਾਂ ਦਾ ਕਲੀਨਰ-ਗਰੇਡਰ |
| (vii) ਮਿੰਨੀ ਦਾਲ ਮਿੱਲ | (viii) ਛੋਟੀ ਫੀਡ ਮਿੱਲ |                                |
2. ਹਲਦੀ ਦੀ ਪ੍ਰੋਸੈਸਿੰਗ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਗਈ ਮਸ਼ੀਨ ਬਾਰੇ ਲਿਖੋ ।
 

ਹਲਦੀ ਦੀ ਪ੍ਰੋਸੈਸਿੰਗ ਕਰਨ ਲਈ ਤਾਜ਼ੀ ਹਲਦੀ ਦੀਆਂ ਗੰਢੀਆਂ ਨੂੰ ਧੋਤਾ ਜਾਂਦਾ ਹੈ । ਇਸ ਕੰਮ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਮਸ਼ੀਨ ਵਿਕਸਿਤ ਕੀਤਾ ਹੈ ਜਿਸ ਨਾਲ ਇੱਕ ਘੰਟੇ ਵਿੱਚ 2.5 ਕੁਇੰਟਲ ਤੋਂ 3.0 ਕੁਇੰਟਲ ਤੱਕ ਹਲਦੀ ਨੂੰ ਧੋਤਾ ਅਤੇ ਪਾਲਿਸ਼ ਕੀਤਾ ਜਾ ਸਕਦਾ ਹੈ ।
3. ਮੈਂਬੇ ਵਿੱਚੋਂ ਤੇਲ ਕਿਵੇਂ ਕੱਢਿਆ ਜਾਂਦਾ ਹੈ ?
- ਮੈਂਬੇ ਦੇ ਪੱਤਿਆਂ ਨੂੰ ਧੂਪ ਵਿੱਚ ਸੁਕਾ ਕੇ ਹਵਾ ਬੰਦ ਟੈਂਕਾਂ ਵਿੱਚ ਪਾ ਕੇ ਪ੍ਰੈਸ਼ਰ ਰਾਹੀਂ ਭਾਫ਼ ਅੰਦਰ ਭੇਜੀ ਜਾਂਦੀ ਹੈ । ਇਸ ਤੋਂ ਬਾਅਦ ਤੇਲ ਅਤੇ ਭਾਫ਼ ਦੇ ਕਣਾਂ ਨੂੰ ਇਕਦਮ ਠੰਢਾ ਕਰ ਕੇ ਪਾਣੀ ਅਤੇ ਤੇਲ ਦੇ ਮਿਸ਼ਰਣ ਨੂੰ ਇੱਕ ਟੈਂਕ (ਸੈਪਰੇਟਰ) ਵਿੱਚ ਇਕੱਠਾ ਕੀਤਾ ਜਾਂਦਾ ਹੈ । ਤੇਲ ਹਲਕਾ ਹੋਣ ਕਰਕੇ ਇਸ ਨੂੰ ਉਪਰੋਂ ਨਿਤਾਰ ਕੇ ਪਲਾਸਟਿਕ ਦੇ ਬਰਤਨਾਂ ਵਿੱਚ ਸਟੋਰ ਕੀਤਾ ਜਾਂਦਾ ਹੈ ।
4. ਛਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਲਈ ਜ਼ਿਆਦਾ ਸਰਮਾਏ ਨਾਲ ਕਿਹੜੇ-ਕਿਹੜੇ ਕਾਰਖਾਨੇ ਲਗਾਏ ਜਾ ਸਕਦੇ ਹਨ ?
- ਛਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਲਈ ਡੀਹਾਈਡ੍ਰੇਸ਼ਨ ਪਲਾਂਟ ਅਤੇ ਡਰੀਜਿੰਗ ਪਲਾਂਟ ਆਦਿ ਲਗਾਏ ਜਾ ਸਕਦੇ ਹਨ । ਇਨ੍ਹਾਂ ਇਕਾਈਆਂ ਨੂੰ ਲਗਾਉਣ ਲਈ ਲਭਗਗ 30 ਲੱਖ ਜਾਂ ਇਸ ਤੋਂ ਵੱਧ ਰੁਪਏ ਦੀ ਲੋੜ ਪੈਂਦੀ ਹੈ । ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਮਸ਼ੀਨਾਂ ਜਿਵੇਂ ਬਲਾਂਚਰ, ਪੋਣ ਵਾਲੀ ਮਸ਼ੀਨ, ਸਲਾਈਸਰ, ਪ੍ਰੀ-ਕੂਲਰ ਅਤੇ ਡਰੀਜਿੰਗ ਇਕਾਈਆਂ ਹੁੰਦੀਆਂ ਹਨ ।
5. ਕੱਚੀ ਹਲਦੀ ਤੋਂ ਹਲਦੀ ਪਾਊਡਰ ਕਿਵੇਂ ਤਿਆਰ ਕੀਤਾ ਜਾਂਦਾ ਹੈ ?
- ਕੱਚੀ ਹਲਦੀ ਨੂੰ ਧੋ ਕੇ ਹਲਦੀ ਦੀਆਂ ਗੰਢੀਆਂ ਨੂੰ ਪੋਲੀਆਂ ਅਤੇ ਰੰਗ ਇਕਸਾਰ ਕਰਨ ਲਈ ਇੱਕ ਘੰਟੇ ਤੱਕ ਉਬਾਲਿਆ ਜਾਂਦਾ ਹੈ । ਫਿਰ ਉਸ ਨੂੰ ਚੰਗੀ ਧੂਪ ਵਿੱਚ ਲਗਭਗ 15 ਦਿਨਾਂ ਤੱਕ ਸੁਕਾਇਆ ਜਾਂਦਾ ਹੈ ਜਦੋਂ ਤੱਕ ਇਸ ਵਿੱਚ 10% ਤੋਂ ਘੱਟ ਰਹਿ ਜਾਵੇ । ਫਿਰ ਇਸ ਦੀ ਭੂਰੀ ਸੜਾ ਨੂੰ ਲਾਹੂਣ ਲਈ ਮਸ਼ੀਨ ਨਾਲ ਪਾਲਿਸ਼ ਕੀਤਾ ਜਾਂਦਾ ਹੈ । ਪਾਲਿਸ਼ ਕਰਨ ਤੋਂ ਬਾਅਦ ਹਲਦੀ ਨੂੰ ਗਰਾਈਡਰ (ਹੈਮਰ ਮਿੱਲ ਜਾਂ ਚੱਕੀ) ਵਿੱਚ ਪਾ ਕੇ ਪੀਸ ਲਿਆ ਜਾਂਦਾ ਹੈ ।

**ਪਾਠ - 9**  
**ਤਸਦੀਕਸ਼ੁਦਾ ਬੀਜ ਉਤਪਾਦਨ**

ਇਹ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉਤਰ ਚੁਣੋ :

1. ਪੰਜਾਬ ਵਿੱਚ ਮੱਧਰੋਂ ਕੱਦ ਵਾਲੀਆਂ ਕਣਕ ਦੀਆਂ ਕਿਸਮਾਂ ਦੀ ਪਹਿਲੀ ਵਾਰ ਕਾਸ਼ਤ ਕਰਦੇ ਕੀਤੀ ਗਈ ਸੀ ?  
 (ਉ) 1965-66                                                      (ਅ) 1955-56  
 (ਇ) 1945-46                                                      (ਸ) 1905-06
2. 'ਲਰਮਾ ਰੋਹੋ' ਅਤੇ 'ਸੋਨਾਰਾ-64' ਕਿਹੜੀ ਫਸਲ ਦੀਆਂ ਕਿਸਮਾਂ ਹਨ ?  
 (ਉ) ਝੋਨਾ                                                              (ਅ) ਮੱਕੀ  
 (ਇ) ਨਰਮਾ                                                              (ਸ) ਕਣਕ
3. ਝੋਨੇ ਦੇ ਤਸਦੀਕਸ਼ੁਦਾ ਬੀਜਾਂ ਦੀ ਸੁੱਧਤਾ ਕਿੰਨੇ ਫੀਸਦੀ ਤੋਂ ਘੱਟ ਨਹੀਂ ਹੋਣੀ ਚਾਹੀਦੀ ?  
 (ਉ) 80 ਫੀਸਦੀ                                                      (ਅ) 98 ਫੀਸਦੀ  
 (ਇ) 13 ਫੀਸਦੀ                                                      (ਸ) 12 ਫੀਸਦੀ
4. ਕਣਕ ਦੇ ਤਸਦੀਕਸ਼ੁਦਾ ਬੀਜਾਂ ਵਿੱਚ ਨਮੀ ਕਿੰਨੇ ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ ?  
 (ਉ) 80 ਫੀਸਦੀ                                                      (ਅ) 98 ਫੀਸਦੀ  
 (ਇ) 13 ਫੀਸਦੀ                                                      (ਸ) 12 ਫੀਸਦੀ
5. ਤਸਦੀਕਸ਼ੁਦਾ ਬੀਜ ਦੇ ਥੈਲੇ ਉਪਰ ਕਿੰਨੇ ਰੰਗ ਦੇ ਟੈਗ ਲੱਗੇ ਹੁੰਦੇ ਹਨ ?  
 (ਉ) ਇੱਕ                                                              (ਅ) ਚਾਰ  
 (ਇ) ਦੋ                                                                      (ਸ) ਤਿੰਨ
6. ਭਾਰਤ ਵਿੱਚ ਬੀਜ ਕਾਨੂੰਨ ਕਿਹੜੇ ਸਾਲ ਲਾਗੂ ਕੀਤਾ ਗਿਆ ਸੀ ?  
 (ਉ) 1966                                                              (ਅ) 1906  
 (ਇ) 1986                                                              (ਸ) 1996
7. ਬਰੀਡਰ ਬੀਜ ਦੇ ਉਪਰ ਕਿਹੜੇ ਰੰਗ ਦਾ ਟੈਗ ਲੱਗਿਆ ਹੁੰਦਾ ਹੈ ?  
 (ਉ) ਨੀਲਾ                                                              (ਅ) ਗੋਲਡਨ  
 (ਇ) ਸਫੈਦ                                                              (ਸ) ਹਰਾ
8. ਜੇ ਕਿਸੇ ਬੀਜ ਨੂੰ ਤਸਦੀਕਸ਼ੁਦਾ ਨਹੀਂ ਕਰਵਾਇਆ ਗਿਆ ਤਾਂ ਅਜਿਹੇ ਬੀਜ ਨੂੰ ਕੀ ਕਹਿੰਦੇ ਹਨ ?  
 (ਉ) ਬੁਨਿਆਦੀ ਬੀਜ                                                      (ਅ) ਬਰੀਡਰ ਬੀਜ  
 (ਇ) ਮੁੱਢਲਾ ਬੀਜ                                                      (ਸ) ਟੀ. ਐਲ. ਬੀਜ
9. ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਦਾ ਮੁੱਖ ਦਫਤਰ ਕਿੱਥੇ ਸਥਿਤ ਹੈ ?  
 (ਉ) ਕੋਟਕਪੂਰਾ                                                      (ਅ) ਲੁਧਿਆਣਾ  
 (ਇ) ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ)                                              (ਸ) ਬਠਿੰਡਾ
10. ਬੀਜ ਸਾਫ਼ ਕਰਨ ਵਾਲੀ ਮਸੀਨ ਨੂੰ ਕੀ ਕਹਿੰਦੇ ਹਨ ?  
 (ਉ) ਰੋਟਾਵੇਟਰ                                                      (ਅ) ਸੀਡ ਡਰਿੱਲ  
 (ਇ) ਲੇਜ਼ਰ ਲੈਵਲਰ                                                      (ਸ) ਸੀਡ ਗਰੇਡਰ

**ਉਤਰ :** 1. (ਉ)         2. (ਸ)         3. (ਅ)         4. (ਇ)         5. (ਅ)         6. (ਉ)         7. (ਅ)         8. (ਸ)         9. (ਇ)         10. (ਸ)

ਇਹ ਲਿਖੀਆਂ ਖਾਲੀ ਥਾਵਾਂ ਵਿੱਚ ਬਰੈਕਟ ਵਿੱਚੋਂ ਸਹੀ ਸ਼ਬਦ ਚੁਣ ਕੇ ਭਰੋ :

1. ਹਰੀ ਕ੍ਰਾਂਤੀ ..... ਕੱਦ ਦੀਆਂ ਮੈਕਸੀਕਨ ਕਣਕ ਦੀਆਂ ਕਿਸਮਾਂ ਬੀਜਣ ਨਾਲ ਆਈ ਸੀ ।                                      (ਲੰਬੇ / ਮੱਧਰੋਂ)
2. ਹਾਈਬ੍ਰਿਡ ਬੀਜ ..... ਹੁੰਦੇ ਹਨ ।                                                                                                                      (ਮਹਿੰਗੇ / ਸਸਤੇ)
3. ਪੀ. ਬੀ. ਡਬਲਯੂ. 677, ਐਚ. ਡੀ. 3086 ..... ਦੀਆਂ ਉਨਤ ਕਿਸਮਾਂ ਹਨ ।                                                              (ਝੋਨੇ / ਕਣਕ)
4. ਕਣਕ ਦੇ ਪ੍ਰਮਾਣਿਤ ਬੀਜਾਂ ਦੀ ਉਗਣ ਸ਼ਕਤੀ ..... ਤੋਂ ਘੱਟ ਨਹੀਂ ਹੋਣ ਚਾਹੀਦੀ ।                                                              (85% / 80%)
5. ਬੀਜ ਕਾਨੂੰਨ 1966 ਅਨੁਸਾਰ ਬੀਜਾਂ ਨੂੰ ..... ਸ੍ਰੋਟੀਆਂ ਵਿੱਚ ਵੰਡਿਆ ਗਿਆ ਹੈ ।                                      (ਤਿੰਨ / ਚਾਰ)
6. ਮਲਟੀਨੈਸ਼ਨਲ ਕੰਪਨੀਆਂ ਜ਼ਿਆਦਾਤਰ ..... ਬੀਜਾਂ ਦਾ ਕਾਰੋਬਾਰ ਕਰਦੀਆਂ ਹਨ ।                                      (ਦੇਸੀ / ਹਾਈਬ੍ਰਿਡ)
7. ਸਫੈਦ ਰੰਗ ਦਾ ਟੈਗ ..... ਬੀਜ ਨੂੰ ਪੈਕਿੰਗ ਕਰਨ ਵੇਲੇ ਲਗਾਇਆ ਜਾਂਦਾ ਹੈ ।                                              (ਬੁਨਿਆਦੀ / ਬਰੀਡਰ)
8. ਤਸਦੀਕਸ਼ੁਦਾ ਬੀਜ ਨੂੰ ..... ਪਰਖ ਪ੍ਰਯੋਗਸ਼ਾਲਾ ਵਿੱਚ ਪਰਖ ਕੀਤਾ ਜਾਂਦਾ ਹੈ ।                                      (ਕੀਟਨਾਸ਼ਕ / ਬੀਜ)
9. ਪੰਜਾਬ ਵਿੱਚ ਬੀਜ ਵਪਾਰ ਸ਼ੁਰੂ ਕਰਨ ਲਈ ..... ਸਭ ਤੋਂ ਢੁਕਵੀਂ ਫਸਲ ਹੈ ।                                              (ਕਣਕ / ਗੁਆਰਾ)
10. ਬੀਜ ਉਤਪਾਦਨ ਸ਼ੁਰੂ ਕਰਨ ਲਈ ..... ਦੇ ਰਜਿਸਟਰਡ ਕਿਸਾਨ ਬਣਨਾ ਚਾਹੀਦਾ ਹੈ ।                                      (ਪਨਬੱਸ / ਪਨਸੀਡ)

**ਉਤਰ :** 1. ਮੱਧਰੋਂ         2. ਮਹਿੰਗੇ         3. ਕਣਕ         4. 85%         5. ਚਾਰ  
 6. ਦੇਸੀ                                                                      7. ਬੁਨਿਆਦੀ         8. ਬੀਜ         9. ਕਣਕ         10. ਪਨਸੀਡ

### ਹੇਠ ਲਿਖੇ ਕਥਨਾਂ ਵਿੱਚੋਂ ਸਹੀ / ਗਲਤ ਚੁਣੋ :

1. ਕਿਸੇ ਵੀ ਫਸਲ ਤੋਂ ਵੱਧ ਝਾੜ ਲੈਣ ਲਈ ਵਧੀਆ ਕੁਆਲਟੀ ਦਾ ਬੀਜ ਇੱਕ ਮੁੱਢਲੀ ਜ਼ਰੂਰਤ ਹੈ ।
2. ਬੀਜ ਨੂੰ ਬਾਹਰੋਂ ਦੇਖ ਕੇ ਅਸੀਂ ਉਸ ਦੇ ਜੱਦੀ-ਪੁਸ਼ਤੀ ਗੁਣਾਂ ਦਾ ਅਨੁਮਾਨ ਲਗਾ ਸਕਦੇ ਹਾਂ ।
3. ਟੁੱਟੇ ਹੋਏ ਬੀਜਾਂ ਤੋਂ ਫਸਲ ਦਾ ਵੱਧ ਝਾੜ ਲਿਆ ਜਾ ਸਕਦਾ ਹੈ ।
4. 'ਪੰਜਾਬ ਦੀਆਂ ਫਸਲਾਂ ਲਈ ਸਿਫਾਰਿਸ਼ਾਂ' ਕਿਤਾਬ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਛਾਪੀ ਗਈ ਹੈ ।
5. ਭੋਨ ਦੇ ਤਸਦੀਕਸ਼ੁਦਾ ਬੀਜਾਂ ਦੀ ਘੱਟੋ-ਘੱਟ ਉੱਗਣ ਸ਼ਕਤੀ 80% ਹੋਣੀ ਚਾਹੀਦੀ ਹੈ ।
6. ਬੁਨਿਆਦੀ ਬੀਜ ਉਪਰ ਕੋਈ ਟੈਗ ਨਹੀਂ ਲੱਗਾ ਹੁੰਦਾ ।
7. ਟੀ. ਐਲ. ਬੀਜ ਨੂੰ ਬਰੀਡਰ ਬੀਜ ਵੀ ਕਿਹਾ ਜਾਂਦਾ ਹੈ ।
8. ਕਿਸਾਨਾਂ ਨੂੰ ਸਹੀ ਨਸਲ ਦਾ ਬੀਜ ਵਾਜ਼ ਕੀਮਤਾਂ ਤੇ ਪ੍ਰਾਪਤ ਕਰਾਉਣ ਲਈ ਕੀਟਨਾਸ਼ਕ ਐਕਟ ਲਾਗੂ ਕੀਤਾ ਗਿਆ ਹੈ ।
9. ਤਸਦੀਕਸ਼ੁਦਾ ਬੀਜ, ਬੁਨਿਆਦੀ ਬੀਜ ਤੋਂ ਤਿਆਰ ਕੀਤਾ ਜਾਂਦਾ ਹੈ ।
10. ਬੀਜ ਪਰਖ ਪ੍ਰਯੋਗਸ਼ਾਲਾ ਵਿੱਚ ਖਾਦਾਂ ਦੇ ਵੱਖ-ਵੱਖ ਮਿਆਰਾਂ ਦੀ ਪਰਖ ਕੀਤੀ ਜਾਂਦੀ ਹੈ ।

**ਉੱਤਰ :** 1. ਸਹੀ                  2. ਗਲਤ                  3. ਗਲਤ                  4. ਗਲਤ                  5. ਸਹੀ  
6. ਗਲਤ                  7. ਗਲਤ                  8. ਗਲਤ                  9. ਸਹੀ                  10. ਗਲਤ

### ਸਹੀ ਮਿਲਾਨ ਕਰੋ :

1. ਮੈਕਸੀਕਨ ਕਣਕ
  2. ਪੰਜਾਬ ਵਿੱਚ ਬੀਜਾਂ ਨੂੰ ਪ੍ਰਮਾਣਿਤ ਕਰਨ ਵਾਲੀ ਸੰਸਥਾ
  3. ਪੀ. ਏ. ਯੂ. ਵੱਲੋਂ ਫਸਲਾਂ ਸਬੰਧੀ ਛਾਪੀ ਜਾਂਦੀ ਕਿਤਾਬ
  4. ਪੰਜਾਬ ਰਾਜ ਬੀਜ ਨਿਗਮ ਲਿਮਿਟਡ
  5. ਤਸਦੀਕਸ਼ੁਦਾ ਬੀਜਾਂ ਦੇ ਬੈਗ ਦੀ ਪਹਿਚਾਣ
- (i) ਪੰਜਾਬ ਦੀਆਂ ਫਸਲਾਂ ਲਈ ਸਿਫਾਰਿਸ਼ਾਂ
  - (ii) ਕਣਕ ਦੀ ਮੱਪਰੀ ਕਿਸਮ
  - (iii) ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ
  - (iv) ਨੀਲੇ ਅਤੇ ਹਰੇ ਰੰਗ ਦੇ ਟੈਗ
  - (v) ਪਨਸੀਡ

**ਉੱਤਰ :** 1. (ii)                  2. (iii)                  3. (i)                  4. (v)                  5. (iv)

### ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ ਇੱਕ-ਦੋ ਵਾਕਾਂ ਵਿੱਚ ਦਿਓ :

1. ਬੀਜ ਕਾਨੂੰਨ ਦੇ ਕੀ ਉਦੇਸ਼ ਹਨ ? ਇਹ ਕਦੋਂ ਲਾਗੂ ਕੀਤਾ ਗਿਆ ਸੀ ?  
- ਕਿਸਾਨਾਂ ਨੂੰ ਸਹੀ ਕਿਸਮ ਦਾ ਬੀਜ ਸਹੀ ਕੀਮਤ ਤੇ ਪ੍ਰਾਪਤ ਕਰਾਉਣ ਲਈ ਪੂਰੇ ਭਾਰਤ ਵਿੱਚ ਸਾਲ 1966 ਵਿੱਚ ਇੱਕ ਕਾਨੂੰਨ ਬੀਜ ਐਕਟ 1966 ਲਾਗੂ ਕੀਤਾ ਗਿਆ ਸੀ ।
2. ਨਰਮੇ ਦੀ ਫਸਲ ਦੇ ਕੋਈ ਤਿੰਨ ਜੱਦੀ-ਪੁਸ਼ਤੀ ਗੁਣ ਲਿਖੋ ।  
- (i) ਪ੍ਰਤੀ ਪੌਦਾ ਟੀਂਡਿਆਂ ਦੀ ਗਿਣਤੀ  
(ii) ਟੀਂਡਿਆਂ ਦਾ ਔਸਤ ਵਜ਼ਨ  
(iii) ਫਲਦਾਰ ਟਹਿਣੀਆਂ ਦੀ ਗਿਣਤੀ  
(iv) ਫਸਲ ਪੱਕਣ ਲਈ ਸਮਾਂ ।  
(v) ਬੀਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ।
3. ਬੀਜ ਕਿਸ ਨੂੰ ਕਿਹਾ ਜਾਂਦਾ ਹੈ ?  
- ਅਜਿਹੇ ਬੀਜ ਜਾਂ ਪੌਦੇ ਦੇ ਉਹ ਭਾਗ ਜਿਵੇਂ ਕਿ ਜੜ੍ਹਾਂ, ਤਣਾ, ਟਿਊਬਰ, ਗੰਢੀਆਂ, ਸਕਰਜ਼ ਆਦਿ ਜਿਨ੍ਹਾਂ ਨੂੰ ਬੀਜਣ ਉਪਰੰਤ ਨਵੀਂ ਫਸਲ ਪੈਦਾ ਕੀਤੀ ਜਾਂਦੀ ਹੈ, ਇਨ੍ਹਾਂ ਸਭ ਨੂੰ ਬੀਜ ਕਿਹਾ ਜਾਂਦਾ ਹੈ ।
4. ਬੀਜਾਂ ਦੇ ਬਾਹਰੀ ਦਿੱਖ ਵਾਲੇ ਕੋਈ ਤਿੰਨ ਗੁਣ ਲਿਖੋ ।  
- (i) ਬੀਜਾਂ ਦਾ ਰੰਗ ਰੂਪ                  (ii) ਬੀਜਾਂ ਦਾ ਅਕਾਰ                  (iii) ਬੀਜਾਂ ਦਾ ਵਜ਼ਨ  
(iv) ਟੁੱਟ-ਭੁੱਜ ਰਹਿਤ ਬੀਜ                  (v) ਕੂੜਾ-ਕਰਕਟ ਰਹਿਤ ਬੀਜ                  (vi) ਨਦੀਨ ਰਹਿਤ ਬੀਜ
5. ਤਸਦੀਕਸ਼ੁਦਾ (ਪ੍ਰਮਾਣਿਤ) ਬੀਜਾਂ ਦੇ ਤਿੰਨ ਗੁਣ ਲਿਖੋ ।  
- (i) ਪ੍ਰਮਾਣਿਤ ਬੀਜ ਨਿਰੋਲ ਅਤੇ ਨਿਸਚਿਤ ਸੂਧਤਾ ਵਾਲਾ ਹੁੰਦਾ ਹੈ ।  
(ii) ਪ੍ਰਮਾਣਿਤ ਬੀਜ ਬੀਮਾਰੀ ਅਤੇ ਨਦੀਨਾਂ ਦੇ ਬੀਜਾਂ ਤੋਂ ਰਹਿਤ ਹੁੰਦਾ ਹੈ ।  
(iii) ਪ੍ਰਮਾਣਿਤ ਬੀਜ ਨਿਸਚਿਤ ਉੱਗਣ ਸ਼ਕਤੀ ਵਾਲਾ ਹੁੰਦਾ ਹੈ ।
6. ਕਣਕ ਦੀ ਫਸਲ ਦੇ ਕੋਈ ਤਿੰਨ ਜੱਦੀ-ਪੁਸ਼ਤੀ ਗੁਣ ਲਿਖੋ ।  
- (i) ਪ੍ਰਤੀ ਪੌਦਾ ਸ਼ਾਬਦਾਂ ਦੀ ਸੰਖਿਆ ।  
(ii) ਸਿੱਟੇ ਦੀ ਲੰਬਾਈ ।  
(iii) ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ ।  
(iv) ਦਾਣਿਆਂ ਦਾ ਭਾਰ ।  
(v) ਬੀਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ।  
(vi) ਫਸਲ ਪੱਕਣ ਲਈ ਸਮਾਂ ।
7. ਤਸਦੀਕਸ਼ੁਦਾ ਬੀਜ ਉਤਪਾਦਨ ਲਈ ਖੇਤ ਵਿੱਚ ਖੜੀ ਫਸਲ ਦੇ ਕਿਹੜੇ-ਕਿਹੜੇ ਮਿਆਰਾਂ ਬਾਰੇ ਪੜਤਾਲ ਕੀਤੀ ਜਾਂਦੀ ਹੈ ?  
- (i) ਬੀਜ ਵਾਲੀ ਫਸਲ ਦੀ ਦੂਸਰੀਆਂ ਫਸਲਾਂ ਤੋਂ ਦੂਰੀ ।

- (ii) ਬੀਜ ਵਾਲੀ ਫਸਲ ਵਿੱਚ ਓਪਰੇ ਪੋਦਿਆਂ ਦੀ ਗਿਣਤੀ ।  
 (iii) ਬੀਜ ਵਾਲੀ ਫਸਲ ਵਿੱਚ ਬੀਮਾਰੀ ਵਾਲੇ ਪੋਦਿਆਂ ਦੀ ਗਿਣਤੀ ।
8. ਬੀਜ ਉਤਪਾਦਨ ਕਰਨ ਲਈ ਕਿਹੜੇ-ਕਿਹੜੇ ਅਦਾਰਿਆਂ ਤੋਂ ਜਾਣਕਾਰੀ ਲਈ ਜਾ ਸਕਦੀ ਹੈ ?
- (i) ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (ii) ਕਿਸੀ ਵਿਗਿਆਨ ਕੇਂਦਰ
  - (iii) ਸੀਡ ਫਾਰਮ (iv) ਖੇਤੀਬਾੜੀ ਵਿਭਾਗ
  - (v) ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ (vi) ਪਨਸੀਡ
9. ਤਸਦੀਕਸ਼ੁਦਾ ਬੀਜਾਂ ਦੀ ਕੀ ਪਹਿਚਾਣ ਹੈ ?
- ਤਸਦੀਕਸ਼ੁਦਾ ਬੀਜਾਂ ਦੇ ਥੈਲੇ ਉਪਰ ਦੇ ਟੈਗ ਲੱਗੇ ਹੁੰਦੇ ਹਨ । ਨੀਲੇ ਰੰਗ ਦਾ ਟੈਗ ਪੰਜਾਬ ਸਟੇਟ ਸੀਡ ਸਰੀਟਿਫਿਕੇਸ਼ਨ ਅਥਾਰਿਟੀ ਵੱਲੋਂ ਅਤੇ ਦੂਜਾ ਹਰੇ ਰੰਗ ਦਾ ਟੈਗ ਬੀਜ ਪੈਦਾ ਕਰਨ ਵਾਲੀ ਸੰਸਥਾ/ਕੰਪਨੀ ਵੱਲੋਂ ਲਗਾਇਆ ਜਾਂਦਾ ਹੈ ।
10. ਟੀ. ਐਲ. (Truthfully labelled) ਬੀਜ ਕਿਸ ਨੂੰ ਕਿਹਾ ਜਾਂਦਾ ਹੈ ?
- ਜੇ ਕਿਸੇ ਬੀਜ ਨੂੰ ਤਸਦੀਕਸ਼ੁਦਾ ਨਹੀਂ ਕਰਵਾਇਆ ਗਿਆ ਹੋਵੇ ਤਾਂ ਉਸ ਬੀਜ ਨੂੰ ਟੀ. ਐਲ. ਬੀਜ ਕਿਹਾ ਜਾਂਦਾ ਹੈ ਪਰ ਅਜਿਹੇ ਬੀਜ ਦੇ ਮਿਆਰ ਜਿਵੇਂ ਕਿ ਨਸਲੀ ਸੁੱਪਤਾ, ਉਗਣ ਸ਼ਕਤੀ ਆਦਿ ਸਹੀ ਹੋਣੇ ਚਾਹੀਦੇ ਹਨ ।

ਹੇਠ ਲਿਖੇ ਪ੍ਰਸ਼ਨਾਂ ਦੇ ਉਤਰ ਲਗਭਗ ਤਿੰਨ-ਚਾਰ ਵਾਕਾਂ ਵਿੱਚ ਦਿੱਤੇ ਗਏ ਹਨ :

1. ਮੱਕੀ ਦੀ ਫਸਲ ਦੇ ਕੋਈ ਚਾਰ ਜੱਦੀ-ਪੁਸ਼ਤੀ ਗੁਣ ਲਿਖੋ ।
- (i) ਛੱਲੀ ਦੀ ਲੰਬਾਈ ਅਤੇ ਮੋਟਾਈ ।  
 (ii) ਪ੍ਰਤੀ ਛੱਲੀ ਦਾਣਿਆਂ ਦੀ ਔਸਤ ਗਿਣਤੀ ।  
 (iii) 1000 ਦਾਣਿਆਂ ਦਾ ਔਸਤ ਵਜ਼ਨ ।  
 (iv) ਫਸਲ ਪੱਕਣ ਲਈ ਸਮਾਂ ।  
 (v) ਬੀਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ।
2. ਬੀਜ ਕਾਨੂੰਨ 1966 ਅਨੁਸਾਰ ਬੀਜਾਂ ਨੂੰ ਕਿਹੜੀਆਂ-ਕਿਹੜੀਆਂ ਸ੍ਰੋਣੀਆਂ ਵਿੱਚ ਵੰਡਿਆ ਗਿਆ ਹੈ ?
- (i) ਮੁੱਢਲਾ ਜਾਂ ਨਿਊਕਲੀਅਸ ਬੀਜ  
 (ii) ਬਰੀਡਰ ਬੀਜ  
 (iii) ਬੁਨਿਆਦੀ ਬੀਜ  
 (iv) ਤਸਦੀਕਸ਼ੁਦਾ ਜਾਂ ਪ੍ਰਮਾਣਿਤ ਬੀਜ
3. ਬੀਜ ਪਰਖ ਪ੍ਰਯੋਗਸ਼ਾਲਾ ਵਿੱਚ ਬੀਜਾਂ ਦੇ ਨਮੂਨੇ ਦੀ ਪਰਖ ਕਰਨ ਲਈ ਕਿਹੜੇ-ਕਿਹੜੇ ਮਿਆਰਾਂ ਦੀ ਪਰਖ ਕੀਤੀ ਜਾਂਦੀ ਹੈ ?
- (i) ਬੀਜ ਦੀ ਉਗਣ ਸ਼ਕਤੀ  
 (ii) ਬੀਜ ਦੀ ਸੁੱਪਤਾ  
 (iii) ਬੀਮਾਰੀ ਵਾਲੇ ਬੀਜਾਂ ਦੀ ਗਿਣਤੀ  
 (iv) ਬੀਜ ਵਿੱਚ ਨਦੀਨਾਂ ਦੇ ਬੀਜਾਂ ਦੀ ਗਿਣਤੀ
4. ਬੀਜ ਉਤਪਾਦਨ ਕਰਨ ਲਈ ਮੁੱਢਲੀਆਂ ਲੋੜਾਂ ਕੀ-ਕੀ ਹਨ ?
- (i) ਬੀਜਾਂ ਨੂੰ ਸਾਫ਼ ਕਰਨ ਵਾਲੀ ਮਸ਼ੀਨ (ਸੀਡ ਗਰੇਡਰ)  
 (ii) ਲੋੜ ਅਨੁਸਾਰ ਪੱਕਾ ਫਰਸ਼  
 (iii) ਸਟੋਰ  
 (iv) ਬੀਜ ਪੈਕ ਕਰਨ ਲਈ ਬੈਲੀਆਂ  
 (v) ਬੈਲੀਆਂ ਸਿਉਣ ਵਾਲੀ ਮਸ਼ੀਨ
5. ਤਸਦੀਕਸ਼ੁਦਾ ਬੀਜ ਪੈਦਾ ਕਰਨ ਲਈ ਕਿਹੜੇ-ਕਿਹੜੇ ਖਰਚੇ ਕਰਨੇ ਪੈਂਦੇ ਹਨ ?
- (i) ਫਾਊਂਡੇਸ਼ਨ ਬੀਜ ਖਰੀਦਣ ਲਈ ।  
 (ii) ਸਰਟੀਫਿਕੇਸ਼ਨ ਫੀਸ ਭਰਨ ਲਈ ।  
 (iii) ਓਪਰੇ ਪੈਂਦੇ ਕੱਢਣ ਲਈ ਲੇਬਰ ਤੇ ਖਰਚ ।  
 (iv) ਬੀਜਾਂ ਦੀ ਗਰੇਡਿੰਗ ਕਰਨਾ ।  
 (v) ਬੀਜਾਂ ਦੀ ਪੈਕਿੰਗ, ਟੈਗ ਅਤੇ ਸੀਲ ਕਰਨ ਤੇ ਖਰਚ ।  
 (vi) ਬੀਜਾਂ ਨੂੰ ਸਟੋਰ ਕਰਨ ਤੇ ਖਰਚ ।

**ਪਾਠ - 10**  
**ਫਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ**

ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

1. ਉਹ ਕਿਹੜਾ ਪੰਛੀ ਹੈ ਜੋ ਖੇਤੀ ਨੂੰ ਕੋਈ ਫਾਇਦਾ ਨਹੀਂ ਦਿੰਦਾ ?  
 (ਉ) ਤੋਤਾ                                                  (ਅ) ਚੱਕੀਰਾਹਾ  
 (ਇ) ਗਾਏ ਬਗਲਾ                                          (ਸ) ਨੀਲ ਕੰਠ
2. ਚਿੜੀਆਂ ਦਾ ਇੱਕ ਜੋੜਾ ਇੱਕ ਦਿਨ ਵਿੱਚ ਤਕਰੀਬਨ ਕਿੰਨੇ ਵਾਰ ਆਪਣੇ ਬੱਚਿਆਂ ਨੂੰ ਚੋਗਾ ਖੁਆਉਂਦਾ ਹੈ ?  
 (ਉ) 250                                                          (ਅ) 25  
 (ਇ) 520                                                          (ਸ) 52
3. ਨੀਲੇ ਰੰਗ ਦਾ ਪੰਛੀ ਕਿਹੜਾ ਹੁੰਦਾ ਹੈ ?  
 (ਉ) ਚੱਕੀਰਾਹਾ                                                  (ਅ) ਟਢੀਰੀ  
 (ਇ) ਗਾਏ ਬਗਲਾ                                                  (ਸ) ਨੀਲ ਕੰਠ
4. ਕਿਹੜਾ ਪੰਛੀ ਆਪਣਾ ਆਲੂਣਾ ਜ਼ਮੀਨ ਤੇ ਬਣਾਉਂਦਾ ਹੈ ?  
 (ਉ) ਗਾਏ ਬਗਲਾ                                                  (ਅ) ਉੱਲੂ  
 (ਇ) ਟਢੀਰੀ                                                          (ਸ) ਚੱਕੀਰਾਹਾ
5. ਕਣਕ ਦੇ ਉੱਗਣ ਵੇਲੇ ਚੂਹੇ ਕਿੰਨਾ ਨੁਕਸਾਨ ਕਰ ਦਿੰਦੇ ਹਨ ?  
 (ਉ) 2.9%                                                          (ਅ) 4.5%  
 (ਇ) 1.1%                                                                  (ਸ) 10.7%
6. ਪੰਜਾਬ ਵਿੱਚ ਭੂਰਾ ਚੂਹਾ ਕਿਹੜੇ ਇਲਾਕੇ ਵਿੱਚ ਮਿਲਦਾ ਹੈ ?  
 (ਉ) ਕੰਡੀ ਦੇ ਇਲਾਕੇ ਵਿੱਚ                                          (ਅ) ਬੇਟ ਦੇ ਇਲਾਕੇ ਵਿੱਚ  
 (ਇ) ਕੱਲਰੀ ਜ਼ਮੀਨ ਵਿੱਚ                                          (ਸ) ਰੇਤਲੇ ਅਤੇ ਖੂਸ਼ਕ ਇਲਾਕੇ ਵਿੱਚ
7. ਸਿਆਲੂ ਮੱਕੀ ਦੇ ਉੱਗਣ ਵੇਲੇ ਚੂਹੇ ਕਿੰਨਾ ਨੁਕਸਾਨ ਕਰ ਦਿੰਦੇ ਹਨ ?  
 (ਉ) 10.7%                                                          (ਅ) 4.5%  
 (ਇ) 1.1%                                                                  (ਸ) 2.9%
8. ਫਸਲਾਂ ਦੀ ਕਟਾਈ ਤੋਂ ਬਾਅਦ ਖੇਤੀ ਵਿੱਚ ਕੀਤੀ ਜਾਣ ਵਾਲੀ ਪਹਿਲੀ ਸਿੰਚਾਈ ਨੂੰ ਕੀ ਕਹਿੰਦੇ ਹਨ ?  
 (ਉ) ਗਹਾਈ                                                          (ਅ) ਕਟਾਈ  
 (ਇ) ਗੁਡਾਈ                                                          (ਸ) ਰੌਣੀ
9. ਚੂਹਿਆਂ ਨੂੰ ਮਾਰਨ ਲਈ ਕਿਹੜੀ ਦਵਾਈ ਵਰਤੀ ਜਾਂਦੀ ਹੈ ?  
 (ਉ) ਕਲੋਰੋਪਾਇਰੀਫਾਸ                                          (ਅ) ਜ਼ਿੰਕ ਫਾਸਫਾਈਡ  
 (ਇ) ਮੋਨੋਕਰੋਟੋਫਾਸ                                                  (ਸ) ਕੈਪਟਾਨ
10. ਬਰਮਾਡਾਇਲੋਨ ਜ਼ਹਿਰ ਦਾ ਅਸਰ ਕਿਹੜੇ ਵਿਟਾਮਿਨ ਨਾਲ ਘੱਟ ਕੀਤਾ ਜਾ ਸਕਦਾ ਹੈ ?  
 (ਉ) ਵਿਟਾਮਿਨ ਏ                                                          (ਅ) ਵਿਟਾਮਿਨ ਸੀ  
 (ਇ) ਵਿਟਾਮਿਨ ਡੀ                                                          (ਸ) ਵਿਟਾਮਿਨ ਕੇ

**ਉੱਤਰ :** 1. (ਉ)      2. (ਉ)      3. (ਸ)      4. (ਇ)      5. (ਉ)  
 6. (ਸ)      7. (ਉ)      8. (ਸ)      9. (ਅ)      10. (ਸ)

ਹੇਠ ਲਿਖੀਆਂ ਖਾਲੀ ਥਾਵਾਂ ਵਿੱਚ ਬਰੈਕਟ ਵਿੱਚੋਂ ਸਹੀ ਸ਼ਬਦ ਚੁਣੋ ਕੇ ਭਰੋ :

1. ਪੰਜਾਬ ਦੇ ਖੇਤਾਂ ਵਿੱਚ ਮੁੱਖ ਤੌਰ ਤੇ ..... ਕਿਸਮਾਂ ਦੇ ਚੂਹੇ ਮਿਲਦੇ ਹਨ ।
2. ਨਰਮ ਚਮੜੀ ਵਾਲਾ ਚੂਹਾ ..... ਜ਼ਮੀਨ ਵਿੱਚ ਮਿਲਦਾ ਹੈ ।
3. ਉੱਲੂ ਫਸਲਾਂ ਲਈ ..... ਪੰਛੀ ਹੈ ।
4. ..... ਆਪਣਾ ਆਲੂਣਾ ਦਰਖਤਾਂ ਦੀਆਂ ਖੋੜਾਂ ਵਿੱਚ ਬਣਾਉਂਦਾ ਹੈ ।
5. ਟਢੀਰੀ ਆਪਣਾ ਆਲੂਣਾ ..... ਤੇ ਬਣਾਉਂਦੀ ਹੈ ।
6. ..... ਦੇ ਸਿਰ ਤੇ ਕਲਗੀ ਹੁੰਦੀ ਹੈ ।
7. ..... ਪੰਜਾਬ ਦਾ ਰਵਾਇਤੀ ਰੁੱਖ ਹੈ ।
8. ਰੇਤਲੇ ਅਤੇ ਖੂਸ਼ਕ ਇਲਕਿਆਂ ਵਿੱਚ ..... ਚੂਹਾ ਮਿਲਦਾ ਹੈ ।
9. ਪਿੰਜਰਿਆਂ ਦੀ ਵਰਤੋਂ ਘੱਟੋ-ਘੱਟ ..... ਦਿਨਾਂ ਦੇ ਵਕਫੇ ਬਾਅਦ ਕਰਨੀ ਚਾਹੀਦੀ ਹੈ ।
10. ਜ਼ਿੰਕ ਫਾਸਫਾਈਡ ਨੂੰ ..... ਦਵਾਈ ਦੇ ਨਾਲ ਵੀ ਜਾਣਿਆ ਜਾਂਦਾ ਹੈ ।

(ਅੱਠ / ਸੱਠ)  
 (ਕੱਲਰੀ / ਰੇਤਲੀ)  
 (ਲਾਹੋਵੰਦ / ਹਾਨੀਕਾਰਕ)  
 (ਨੀਲ ਕੰਠ / ਟਢੀਰੀ)  
 (ਦਰਖਤਾਂ / ਜ਼ਮੀਨ)  
 (ਚੱਕੀਰਾਹੇ / ਚਿੜੀ)  
 (ਪਿੱਪਲ / ਸਿਲਵਰ ਓਕ)  
 (ਅੰਨ੍ਹ / ਭੂਰਾ)  
 (ਤਿੰਨ / ਤੀਹ)  
 (ਕਾਲੀ / ਪੀਲੀ)



- ਚੂਹੇ ਫਸਲਾਂ ਦਾ ਭਾਰੀ ਨੁਕਸਾਨ ਕਰਦੇ ਹਨ । ਇਹ ਸਭ ਤੋਂ ਵੱਧ ਨੁਕਸਾਨ ਫਸਲ ਦੇ ਉਗਣ ਅਤੇ ਪੱਕਣ ਵੇਲੇ ਕਰਦੇ ਹਨ ।
- 10. ਕਣਕ ਦੀ ਫਸਲ ਵਿੱਚ ਚੂਹੇ ਮਾਰਨ ਲਈ ਸਭ ਤੋਂ ਫੁਕਵਾਂ ਸਮਾਂ ਕਿਹੜਾ ਹੈ ?
- ਅੱਧ ਫਰਵਰੀ ਤੋਂ ਮਾਰਚ ਮਹੀਨੇ ਦੇ ਸ਼ੁਰੂ ਤੱਕ ਚੂਹੇ ਮਾਰਨ ਲਈ ਸਹੀ ਸਮਾਂ ਹੈ । ਕਿਉਂਕਿ ਇਸ ਤੋਂ ਪਹਿਲਾਂ ਠੰਢ ਹੋਣ ਕਾਰਨ ਅਤੇ ਇਸ ਤੋਂ ਬਾਅਦ ਫਸਲ ਦੇ ਦੂਜੀਆਂ ਦਾਣੇ ਹੋਣ ਕਾਰਨ ਚੂਹੇ ਚੋਗਾ ਨਹੀਂ ਖਾਂਦੇ ।

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ ਤਿੰਨ-ਚਾਰ ਵਾਕਾਂ ਵਿੱਚ ਦਿਓ :

1. ਸਾਨੂੰ ਲਾਭਦਾਇਕ ਪੰਛੀਆਂ ਨੂੰ ਕਿਉਂ ਨਹੀਂ ਮਾਰਨਾ ਚਾਹੀਦਾ ?
- ਨੀਲਕੰਠ, ਟਢੀਰੀ, ਗਾਏ ਬਗਲਾ, ਚੱਕੀਰਾਹਾ, ਛੋਟਾ ਉਲੂ, ਚੁਗਲ, ਕੋਤਵਾਲ, ਗੁਟਾਰਾਂ ਆਦਿ ਪੰਛੀ ਹਾਨੀਕਾਰਕ ਕੀਡੇ-ਮਕੌਂਝਿਆਂ ਨੂੰ ਖਾਂਦੇ ਹਨ ਲਈ ਨੂੰ ਲਾਭ ਪਹੁੰਚਾਉਂਦੇ ਹਨ । ਉਲੂ, ਬਾਜ਼, ਇੱਲਾਂ ਅਤੇ ਉਕਾਬ ਚੂਹੇ ਖਾਣ ਵਾਲੇ ਸ਼ਿਕਾਰੀ ਪੰਛੀ ਹਨ । ਇਸ ਲਈ ਸਾਨੂੰ ਇਨ੍ਹਾਂ ਲਾਭਦਾਇਕ ਪੰਛੀਆਂ ਨੂੰ ਮਾਰਨਾ ਨਹੀਂ ਚਾਹੀਦਾ ਸਗੋਂ ਇਨ੍ਹਾਂ ਨੂੰ ਫਸਲਾਂ ਵਿੱਚ ਆਕਰਸ਼ਿਤ ਕਰਨਾ ਚਾਹੀਦਾ ਹੈ ।
2. ਚੱਕੀਰਾਹੇ ਦੀ ਪਛਾਣ ਦੇ ਕੋਈ ਚਾਰ ਲੱਛਣ ਲਿਖੋ ।
  - (i) ਇਸ ਦੇ ਖੰਭਾਂ, ਪੂਛ ਅਤੇ ਸਰੀਰ ਦੇ ਉਪਰਲੇ ਪਾਸੇ ਸਫੈਦ ਅਤੇ ਕਾਲੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ।
  - (ii) ਇਸ ਦੇ ਸਿਰ ਤੇ ਕਲਗੀ ਹੁੰਦੀ ਹੈ ।
  - (iii) ਇਸ ਦੀ ਚੁੰਝ ਲੰਬੀ, ਤਿੱਖੀ ਅਤੇ ਥੋੜ੍ਹੀ ਜਿਹੀ ਵਿੰਗੀ ਹੁੰਦੀ ਹੈ ।
  - (iv) ਇਹ ਆਪਣਾ ਆਲੂਣਾ ਦਰਖਤਾਂ ਦੀਆਂ ਖੋੜਾਂ ਵਿੱਚ ਬਣਾਉਂਦਾ ਹੈ ।
  - (v) ਇਹ ਕੀਡੇ-ਮਕੌਂਝੇ ਖਾਂਦਾ ਹੈ ।
3. ਚੂਹੇ ਮਾਰਨ ਲਈ ਕਾਲੀ ਦਵਾਈ ਦਾ ਜ਼ਹਿਰੀਲਾ ਚੋਗਾ ਕਿਵੇਂ ਤਿਆਰ ਕੀਤਾ ਜਾਂਦਾ ਹੈ ?
- ਬਾਜ਼ਰਾ, ਜਵਾਰ ਜਾਂ ਕਣਕ ਦਾ ਦਲੀਆ ਜਾਂ ਇਨ੍ਹਾਂ ਸਾਰੇ ਅਨਾਜਾਂ ਦਾ ਮਿਸ਼ਰਣ ਇੱਕ ਕਿਲੋ ਲਵੇ । ਇਸ ਵਿੱਚ 20 ਗਰਾਮ ਤੇਲ ਅਤੇ 25 ਗਰਾਮ ਜ਼ਿੰਕ ਫਾਸਫਾਈਡ (ਕਾਲੀ ਦਵਾਈ) ਮਿਲਾ ਕੇ ਤਾਜ਼ਾ ਮਿਸ਼ਰਣ ਤਿਆਰ ਕਰੋ । ਇਸ ਵਿੱਚ ਕਦੇ ਵੀ ਪਾਣੀ ਨਾ ਮਿਲਾਓ ।
4. ਚੂਹਿਆਂ ਨੂੰ ਗੇਝ ਪਾਉਣ ਦਾ ਕੀ ਢੰਗ ਹੈ ?
- ਜ਼ਹਿਰੀਲੇ ਚੋਗੇ ਨੂੰ ਵਰਤਣ ਤੋਂ ਪਹਿਲਾਂ ਚੂਹਿਆਂ ਨੂੰ ਗੇਝ ਪਾਉਣੀ ਬਹੁਤ ਜ਼ਰੂਰੀ ਹੈ । ਇਸ ਲਈ ਇੱਕ ਕਿਲੋ ਬਾਜ਼ਰਾ ਜਾਂ ਜੁਆਰ ਦੇ ਦਲੀਏ ਵਿੱਚ 20 ਗਰਾਮ ਤੇਲ ਪਾਉ । ਇਸ ਚੋਗੇ ਨੂੰ ਇੱਕ ਏਕੜ ਵਿੱਚ 40 ਥਾਵਾਂ ਤੋਂ 10-10 ਗਰਾਮ ਹਰ ਇੱਕ ਥਾਂ ਤੋਂ 2-3 ਦਿਨਾਂ ਲਈ ਰੱਖੋ । ਇੱਕ ਕਿਲੋ ਚੋਗਾ ਢਾਈ ਏਕੜ ਲਈ ਕਾਫੀ ਹੈ ।
5. ਜ਼ਹਿਰੀਲੇ ਚੋਗੇ ਦੀ ਵਰਤੋਂ ਸਮੇਂ ਵਰਤੀਆਂ ਜਾਣ ਵਾਲੀਆਂ ਕੋਈ ਚਾਰ ਸਾਵਧਾਨੀਆਂ ਲਿਖੋ ।
  - (i) ਜ਼ਹਿਰੀਲਾ ਚੋਗਾ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ।
  - (ii) ਚੋਗੇ ਵਿੱਚ ਜ਼ਹਿਰੀਲੀ ਦਵਾਈ ਸੋਟੀ, ਖੁਰਪੇ ਜਾਂ ਹੱਥਾਂ ਤੇ ਦਸਤਾਨੇ ਪਾ ਕੇ ਮਿਲਾਓ ।
  - (iii) ਜ਼ਹਿਰੀਲਾ ਚੋਗਾ ਬਣਾਉਣ ਲਈ ਕਦੇ ਵੀ ਰਸੋਈ ਦੇ ਭਾਂਡੇ ਨਾ ਵਰਤੋ । ਇਨ੍ਹਾਂ ਨੂੰ ਰੱਖਣ ਲਈ ਪੌਲੀਬੀਨ ਦੇ ਲਿਫਾਫੇ ਵਰਤੋ ।
  - (iv) ਬਚਿਆ ਹੋਇਆ ਚੋਗਾ ਅਤੇ ਖੇਤਾਂ ਵਿੱਚੋਂ ਮਰੇ ਚੂਹੇ ਇਕੱਠੇ ਕਰਕੇ ਮਿੱਟੀ ਵਿੱਚ ਦੱਬ ਦਿਓ ।

**ਪਾਠ - 11**  
**ਪੈਂਦਾ ਰੋਗ ਨਿਵਾਰਨ ਕਲੀਨਿਕ**

ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

1. ਪੈਂਦਿਆਂ ਦੇ ਹਸਪਤਾਲ ਨੂੰ ਕੀ ਕਹਿੰਦੇ ਹਨ ?  
 (ਉ) ਵੈਟਨਰੀ ਕਲੀਨਿਕ                                  (ਅ) ਡੈਂਟਲ ਕਲੀਨਿਕ  
 (ਇ) ਪਲਾਂਟ ਕਲੀਨਿਕ                                          (ਸ) ਹਾਰਟ ਕਲੀਨਿਕ
2. ਪੀ. ਏ. ਯੂ. ਵਿੱਚ ਪਹਿਲਾ ਪਲਾਂਟ ਬੀਮਾਰੀ ਕਲੀਨਿਕ ਕਦੋਂ ਸ਼ੁਰੂ ਕੀਤਾ ਗਿਆ ?  
 (ਉ) 1978                                                          (ਅ) 1987  
 (ਇ) 1962                                                          (ਸ) 1957
3. ਪੰਜਾਬ ਵਿੱਚ ਕਿੰਨੇ ਕ੍ਰਿਸ਼ੀ ਵਿਗਿਆਨ ਕੇਂਦਰ ਚੱਲ ਰਹੇ ਹਨ ?  
 (ਉ) 29                                                                  (ਅ) 27  
 (ਇ) 7                                                                        (ਸ) 17
4. ਪੀ. ਏ. ਯੂ. ਦੇ ਪਲਾਂਟ ਕਲੀਨਿਕ ਵਿੱਚ ਕਿਹੜੇ ਵਿਦਿਆਰਥੀਆਂ ਨੂੰ ਪੈਂਦਿਆਂ ਦੇ ਅਧਿਐਨ ਦੀ ਵਿਹਾਰਕ ਸਿਖਲਾਈ ਦਿੱਤੀ ਜਾਂਦੀ ਹੈ ?  
 (ਉ) ਬੀ. ਐਸ-ਸੀ. ਖੇਤੀਬਾੜੀ                                  (ਅ) ਬੀ. ਡੀ. ਐਸ.  
 (ਇ) ਬੀ. ਏ.
5. ਪੀ. ਏ. ਯੂ. ਦੇ ਪਲਾਂਟ ਕਲੀਨਿਕ ਦਾ ਈ-ਮੇਲ ਪਤਾ ਕੀ ਹੈ ?  
 (ਉ) plantclinic@pau.edu                                          (ਅ) 9463048181  
 (ਇ) 0161-2401960 ਐਕਸਟੈਨਸ਼ਨ 417                                  (ਸ) www.pau.edu
6. ਬਹੁਤ ਸੂਖਮ ਵਸਤੂਆਂ ਨੂੰ ਵੇਖਣ ਲਈ ਕਿਹੜੇ ਉਪਕਰਣ ਦੀ ਵਰਤੋਂ ਕੀਤੀ ਜਾਂਦੀ ਹੈ ?  
 (ਉ) ਦੂਰਦਰਸ਼ੀ                                                          (ਅ) ਸੂਖਮਦਰਸ਼ੀ (ਮਾਈਕਰੋਸਕੋਪ)  
 (ਇ) ਕੰਪਿਊਟਰ                                                          (ਸ) ਰੋਟਾਵੇਟਰ
7. ਪੀ. ਏ. ਯੂ. ਦੇ ਪਲਾਂਟ ਕਲੀਨਿਕ ਦਾ ਮੋਬਾਇਲ ਫੋਨ ਨੰਬਰ ਕੀ ਹੈ ?  
 (ਉ) plantclinic@pau.edu                                          (ਅ) 9463048181  
 (ਇ) 0161-2401960 ਐਕਸਟੈਨਸ਼ਨ 417                                  (ਸ) www.pau.edu
8. ਪਲਾਂਟ ਕਲੀਨਿਕ ਵਿੱਚ ਕਿਹੜੇ-ਕਿਹੜੇ ਵਿਭਾਗਾਂ ਦੇ ਵਿਗਿਆਨੀ ਹੁੰਦੇ ਹਨ ?  
 (ਉ) ਪੈਂਦਾ ਰੋਗ ਅਤੇ ਕੀਟ ਵਿਗਿਆਨ                          (ਅ) ਭੂਮੀ ਵਿਗਿਆਨ  
 (ਇ) ਫਸਲ ਵਿਗਿਆਨ                                                  (ਸ) ਉਪਰੋਕਤ ਸਾਰੇ
9. ਸਲਾਈਡਾਂ ਤੋਂ ਚਿੱਤਰ ਕਿਹੜੇ ਉਪਕਰਣ ਦੀ ਸਹਾਇਤਾ ਨਾਲ ਵੇਖੇ ਜਾ ਸਕਦੇ ਹਨ ?  
 (ਉ) ਪ੍ਰੋਜੈਕਟਰ                                                          (ਅ) ਮਾਈਕਰੋਸਕੋਪ  
 (ਇ) ਇਨਕੂਬੇਟਰ                                                          (ਸ) ਟੈਲੀਸਕੋਪ
10. ਫੋਟੋਆਂ ਸਕੈਨ ਕਰਨ ਲਈ ਕਿਸ ਉਪਕਰਣ ਦੀ ਵਰਤੋਂ ਕੀਤੀ ਜਾਂਦੀ ਹੈ ?  
 (ਉ) ਮਾਈਕਰੋਸਕੋਪ                                                  (ਅ) ਸਕੈਨਰ  
 (ਇ) ਪਿੰਟਰ                                                                  (ਸ) ਫੈਕਸ

**ਉੱਤਰ :** 1. (ਇ)      2. (ਉ)      3. (ਸ)      4. (ਉ)      5. (ਉ)  
               6. (ਅ)      7. (ਅ)      8. (ਸ)      9. (ਉ)      10. (ਅ)

ਹੇਠ ਲਿਖੀਆਂ ਖਾਲੀ ਥਾਵਾਂ ਵਿੱਚ ਬਰੈਕਟ ਵਿੱਚੋਂ ਸਹੀ ਸ਼ਬਦ ਚੁਣੋ :

1. ਪੀ. ਏ. ਯੂ. ਵੱਲੋਂ ਸੈਟੰਰਲ ਪਲਾਂਟ ਕਲੀਨਿਕ ਸੰਨ ..... ਵਿੱਚ ਸਥਾਪਿਤ ਕੀਤਾ ਗਿਆ । (1978 / 1993)
2. ਖੇਤਰੀ ਖੋਜ ਕੇਂਦਰ ਅਥੋਹਰ, ਬਠਿੰਡਾ ਅਤੇ ਗੁਰਦਾਸਪੁਰ ਵਿੱਚ ਵੀ ..... ਕਲੀਨਿਕ ਹਨ । (ਵੈਟਨਰੀ / ਪਲਾਂਟ)
3. ..... ਤੇਲ ਬੀਜ ਫਸਲਾਂ ਦਾ ਪ੍ਰਮੁੱਖ ਦੁਸ਼ਮਣ ਹੈ । (ਚੱਕੀਰਾਹਾ / ਤੇਤਾ)
4. ਕੰਡੀ ਦਾ ਇਲਾਕਾ ..... ਜ਼ਿਲ੍ਹੇ ਵਿੱਚ ਪਾਇਆ ਜਾਂਦਾ ਹੈ । (ਬਠਿੰਡਾ / ਹੁਸ਼ਿਆਰਪੁਰ)
5. ਸਹੀ ਰੰਗਾਂ, ਛੋਟੀਆਂ ਨਿਸ਼ਾਨੀਆਂ ਦੇਖਣ ਲਈ ..... ਦੀ ਵਰਤੋਂ ਕੀਤੀ ਜਾਂਦੀ ਹੈ । (ਸਕੈਨਰ / ਮਾਈਕਰੋਸਕੋਪ)
6. ..... ਰਸਾਇਣ ਦੀ ਵਰਤੋਂ ਨਮੂਨਿਆਂ ਨੂੰ ਸਾਂਭਣ ਲਈ ਕੀਤੀ ਜਾਂਦੀ ਹੈ । (ਫਾਰਮਲੀਨ / ਮੈਲਾਬਿਅਨ)
7. ..... ਆਪਣਾ ਆਲੂਣਾ ਝੁੰਡਾਂ ਵਿੱਚ ਦਰਖਤਾਂ ਦੇ ਉੱਪਰ ਬਣਾਉਂਦਾ ਹੈ । (ਗਾਏ ਬਗਲਾ / ਟਟ੍ਰੀਰੀ)
8. ਟਟ੍ਰੀਰੀ ਦੀ ਗਰਦਨ ..... ਰੰਗ ਦੀ ਹੁੰਦੀ ਹੈ । (ਕਾਲੇ / ਨੀਲੇ)
9. ..... ਰਾਹੀਂ ਬੀਮਾਰ ਪੈਂਦਿਆਂ ਦੀ ਫੋਟੋਆਂ ਖਿੱਚੀਆਂ ਜਾਂਦੀਆਂ ਹਨ । (ਕੈਮਰੇ / ਇਨਕੂਬੇਟਰ)
10. ਕਿਸਾਨ ਆਪਣਾ ..... ਨੰਬਰ ਰਜਿਸਟਰਡ ਕਰਵਾ ਕੇ KMAS ਸੇਵਾ ਦਾ ਲਾਭ ਲੈ ਸਕਦੇ ਹਨ । (ਵਾਹਨ / ਮੋਬਾਇਲ)

**ਉੱਤਰ :** 1. 1993      2. ਪਲਾਂਟ      3. ਤੇਤਾ      4. ਹੁਸ਼ਿਆਰਪੁਰ      5. ਮਾਈਕਰੋਸਕੋਪ  
               6. ਫਾਰਮਲੀਨ      7. ਗਾਏ ਬਗਲਾ      8. ਕਾਲੇ      9. ਕੈਮਰੇ      10. ਮੋਬਾਇਲ



ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ ਤਿੰਨ-ਚਾਰ ਵਾਕਾਂ ਵਿੱਚ ਦਿਓ :

1. ਇਕਨਾਮਿਕ ਥਰੈਸ਼ਟਰ ਤੋਂ ਕੀ ਭਾਵ ਹੈ ?  
ਆਰਥਿਕ ਨੁਕਸਾਨ ਦੀ ਹੱਦ (ਇਕਨਾਮਿਕ ਥਰੈਸ਼ਟਰ) ਫਸਲੀ ਬੀਮਾਰੀਆਂ ਅਤੇ ਕੀਤਿਆਂ ਦੀ ਉਹ ਅਵਸਥਾ ਹੈ, ਜਦੋਂ ਇਨ੍ਹਾਂ ਦਾ ਹਮਲਾ/ਗਿਣਤੀ ਪੌਦਿਆਂ ਤੇ ਇੱਕ ਖਾਸ ਪੱਪਰ ਤੇ ਪਹੁੰਚ ਜਾਂਦੀ ਹੈ, ਜਿੱਥੇ ਦਵਾਈ ਦਾ ਸਪਰੋਅ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੈ।
2. ਮੋਬਾਈਲ ਡਾਇਗਨੋਸਟਿਕ-ਕਮ-ਐਗਜ਼ੀਬੀਸ਼ਨ ਵੈਨ ਬਾਰੇ ਤੁਸੀਂ ਕੀ ਜਾਣਦੇ ਹੋ ?  
ਪੀ. ਏ. ਯੂ. ਦੇ ਪਲਾਂਟ ਕਲੀਨਿਕ ਕੋਲ ਪੌਦਿਆਂ ਦੇ ਨਿਰੀਖਣ ਅਤੇ ਪ੍ਰਦਰਸ਼ਨੀ ਲਈ ਚੱਲਦੀ-ਫਿਰਦੀ ਵੈਨ ਹੈ ਜੋ ਪਿੰਡਾਂ ਵਿੱਚ ਫਿਲਮਾਂ ਸਹਾਇਤਾ ਨਾਲ ਮਾਹਿਰਾਂ ਵੱਲੋਂ ਮੌਕੇ ਤੇ ਹੀ ਸਮੱਸਿਆਵਾਂ ਦਾ ਨਿਰੀਖਣ ਕਰਕੇ ਇਲਾਜ ਬਾਰੇ ਦੱਸਿਆ ਜਾਂਦਾ ਹੈ।
3. ਬੀਮਾਰ ਪੌਦਿਆਂ ਦੇ ਨਮੂਨੇ ਸਾਂਭ ਕੇ ਰੱਖਣ ਲਈ ਵਰਤੇ ਜਾਂਦੇ ਚਾਰ ਰਸਾਇਣਾਂ ਦੇ ਨਾਂ ਲਿਖੋ ।  
(i) ਫਾਰਮਲੀਨ  
(ii) ਕਾਪਰ ਐਸਟੇਟ  
(iii) ਐਸਟਿਕ ਐਸਿਡ  
(iv) ਅਲਕੋਹਲ
4. ਪਲਾਂਟ ਕਲੀਨਿਕ ਵਿੱਚ ਕੰਪਿਊਟਰ ਕੀ ਕੰਮ ਆਉਂਦਾ ਹੈ ?  
ਕਈ ਤਰ੍ਹਾਂ ਦੇ ਨਮੂਨੇ ਨਾ ਗਿੱਲੇ ਅਤੇ ਨਾ ਸੁਕਾ ਕੇ ਰੱਖੇ ਜਾ ਸਕਦੇ ਹਨ। ਇਸ ਲਈ ਜਾਂ ਤਾਂ ਉਨ੍ਹਾਂ ਦੀਆਂ ਛੋਟੀਆਂ ਲਈਆਂ ਜਾਂਦੀਆਂ ਹਨ ਜਾਂ ਸਕੈਨਰ ਦੁਆਰਾ ਸਕੈਨ ਕਰਕੇ ਕੰਪਿਊਟਰ ਵਿੱਚ ਸਾਂਭੇ ਜਾ ਸਕਦੇ ਹਨ।
5. ਪਲਾਂਟ ਕਲੀਨਿਕ ਵਿੱਚ ਮਾਈਕਰੋਸਕੋਪ ਕੀ ਕੰਮ ਆਉਂਦਾ ਹੈ ?  
ਪੈਦੇ ਦੀ ਚੀਰਫਾੜ ਕਰਨ ਤੋਂ ਬਾਅਦ ਬੀਮਾਰੀ ਦੇ ਲੱਛਣ ਵੇਖਣ ਲਈ ਮਾਈਕਰੋਸਕੋਪ ਦੀ ਲੋੜ ਪੈਂਦੀ ਹੈ। ਇਸ ਤਰ੍ਹਾਂ ਕੀਤੇ ਅਤੇ ਬੀਮਾਰੀ ਦੀ ਸਹੀ ਪਛਾਣ ਕੀਤੀ ਜਾਂਦੀ ਹੈ। ਸਹੀ ਰੰਗਾਂ ਅਤੇ ਛੋਟੀਆਂ ਨਿਸ਼ਾਨੀਆਂ ਦੀ ਪਛਾਣ ਵੀ ਮਾਈਕਰੋਸਕੋਪ ਰਾਹੀਂ ਕੀਤੀ ਜਾਂਦੀ ਹੈ।